

Sr.No Branch Code Branch Name _____

ਨਿਵਾਸੀ ਗੈਰ–ਵਿਅਕਤੀਗਤ ਖਾਤਾ ਖੋਲ੍ਹਣ ਦਾ ਫਾਰਮ RESIDENT NON-INDIVIDUAL ACCOUNT OPENING FORM

	(ਕਰੰਟ/CC/OD/ਸੇਰਿ	ਵੰਗ–ਕਾਰਪੋਰੇਟ) (Current/C	CC/OD/Saving-Corporate)
	ਕਿਰਪਾ ਕਰਕੇ ਬਲਾਕ ਅੱਖਰ ਭਰੋਂ ਜਿਵੇਂ ਕਿ Please fill in Bloc ਗਾਹਕ ਆਈ.ਡੀ Customer ID ਸੀ.ਕੇ.ਵਾਈ.ਸੀ ਨਵਾਂ ਮੌਜੂਦਾ ਕੋਈ ਤਬਦੀਲੰ CKYC Seਯੋਗ ਕੋਡ Industry Code (Please refer in ਕਰੰਟ CURRENT ਸੀਸੀ. ਐਂ.ਡੀ. ਕੇ.੍ਸੀ.ਸੀ	ਅਕਾਊਂਟ ਨੰਬਰ Account Number ਨੇ ਨਹੀਂ ਮੌਜੂਦਾ ਅੱਪਡੇਟ ਤਬਦੀਲੀ ਸੀ.ਕੇ.ਵ ge Existing Update Change CKYC l ਯੋਗ ਕੋਡ ਸੂਚੀ ਵੇਖੋ) ਜੋਖਮ ਵਰਗੀਕਰਨ Risk Catego dustry code list) CCC / OD / KCC ਬਚਤ SAVIN	No. ਪੁੱਟ ਦਰਮਿਆਨਾ ਉੱਚ corisation ਪੁੱਟ Medium High
	ਕਰੰਟ ਜਨਰਲ Current General ਨਕਦ ਕ੍ਰੈਡਿ	ਜਪਸ/ਸਮਜ਼ਟਰਸਟ ਲਈ) FOR HU ਟ Cash Credit ਸੇਵਿੰਗ ਜਨਰਲ Saving Genera ਡਟ Over Draft ਕੈਪੀਟਲ ਸੇਵਿੰਗ Capital Saving CCC ਕੈਪੀਟਲ ਸੇਵਰ Capital Saver RS ਸੁਪਰ ਸੇਵਰ Capital Su ਦਰ Rate % ਰਕਮ Amount	r/society/frust) । ਜਮ੍ਹਾਂ ਸੰਚਤ Cumulative Deposit ਫ਼ੁ ਛੋਟੀ ਮਿਆਦ ਦੀ ਜਮ੍ਹਾਂ ਰਕਮ SHORT TERM DEPOSIT ਕਿਉ ਆਈ.ਡੀ.ਐਸ QIDS
	ਸੋਲ ਪੋਪਰਾਈਟਰਸ਼ਿਪ ਖਾਤਾ Sole Proprietorship Account	ਦਸਤਾਵੇਜ਼ਾਂ ਦੀ ਸੂਚੀ LIST OF DOCUMENTS	
	ਸਰਕਾਰੀ ਅਧਿਕਾਰੀਆਂ ਦੁਆਰਾ ਫਰਮ ਦੇ ਨਾਮ 'ਤੇ ਜਾਰੀ ਕੀਤਾ ਗਿਆ ਰਜਿਸਟ੍ਰੇਸ਼ਨ ਸਰਟੀਫਿਕੋਟ। Registration Certificate issued in the name of the firm by Government Area Registration Certificate issued in the name of the firm by Government Area Registration Certificate issued in the name of the firm by Government Area Registration Certificate issued by the Municipal Authorities under shop and Es SST Hardfleäc/flocaro (myrafilmifish), CST/VAT PAZÍfleäc/flocaro ਜਿੱਥੇ GST my SST Certificate/Return (Provisional/Final), CST/VAT PAZÍfleäc/flocaro ਜਿੱਥੇ GST my SST Certificate/Return wher ਸੇਲਜ਼ ਟੈਕਸ/ਸਰਵਿਸ ਟੈਕਸ/ਪ੍ਰੋਫੈਸ਼ਨਲ ਟੈਕਸ ਅਬਾਰਟੀਆਂ ਦੁਆਰਾ ਜਾਰੀ ਸਰਟੀਫਿਕੋਟ/ਰਿਸਟੇਸ਼ Certificate/Registration document issued by Sales Tax/Service Tax/Profect DeFT/ਲਾਈਸਮ/ਸਰਟੀਫਿਕੋਟ ਦੇ ਦਫ਼ਤਰ ਦੁਆਰਾ ਮਲਕੀਅਤ ਸੰਬੰਧੀ ਚਿੰਤਾਵਾਂ ਨੂੰ ਜਾਰੀ ਕੀਤਾ ਗਿ ਕਾਨੂੰਨ ਦੇ ਹੋਰਾਂ ਸਮਾਲ ਕੀਤੇ ਗਏ ਕਿਸੇ ਵੀ ਪੋਸ਼ੇਵਰ ਸੰਸਥਾ ਦੁਆਰਾ ਮਲਕੀਅਤ ਸੰਬੰਧੀ ਚਿੰਤਾਵਾਂ ਨੂੰ ਜਾਰੀ ਕੀਤਾ ਗਿ ਕਾਨੂੰਨ ਦੇ ਹੋਰਾਂ ਸਮਾਲ ਕੀਤੇ ਗਏ ਕਿਸੇ ਵੀ ਪੋਸ਼ੇਵਰ ਸੰਸਥਾ ਦੁਆਰਾ ਮਲਕੀਅਤ ਸੰਬੰਧੀ ਚਿੰਤਾਵਾਂ ਨੂੰ ਜਾਰੀ ਕੀਤਾ ਗਿ ਕਾਨੂੰਨ ਦੇ ਹੋਰਾਂ ਸਮਾਲ ਕੀਤੇ ਗਏ ਕਿਸੇ ਵੀ ਪੋਸ਼ੇਵਰ ਸੰਸਥਾ ਦੁਆਰਾ ਮਲਕੀਅਤ ਸੰਬੰਧੀ ਚਿੰਤਾਵਾਂ ਨੂੰ ਜਾਰੀ ਕੀਤਾ ਗਿ ਕਾਨੂੰਨ ਦੇ ਹੋਰਾਂ ਸਮਾਲ ਕੀਤੇ ਗਏ ਕਿਸੇ ਵੀ ਪੋਸ਼ੇਵਰ ਸੰਸਥਾ ਦੁਆਰਾ ਮਲਕੀਅਤ ਸੰਬੰਧੀ ਚਿੰਤਾਵਾਂ ਦੇ ਨਾ (ਜਿਵੇਂ ਕਿ ICAI, ਇੰਸਟੀਚਿਊਟ ਆਫ ਕਾਸਟ ਅਕਾਊਟੈਟਸ ਆਫ ਇੰਡੀਆ, ICSI, ਇੰਡੀਅਨ ਮੈਡੀਆ ਅਧਿਕਾਰੀ, ਮਾਰਕਿਟ ਮੰਡੀ ਆਦਿ) IEC (Importer Exporter Code) issued to the proprietary concern by any professio of practice issued in the name of the proprietary concern by any professio of practice issued in the name of the proprietary concern by any professio of practice issued in the name of the proprietary concern by any professio of practice issued in the name of the proprietary concern by any professio complete Income Tax Return (not just) the Acknowledged by the Income t ਬਿਜਲੀ, ਪਾਣੀ ਅਤੇ ਲੈਂਡਲਾਈਨ ਟੈਲੀਫੋਨ ਦੇ ਬਿੰਡਲਾ ਵਰਗੇ ਉਪਯੋਗਤਾ ਬਿੰਡਲਾ ਬਿੰਡਲਾ ਹੈ ਪੁੱਧੀ ਬਾਈ ਸ਼ਰਕਾਰ ਕਿਸੇ ਸਿੰਤਲਾ ਹੈ ਕਿਸੇ ਸਿੰਤਲਾ ਹੈ ਕਿਸੇ ਸਿੰਤਲਾ ਗਿਆ ਸਿੰਤਲਾ ਹੈ ਕਿਸੇ ਸਿੰਤਲਾ ਹ	ਰਜਿਸਟ੍ਰੇਸ਼ਨ ਸਰਟੀਫਿਕੋਟ (ਜੇ ਸਰਵਾਸ਼ ਸਰਵੀਫਿਕੋਟ (ਜੇ ਪਾਰਟਨਰਸ਼ਿਪ ਫਰਮ ਦਾ ਸਬੁ ਨਰਸ਼ਿਮੇਸ਼ ਸਰਫ਼ੀਫਿਕੋਟ (ਜੇ ਪਾਰਟਨਰਸ਼ਿਪ ਫਰਮ ਦਾ ਸਬੁ ਨਰਸ਼ਿਮੇਸ਼ ਫਰਮ ਦਾ ਸਬੂ ਨਰਸ਼ਿਮੇਸ਼ ਫਰਮ ਦਾ ਸਬੁ ਨਰਸ਼ਿਮੇਸ਼ ਫਰਮ ਦਾ ਸਬੁ ਨਰਸ਼ਿਮੇਸ਼ ਫਰਮ ਦਾ ਸਬੂ ਨਰਸ਼ਿਮੇਸ਼ ਫਰਮ ਦਾ ਸਬੁ ਨਰਸ਼ਿਮੇਸ਼ ਫਰਮ ਦਾ ਸਬੁ ਨਰਸ਼ਿਮੇਸ਼ ਫਰਮ ਦਾ ਸਬੁ ਰਹਿਸ਼ ਫਰਮ ਦਾ ਸਬੁ ਨਰਸ਼ਿਮੇਸ਼ ਫਰਮ ਦਾ ਸਬੂ ਨਰਸ਼ਿਮੇਸ਼ ਫਰਮ ਦੇ ਸਬੂ ਨਰਸ਼ਿਮੇਸ਼ ਫਰਮ ਦਾ ਸਬੂ ਨਰਸ਼ਿਮੇਸ਼ ਫਰਮ ਦਾ ਸਬੂ ਨਰਸ਼ਿਮੇਸ਼ ਫਰਮ ਦਾ ਸਬੂ ਨਰਸ਼ਿਮੇਸ਼ ਫਰਮ ਦਾ ਸਬੂ	lumber of the Partnership Firm saa eymro ਪ੍ਰਮਾਇਣ sage ymro verses proof of the company (ਟਰਾੈਸਟ/ਕਲਾਬ ਖਾਤੇ Registered Society / Trust / Club Accounts sage of the company (ਟਰਾੈਸਟ/ਕਲਾਬ ਖਾਤੇ Registered Society / Trust / Club Accounts sage of the company (ਟਰਾੈਸਟ ਡੀਡ ਦੀ ਕਾਪੀ। sage of the Registrar in case of Societies./Copy of Trust deed. ppt sage of ymro ਸਹੀ ਭੰਗ ਨਾਲ ਹਸਤਾਖਰ ਕੀਤੇ ਗਏ ਹੋਣ (ਕੌਰਮ ਅਨੁਸਾਰ)। Members duly signed by Secretary, Chairman, President (As per quorm). Start ਦੀ ਕਾਪੀ। Copy of Bye Laws of Society / Club. sage of Account Number. solution of the Governing Body. the sage of Society/Trust/Club. the Coverning Body. The sage of Society/Trust/Club. the Coverning Body. The sage of Society of the Society / Trust/Club. the Coverning Body. The sage of Society of the Societ
		ਬੈਂਕ ਦੀ ਵਰਤੋਂ ਲਈ FOR BANK USE	
	Sourced By	Permitted to open Account KYC Compliance Officer	Back Office Inputter
	Signature	Signature	Signature
	Emp.Name	Emp.Name	Emp.Name
	E.Code	E.Code	E.Code
Form No002 (Version 02/2024	I hereby declare that I have personally met the customer at his/her communication address (In case communication/mailing address is different from permanent address) Signature	Branch Head Signature	Authorizer Signature
non			
02/2	Emp.Name	Emp.Name	Emp.Name
2024,	E.Code	E.Code	E.Code
_			

Capital Small Finance Bank 🔀

ਰਜਿਸਟਰਡ ਪਤਾਸੰਗਠਨ ਦੇ ਵੇਰਵੇ DETAILS OF ORGANISATION										
ਇਕਾਈ ਦਾ ਨਾਮ Entity Name										
ਪੈਨ ਨੰ PAN NO ਫਾਰਮ 60 FORM 60 ਇਨਕਾਰਪੋਰੇਸ਼ਨ ਦੀ ਮਿਤੀ Date of Incorporation										
ਰਜਿ. ਨੰ. Regd. No. GST										
ਮੈਂ/ਅਸੀਂ CSFB ਨੂੰ ਮੇਰੀ/ਸਾਡੀ ਗਾਹਕ ID ਵਿੱਚ GST ਅੱਪਡੇਟ ਕਰਨ ਲਈ ਬੇਨਤੀ ਕਰਦੇ ਹਾਂ। ਮੈਂ/ਅਸੀਂ ਪੜ੍ਹਿਆ ਅਤੇ ਸਮਝ ਲਿਆ ਹੈ GST ਨੈੱਟਵਰਕ 'ਤੇ GST ਦੇ ਲੇਖਾ–ਜੇਖਾ ਦੀ ਵਿਧੀ ਅਤੇ ਇਸ 'ਤੇ ਕੋਈ ਇਤਰਾਜ਼ ਨਹੀਂ ਹੈ। I/We request CSFB to update GST in my/our Cust ID. I/We have read & understood the methodology of accounting of GST on G										
Metwork & do not have any objection to it.										
ਪਤਾ ADDRESS										
Registered Address										
C I T Y P I N C O D E S T A T E C O U N T R Y M O B I L E N O										
ਮੇਲ ਭੇਜਣ ਦਾ ਪਤਾ Mailing Address										
C I T Y P I N C O D E S T A T E C O U N T R Y M O B I L E N O										
मींदियार CONSTITUTION										
ਇਕ ਜਣੇ ਦਾ ਅਧਿਕਾਰ ਭਾਈਵਾਲੀ ਫਰਮ ਪ੍ਰਾਈਵੇਟ ਲਿਮਿਟੇਡ ਕੰਪਨੀ ਪਬਲਿਕ ਲਿਮਟਿਡ ਕੰਪਨੀ ਸੈਚ.ਯੂ.ਐਫ Sole Proprietorship Partnership Firm Private Ltd Co. Public Ltd.Co. HUF										
ਸਮਾਜ ਟਰੱਸਟ ਸ਼ਿੰਮਤ ਦੇਣਦਾਰੀ ਭਾਈਵਾਲੀ Society ਸੀਮਤ ਦੇਣਦਾਰੀ ਭਾਈਵਾਲੀ Bank Limited Liability Partnership										
ਲਾਭਪਾਤਰੀ ਕੰਪਨੀ ਕਾਨੂੰਨ ਦੁਆਰਾ ਬਣਾਈ ਗਈ ਵਪਾਰਕ ਇਕਾਈ ਸ਼ਰਕਾਰ Covernment ਤੋਰ Others										
Beneficiary Company Business Entity created by Statute ਸਰਕਾਰ Government ਹਰ Others ਕਾਰੋਬਾਰ ਦਾ ਵੇਰਵਾ NATURE OF BUSINESS										
ਕਮਿਸ਼ਨ ਏਜੰਟ ਿਰਟੇਲਰ ਿਬੋਕ ਵਿਕਰੇਤਾ ਿਨਰਮਾਤਾ ਸੇਵਾ ਪ੍ਰਦਾਤਾ										
☐ Commission Agent ☐ Retailer ☐ Wholesaler ☐ Manufacturer ☐ Service Providers										
ਹੋਟਲ / ਰੈਸਟੋਰੈਂਟ ਹਸਪਤਾਲ / ਕਲੀਨਿਕ ਵਿਦਿਅਕ ਸੰਸਥਾ ਨਿਰਯਾਤ / ਆਯਾਤ NBFC/ਮਿਊਚਲ ਫੰਡ Hotel / Restaurant Unspital /Clinic Educational Institution Export / Import NBFC/Mutual Fund										
ਐਨ.ਜੀ.ਓਬੀਮਾ ਸ਼ੇਅਰ ਅਤੇ ਸਟਾਕ ਦਲਾਲ ਖੇਤੀ ਵਿਗਿਆਨੀ ਹੋਰ Others NGO Share and stock brokers Agriculturist ਹੋਰ Others										
ੁਦਮੌਗ ਦਾ ਵੇਰਵਾ ਦਫ਼ਤਰਾਂ ਦੀ ਸੰਖਿਆ ਕਰਮਚਾਰੀਆਂ ਦੀ ਸੰਖਿਆ ਕਾਰੋਬਾਰ ਦਾ ਸਾਲ										
No. of employees										
ਲੂਲ ਕ੍ਰਮਾਤ Net Worth										
ਇਕੱਲੇ ਮਾਲਕ ਕੋਈ ਵੀ ਪਾਰਟਨਰ/ (ਡਾਇਰੈਕਟਰ) ਅਧਿਕਾਰਤ ਹਸਤਾਖਰਕਰਤਾ ਸਾਂਝੇ ਤੌਰ 'ਤੇ Sole Proprietor Anyone Partner(s)/ Director(s) Authorized Signatory Jointly										
ਹੋਰ ਨਿਰਧਾਰਿਤ ਕਰੋ Other Specify										
ਕ੍ਰੈਡਿਟ ਸੁਵਿਧਾਵਾਂ ਬਾਰੇ ਘੋਸ਼ਣਾ DECLARATION REGARDING CREDIT FACILITIES										
ਮੈਂ/ਅਸੀਂ ਇਸ ਦੁਆਰਾ ਘੋਸ਼ਣਾ ਕਰਦੇ ਹਾਂ ਅਤੇ ਹੇਠ ਲਿਖੇ ਅਨੁਸਾਰ ਕੰਮ ਕਰਦੇ ਹਾਂ: I/We hereby declare and undertake as under:										
(1) ਫਰਮ ਕਿਸੇ ਹੋਰ ਬੈਂਕ ਤੋਂ CC/OD ਸੀਮਾ ਦਾ ਲਾਭ ਨਹੀਂ ਲੈ ਰਹੀ ਹੈ।The firm is not availing any CC/OD limit from any other bank . (2) ਫਰਮ ਕਿਸੇ ਹੋਰ ਬੈਂਕ ਤੋਂ CC/OD ਸੀਮਾ ਦਾ ਲਾਭ ਨਹੀਂ ਲੈ ਰਹੀ ਹੈ। The firm is availing credit facilities (other than CC/OD) from other banks and the total sanction										
exposure from the banking system including Credit facilities with Capital Small Finance Bank Limited is:										
a) 5 ਕਰੋੜ ਰੁਪਏ ਤੋਂ ਘੱਟ Less than Rs. 5 crore										
b) 5 ਕਰੋੜ ਤੋਂ ਵੱਧ ਜਾਂ ਪਰ 50 ਕਰੋੜ ਰੁਪਏ ਤੋਂ ਘੱਟ।										
b) 5 ਕਰੋੜ ਤੋਂ ਵੱਧ ਜਾਂ ਪਰ 50 ਕਰੋੜ ਰੁਪਏ ਤੋਂ ਘੱਟ। 5 Crore or more but less than Rs. 50 Crore c) ਰੁ. 50 ਕਰੋੜ ਜਾਂ ਵੱਧ Rs. 50 Crore or more (3) ਉਪਰੋਕਤ ਪੁਆਇੰਟ 2 ਦੇ ਤਹਿਤ ਮੇਰੇ/ਸਾਡੇ ਦੁਆਰਾ ਦੱਸੇ ਗਏ ਮਨਜ਼ੂਰ ਐਕਸਪੋਜ਼ਰ ਦੇ ਅਨੁਸਾਰ, ਮੈਂ/ਅਸੀਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨੂੰ ਸੂਚਿਤ ਕਰਾਂਗਾ ਕਿ ਜਦੋਂ ਫਰਮ ਦੁਆ ਬੈਂਕਿੰਗ ਪ੍ਰਣਾਲੀ ਤੋਂ ਮਨਜ਼ੂਰ ਕ੍ਰੈਡਿਟ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ (ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨਾਲ ਕ੍ਰੈਡਿਟ ਸੁਵਿਧਾਵਾਂ ਸਮੇਤ) ਕਿਸੇ ਹੋਰ ਮਾਪਦੰਡ ਦੇ ਅਧੀਨ ਆਉਂਦਾ/ਯੱ										
b) 5 ਕਰੋੜ ਤੋਂ ਵੱਧ ਜਾਂ ਪਰ 50 ਕਰੋੜ ਰੁਪਏ ਤੋਂ ਘੱਟ। 5 Crore or more but less than Rs. 50 Crore c) ਰੁ. 50 ਕਰੋੜ ਜਾਂ ਵੱਧ Rs. 50 Crore or more (3) ਉਪਰੋਕਤ ਪੁਆਇੰਟ 2 ਦੇ ਤਹਿਤ ਮੇਰੇ/ਸਾਡੇ ਦੁਆਰਾ ਦੱਸੇ ਗਏ ਮਨਜ਼ੂਰ ਐਕਸਪੋਜ਼ਰ ਦੇ ਅਨੁਸਾਰ, ਮੈਂ/ਅਸੀਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨੂੰ ਸੂਚਿਤ ਕਰਾਂਗਾ ਕਿ ਜਦੋਂ ਫਰਮ ਦੁਆ ਬੈਂਕਿੰਗ ਪ੍ਰਣਾਲੀ ਤੋਂ ਮਨਜ਼ੂਰ ਕ੍ਰੈਡਿਟ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ (ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨਾਲ ਕ੍ਰੈਡਿਟ ਸੁਵਿਧਾਵਾਂ ਸਮੇਤ) ਕਿਸੇ ਹੋਰ ਮਾਪਦੰਡ ਦੇ ਅਧੀਨ ਆਉਂਦਾ/ਯੱਬਣ ਜਾਂਦਾ ਹੈ ਅਤੇ ਇਸ ਤੋਂ ਬਾਅਦ ਖਾਤੇ ਵਿੱਚ ਕਾਰਵਾਈਆਂ ਲਾਗੂ ਨਿਯਮਾਂ/ਸ਼ਰਤਾਂ ਅਤੇ ਕਾਨੂੰਨ ਦੇ ਉਪਬੰਧਾਂ ਅਤੇ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਦੇ ਅੰਦਰੂਨੀ ਦਿਸ਼ਾ–ਨਿਰਦੇਸ਼ਾਂ ਦੇ ਅਧੰ										
b) 5 ਕਰੋੜ ਤੋਂ ਵੱਧ ਜਾਂ ਪਰ 50 ਕਰੋੜ ਰੁਪਏ ਤੋਂ ਘੱਟ। 5 Crore or more but less than Rs. 50 Crore c) ਰੁ. 50 ਕਰੋੜ ਜਾਂ ਵੱਧ Rs. 50 Crore or more (3) ਉਪਰੋਕਤ ਪੁਆਇੰਟ 2 ਦੇ ਤਹਿਤ ਮੇਰੇ/ਸਾਡੇ ਦੁਆਰਾ ਦੱਸੇ ਗਏ ਮਨਜ਼ੂਰ ਐਕਸਪੋਜ਼ਰ ਦੇ ਅਨੁਸਾਰ, ਮੈਂ/ਅਸੀਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨੂੰ ਸੂਚਿਤ ਕਰਾਂਗਾ ਕਿ ਜਦੋਂ ਫਰਮ ਦੁਆ ਬੈਂਕਿੰਗ ਪ੍ਰਣਾਲੀ ਤੋਂ ਮਨਜ਼ੂਰ ਕ੍ਰੈਡਿਟ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ (ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨਾਲ ਕ੍ਰੈਡਿਟ ਸੁਵਿਧਾਵਾਂ ਸਮੇਤ) ਕਿਸੇ ਹੋਰ ਮਾਪਦੰਡ ਦੇ ਅਧੀਨ ਆਉਂਦਾ/ਯੱਬਣ ਜਾਂਦਾ ਹੈ ਅਤੇ ਇਸ ਤੋਂ ਬਾਅਦ ਖਾਤੇ ਵਿੱਚ ਕਾਰਵਾਈਆਂ ਲਾਗੂ ਨਿਯਮਾਂ/ਸ਼ਰਤਾਂ ਅਤੇ ਕਾਨੂੰਨ ਦੇ ਉਪਬੰਧਾਂ ਅਤੇ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਦੇ ਅੰਦਰੂਨੀ ਦਿਸ਼ਾ–ਨਿਰਦੇਸ਼ਾਂ ਦੇ ਅਧੰਹੋਣਗੀਆਂ ਅਤੇ ਮੈਂ/ਅਸੀਂ ਇਸਦੇ ਲਈ ਪਾਬੰਦ ਹੋਵਾਂਗੇ As per the sanctioned exposure mentioned by me/us under Point 2 above, I/We shall inform Capital Sm.										
b) 5 ਕਰੋੜ ਤੋਂ ਵੱਧ ਜਾਂ ਪਰ 50 ਕਰੋੜ ਰੁਪਏ ਤੋਂ ਘੱਟ। 5 Crore or more but less than Rs. 50 Crore c) ਰੁ. 50 ਕਰੋੜ ਜਾਂ ਵੱਧ Rs. 50 Crore or more (3) ਉਪਰੋਕਤ ਪੁਆਇੰਟ 2 ਦੇ ਤਹਿਤ ਮੇਰੇ/ਸਾਡੇ ਦੁਆਰਾ ਦੱਸੇ ਗਏ ਮਨਜ਼ੂਰ ਐਕਸਪੋਜ਼ਰ ਦੇ ਅਨੁਸਾਰ, ਮੈਂ/ਅਸੀਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨੂੰ ਸੂਚਿਤ ਕਰਾਂਗਾ ਕਿ ਜਦੋਂ ਫਰਮ ਦੁਆ ਬੈਂਕਿੰਗ ਪ੍ਰਣਾਲੀ ਤੋਂ ਮਨਜ਼ੂਰ ਕ੍ਰੈਡਿਟ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ (ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨਾਲ ਕ੍ਰੈਡਿਟ ਸੁਵਿਧਾਵਾਂ ਸਮੇਤ) ਕਿਸੇ ਹੋਰ ਮਾਪਦੰਡ ਦੇ ਅਧੀਨ ਆਉਂਦਾ/ਯੱਬਣ ਜਾਂਦਾ ਹੈ ਅਤੇ ਇਸ ਤੋਂ ਬਾਅਦ ਖਾਤੇ ਵਿੱਚ ਕਾਰਵਾਈਆਂ ਲਾਗੂ ਨਿਯਮਾਂ/ਸ਼ਰਤਾਂ ਅਤੇ ਕਾਨੂੰਨ ਦੇ ਉਪਬੰਧਾਂ ਅਤੇ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਦੇ ਅੰਦਰੂਨੀ ਦਿਸ਼ਾ–ਨਿਰਦੇਸ਼ਾਂ ਦੇ ਅਧੰਹੋਣਗੀਆਂ ਅਤੇ ਮੈਂ/ਅਸੀਂ ਇਸਦੇ ਲਈ ਪਾਬੰਦ ਹੋਵਾਂਗੇ As per the sanctioned exposure mentioned by me/us under Point 2 above, I/We shall inform Capital Smafinance Bank Limited as and when the sanctioned credit facilities availed by the Firm from the banking system (including credit facilities wi Capital Small Finance Bank Limited) falls/becomes eligible under any other criteria and there after the operations in the account shall be subjective.										
b) 5 ਕਰੋੜ ਤੋਂ ਵੱਧ ਜਾਂ ਪਰ 50 ਕਰੋੜ ਰੁਪਏ ਤੋਂ ਘੱਟ। 5 Crore or more but less than Rs. 50 Crore c) ਰੁ. 50 ਕਰੋੜ ਜਾਂ ਵੱਧ Rs. 50 Crore or more (3) ਉਪਰੋਕਤ ਪੁਆਇੰਟ 2 ਦੇ ਤਹਿਤ ਮੇਰੇ/ਸਾਡੇ ਦੁਆਰਾ ਦੱਸੇ ਗਏ ਮਨਜ਼ੂਰ ਐਕਸਪੋਜ਼ਰ ਦੇ ਅਨੁਸਾਰ, ਮੈਂ/ਅਸੀਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨੂੰ ਸੂਚਿਤ ਕਰਾਂਗਾ ਕਿ ਜਦੋਂ ਫਰਮ ਦੁਆ ਬੈਂਕਿੰਗ ਪ੍ਰਣਾਲੀ ਤੋਂ ਮਨਜ਼ੂਰ ਕ੍ਰੈਡਿਟ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ (ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨਾਲ ਕ੍ਰੈਡਿਟ ਸੁਵਿਧਾਵਾਂ ਸਮੇਤ) ਕਿਸੇ ਹੋਰ ਮਾਪਦੰਡ ਦੇ ਅਧੀਨ ਆਉਂਦਾ/ਯ ਬਣ ਜਾਂਦਾ ਹੈ ਅਤੇ ਇਸ ਤੋਂ ਬਾਅਦ ਖਾਤੇ ਵਿੱਚ ਕਾਰਵਾਈਆਂ ਲਾਗੂ ਨਿਯਮਾਂ/ਸ਼ਰਤਾਂ ਅਤੇ ਕਾਨੂੰਨ ਦੇ ਉਪਬੰਧਾਂ ਅਤੇ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਦੇ ਅੰਦਰੂਨੀ ਦਿਸ਼ਾ–ਨਿਰਦੇਸ਼ਾਂ ਦੇ ਅਧੰ ਹੋਣਗੀਆਂ ਅਤੇ ਮੈਂ/ਅਸੀਂ ਇਸਦੇ ਲਈ ਪਾਬੰਦ ਹੋਵਾਂਗੇ As per the sanctioned exposure mentioned by me/us under Point 2 above, I/We shall inform Capital Sm. Finance Bank Limited as and when the sanctioned credit facilities availed by the Firm from the banking system (including credit facilities wi Capital Small Finance Bank Limited) falls/ becomes eligible under any other criteria and there after the operations in the account shall be subjet to the applicable terms/conditions and provisions of law and internal guidelines of Capital Small Finance Bank Limited and I/we shall be bound										
b) 5 ਕਰੋੜ ਤੋਂ ਵੱਧ ਜਾਂ ਪਰ 50 ਕਰੋੜ ਰੁਪਏ ਤੋਂ ਘੱਟ। 5 Crore or more but less than Rs. 50 Crore c) ਰੁ. 50 ਕਰੋੜ ਜਾਂ ਵੱਧ Rs. 50 Crore or more (3) ਉਪਰੋਕਤ ਪੁਆਇੰਟ 2 ਦੇ ਤਹਿਤ ਮੇਰੇ/ਸਾਡੇ ਦੁਆਰਾ ਦੱਸੇ ਗਏ ਮਨਜ਼ੂਰ ਐਕਸਪੋਜ਼ਰ ਦੇ ਅਨੁਸਾਰ, ਮੈਂ/ਅਸੀਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨੂੰ ਸੂਚਿਤ ਕਰਾਂਗਾ ਕਿ ਜਦੋਂ ਫਰਮ ਦੁਆ ਬੈਂਕਿੰਗ ਪ੍ਰਣਾਲੀ ਤੋਂ ਮਨਜ਼ੂਰ ਕ੍ਰੈਡਿਟ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ (ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨਾਲ ਕ੍ਰੈਡਿਟ ਸੁਵਿਧਾਵਾਂ ਸਮੇਤ) ਕਿਸੇ ਹੋਰ ਮਾਪਦੰਡ ਦੇ ਅਧੀਨ ਆਉਂਦਾ/ਯੱਬਣ ਜਾਂਦਾ ਹੈ ਅਤੇ ਇਸ ਤੋਂ ਬਾਅਦ ਖਾਤੇ ਵਿੱਚ ਕਾਰਵਾਈਆਂ ਲਾਗੂ ਨਿਯਮਾਂ/ਸ਼ਰਤਾਂ ਅਤੇ ਕਾਨੂੰਨ ਦੇ ਉਪਬੰਧਾਂ ਅਤੇ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਦੇ ਅੰਦਰੂਨੀ ਦਿਸ਼ਾ–ਨਿਰਦੇਸ਼ਾਂ ਦੇ ਅਧੰਹੋਣਗੀਆਂ ਅਤੇ ਮੈਂ/ਅਸੀਂ ਇਸਦੇ ਲਈ ਪਾਬੰਦ ਹੋਵਾਂਗੇ As per the sanctioned exposure mentioned by me/us under Point 2 above, I/We shall inform Capital Smafinance Bank Limited as and when the sanctioned credit facilities availed by the Firm from the banking system (including credit facilities wi Capital Small Finance Bank Limited) falls/becomes eligible under any other criteria and there after the operations in the account shall be subjective.										
b) 5 ਕਰੋੜ ਤੋਂ ਵੱਧ ਜਾਂ ਪਰ 50 ਕਰੋੜ ਰੁਪਏ ਤੋਂ ਘੱਟ। 5 Crore or more but less than Rs. 50 Crore c) ਰੁ. 50 ਕਰੋੜ ਜਾਂ ਵੱਧ Rs. 50 Crore or more (3) ਉਪਰੋਕਤ ਪੁਆਇੰਟ 2 ਦੇ ਤਹਿਤ ਮੇਰੇ/ਸਾਡੇ ਦੁਆਰਾ ਦੱਸੇ ਗਏ ਮਨਜ਼ੂਰ ਐਕਸਪੋਜ਼ਰ ਦੇ ਅਨੁਸਾਰ, ਮੈਂ/ਅਸੀਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨੂੰ ਸੂਚਿਤ ਕਰਾਂਗਾ ਕਿ ਜਦੋਂ ਫਰਮ ਦੁਆ ਬੈਂਕਿੰਗ ਪ੍ਰਣਾਲੀ ਤੋਂ ਮਨਜ਼ੂਰ ਕ੍ਰੈਡਿਟ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ (ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨਾਲ ਕ੍ਰੈਡਿਟ ਸੁਵਿਧਾਵਾਂ ਸਮੇਤ) ਕਿਸੇ ਹੋਰ ਮਾਪਦੰਡ ਦੇ ਅਧੀਨ ਆਉਂਦਾ/ਯੱਬਣ ਜਾਂਦਾ ਹੈ ਅਤੇ ਇਸ ਤੋਂ ਬਾਅਦ ਖਾਤੇ ਵਿੱਚ ਕਾਰਵਾਈਆਂ ਲਾਗੂ ਨਿਯਮਾਂ/ਸ਼ਰਤਾਂ ਅਤੇ ਕਾਨੂੰਨ ਦੇ ਉਪਬੰਧਾਂ ਅਤੇ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਦੇ ਅੰਦਰੂਨੀ ਦਿਸ਼ਾ–ਨਿਰਦੇਸ਼ਾਂ ਦੇ ਅਧੰਹੋਣਗੀਆਂ ਅਤੇ ਮੈਂ/ਅਸੀਂ ਇਸਦੇ ਲਈ ਪਾਬੰਦ ਹੋਵਾਂਗੇ As per the sanctioned exposure mentioned by me/us under Point 2 above, I/We shall inform Capital Sm. Finance Bank Limited as and when the sanctioned credit facilities availed by the Firm from the banking system (including credit facilities wi Capital Small Finance Bank Limited) falls / becomes eligible under any other criteria and there after the operations in the account shall be subjet to the applicable terms/conditions and provisions of law and internal guidelines of Capital Small Finance Bank Limited and I/we shall be bound the same;										
b) 5 ਕਰੋੜ ਤੋਂ ਵੱਧ ਜਾਂ ਪਰ 50 ਕਰੋੜ ਰੁਪਏ ਤੋਂ ਘੱਟ। 5 Crore or more but less than Rs. 50 Crore c) ਰੁ. 50 ਕਰੋੜ ਜਾਂ ਵੱਧ Rs. 50 Crore or more (3) ਉਪਰੋਕਤ ਪੁਆਇੰਟ 2 ਦੇ ਤਹਿਤ ਮੇਰੇ/ਸਾਡੇ ਦੁਆਰਾ ਦੱਸੇ ਗਏ ਮਨਜ਼ੂਰ ਐਕਸਪੋਜ਼ਰ ਦੇ ਅਨੁਸਾਰ, ਮੈਂ/ਅਸੀਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨੂੰ ਸੂਚਿਤ ਕਰਾਂਗਾ ਕਿ ਜਦੋਂ ਫਰਮ ਦੁਆ ਬੈਂ ਕਿੰਗ ਪ੍ਰਣਾਲੀ ਤੋਂ ਮਨਜ਼ੂਰ ਕ੍ਰੈਡਿਟ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ (ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨਾਲ ਕ੍ਰੈਡਿਟ ਸੁਵਿਧਾਵਾਂ ਸਮੇਤ) ਕਿਸੇ ਹੋਰ ਮਾਪਦੰਡ ਦੇ ਅਧੀਨ ਆਉਂਦਾ/ਯ ਬਣ ਜਾਂਦਾ ਹੈ ਅਤੇ ਇਸ ਤੋਂ ਬਾਅਦ ਖਾਤੇ ਵਿੱਚ ਕਾਰਵਾਈਆਂ ਲਾਗੂ ਨਿਯਮਾਂ/ਸ਼ਰਤਾਂ ਅਤੇ ਕਾਨੂੰਨ ਦੇ ਉਪਬੰਧਾਂ ਅਤੇ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਦੇ ਅੰਦਰੂਨੀ ਦਿਸ਼ਾ-ਨਿਰਦੇਸ਼ਾਂ ਦੇ ਅਧੀ ਹੋਣਗੀਆਂ ਅਤੇ ਮੈਂ/ਅਸੀਂ ਇਸਦੇ ਲਈ ਪਾਬੰਦ ਹੋਵਾਂਗੇ As per the sanctioned exposure mentioned by me/us under Point 2 above, I/We shall inform Capital Sm. Finance Bank Limited as and when the sanctioned credit facilities availed by the Firm from the banking system (including credit facilities wi Capital Small Finance Bank Limited) falls/becomes eligible under any other criteria and there after the operations in the account shall be subjet to the applicable terms/conditions and provisions of law and internal guidelines of Capital Small Finance Bank Limited and I/we shall be bound the same; (4) ਮੈਂ/ਅਸੀਂ ਬੈਂਕ ਨੂੰ ਸਮੇਂ-ਸਮੇਂ 'ਤੇ ਉਪਰੋਕਤ ਉਦੇਸ਼ ਲਈ ਫਰਮ ਦੀਆਂ ਬਿਊਰੋ ਰਿਪੋਰਟਾਂ ਤਿਆਰ ਕਰਨ ਲਈ ਅਧਿਕਾਰਤ ਕਰਦੇ ਹਾਂ।/We further authorize the bank to generate bureau reports of the firm for the above purpose from time to time.										
b) 5 ਕਰੋੜ ਤੋਂ ਵੱਧ ਜਾਂ ਪਰ 50 ਕਰੋੜ ਰੁਪਏ ਤੋਂ ਘੱਟ। 5 Crore or more but less than Rs. 50 Crore c) ਰੁ. 50 ਕਰੋੜ ਜਾਂ ਵੱਧ Rs. 50 Crore or more (3) ਉਪਰੋਕਤ ਪੁਆਇੰਟ 2 ਦੇ ਤਹਿਤ ਮੇਰੇ/ਸਾਡੇ ਦੁਆਰਾ ਦੱਸੇ ਗਏ ਮਨਜ਼ੂਰ ਐਕਸਪੋਜ਼ਰ ਦੇ ਅਨੁਸਾਰ, ਮੈਂ/ਅਸੀਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨੂੰ ਸੂਚਿਤ ਕਰਾਂਗਾ ਕਿ ਜਦੋਂ ਫਰਮ ਦੁਆ ਬੈਂਕਿੰਗ ਪ੍ਰਣਾਲੀ ਤੋਂ ਮਨਜ਼ੂਰ ਕ੍ਰੈਡਿਟ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ (ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨਾਲ ਕ੍ਰੈਡਿਟ ਸੁਵਿਧਾਵਾਂ ਸਮੇਤ) ਕਿਸੇ ਹੋਰ ਮਾਪਦੰਡ ਦੇ ਅਧੀਨ ਆਉਂਦਾ/ਯ ਬਣ ਜਾਂਦਾ ਹੈ ਅਤੇ ਇਸ ਤੋਂ ਬਾਅਦ ਖਾਤੇ ਵਿੱਚ ਕਾਰਵਾਈਆਂ ਲਾਗੂ ਨਿਯਮਾਂ/ਸ਼ਰਤਾਂ ਅਤੇ ਕਾਨੂੰਨ ਦੇ ਉਪਬੰਧਾਂ ਅਤੇ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਦੇ ਅੰਦਰੂਨੀ ਦਿਸ਼ਾ–ਨਿਰਦੇਸ਼ਾਂ ਦੇ ਅਧੰ ਹੋਣਗੀਆਂ ਅਤੇ ਮੈਂ/ਅਸੀਂ ਇਸਦੇ ਲਈ ਪਾਬੰਦ ਹੋਵਾਂਗੇ As per the sanctioned exposure mentioned by me/us under Point 2 above, I/We shall inform Capital Sm. Finance Bank Limited as and when the sanctioned credit facilities availed by the Firm from the banking system (including credit facilities wi Capital Small Finance Bank Limited) falls/ becomes eligible under any other criteria and there after the operations in the account shall be subjet to the applicable terms/conditions and provisions of law and internal guidelines of Capital Small Finance Bank Limited and I/we shall be bound the same; (4) ਮੈਂ/ਅਸੀਂ ਬੈਂਕ ਨੂੰ ਸਮੇਂ-ਸਮੇਂ 'ਤੇ ਉਪਰੋਕਤ ਉਦੇਸ਼ ਲਈ ਫਰਮ ਦੀਆਂ ਬਿਊਰੋ ਰਿਪੋਰਟਾਂ ਤਿਆਰ ਕਰਨ ਲਈ ਅਧਿਕਾਰਤ ਕਰਦੇ ਹਾਂ।/We further authorize the bank to generate bureau reports of the firm for the above purpose from time to time.										
b) 5 ਕਰੋੜ ਤੋਂ ਵੱਧ ਜਾਂ ਪਰ 50 ਕਰੋੜ ਰੁਪਏ ਤੋਂ ਘੱਟ। 5 Crore or more but less than Rs. 50 Crore c) ਰੁ. 50 ਕਰੋੜ ਜਾਂ ਵੱਧ Rs. 50 Crore or more (3) ਉਪਰੋਕਤ ਪੁਆਇੰਟ 2 ਦੇ ਤਹਿਤ ਮੇਰੇ/ਸਾਡੇ ਦੁਆਰਾ ਦੱਸੇ ਗਏ ਮਨਜ਼ੂਰ ਐਕਸਪੋਜ਼ਰ ਦੇ ਅਨੁਸਾਰ, ਮੈਂ/ਅਸੀਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨੂੰ ਸੂਚਿਤ ਕਰਾਂਗਾ ਕਿ ਜਦੋਂ ਫਰਮ ਦੁਆ ਬੈਂ ਕਿੰਗ ਪ੍ਰਣਾਲੀ ਤੋਂ ਮਨਜ਼ੂਰ ਕ੍ਰੈਡਿਟ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ (ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਨਾਲ ਕ੍ਰੈਡਿਟ ਸੁਵਿਧਾਵਾਂ ਸਮੇਤ) ਕਿਸੇ ਹੋਰ ਮਾਪਦੰਡ ਦੇ ਅਧੀਨ ਆਉਂਦਾ/ਯ ਬਣ ਜਾਂਦਾ ਹੈ ਅਤੇ ਇਸ ਤੋਂ ਬਾਅਦ ਖਾਤੇ ਵਿੱਚ ਕਾਰਵਾਈਆਂ ਲਾਗੂ ਨਿਯਮਾਂ/ਸ਼ਰਤਾਂ ਅਤੇ ਕਾਨੂੰਨ ਦੇ ਉਪਬੰਧਾਂ ਅਤੇ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਦੇ ਅੰਦਰੂਨੀ ਦਿਸ਼ਾ-ਨਿਰਦੇਸ਼ਾਂ ਦੇ ਅਧੀ ਹੋਣਗੀਆਂ ਅਤੇ ਮੈਂ/ਅਸੀਂ ਇਸਦੇ ਲਈ ਪਾਬੰਦ ਹੋਵਾਂਗੇ As per the sanctioned exposure mentioned by me/us under Point 2 above, I/We shall inform Capital Sm. Finance Bank Limited as and when the sanctioned credit facilities availed by the Firm from the banking system (including credit facilities wi Capital Small Finance Bank Limited) falls/becomes eligible under any other criteria and there after the operations in the account shall be subjet to the applicable terms/conditions and provisions of law and internal guidelines of Capital Small Finance Bank Limited and I/we shall be bound the same; (4) ਮੈਂ/ਅਸੀਂ ਬੈਂਕ ਨੂੰ ਸਮੇਂ-ਸਮੇਂ 'ਤੇ ਉਪਰੋਕਤ ਉਦੇਸ਼ ਲਈ ਫਰਮ ਦੀਆਂ ਬਿਊਰੋ ਰਿਪੋਰਟਾਂ ਤਿਆਰ ਕਰਨ ਲਈ ਅਧਿਕਾਰਤ ਕਰਦੇ ਹਾਂ।/We further authorize the bank to generate bureau reports of the firm for the above purpose from time to time.										

AUTHORISED SIGNATORY-1 📉 N ਲਾਭਪਾਰੀ ਮਾਲਕ Benificary Owner 🥒 🦠 %	ਹਿਦਾ Designation *ਖੇਤਰ ਲਜ਼ਮੀ ਹਨ *Fields are Mano	ideo. y									
ਗਾਹਕ ਆਈ.ਡੀ ਜਨਮ ਸਥਾਨ Customer ld Place of Birth	ਜੋਖਮ ਵਰਗੀਕਰਨ Risk Categorisation										
ਨਾਮ Name	I I I I I I I I I I I I I I I I I I I	_									
ਡੀ.ਓ.ਬੀ DOB	ਸਿੰਗਲ Single ਵਿਆਹਿਆ ਹੋਇਆ Married ਹੋਰ Others										
ਲਿੰਗ Gender ਨਰ Male ਔਰਤ Female ਟ੍ਰਾਂਸਜੈਂਡਰ Transgender	ਕੌਮੀਅਤ Nationality 📗 ਭਾਰਤੀ Indian 📗 ਹੋਰ Others										
ਜਾਤੀ ਸ਼੍ਰੇਣੀ Caste category ਜਨਰਲ General ਓ.ਬੀ.ਸੀ OBC	│ ਐਸ.ਸੀ SC │ ਐਸ.ਟੀ ST │										
ਵੋਟਰ ਆਈ.ਡੀ ਪਾਸਪੋਰਟ ਨੰ. ਪੈਨ Voter ID Passport No. PAN											
ਡ੍ਰਾਇਵਿੰਗ ਲਾਇਸੌਂਸ Driving Licence ਅਧਾਰ AADHAAR											
ਫਾਰਮ 60 *ਧਰਮ * ਯੋਗਤਾ Form 60 *Religion *Qualification	Recent विवंडा Occupation Passport										
Form 60 *Religion *Qualification	Size Photo										
* Father's Name											
* Mother's Name											
* Spouse Name	ਸਟੈਂਪ ਦੇ ਨਾਲ ਦਸਤਖਤ										
*Permanent Address	LANDMARK Signature with Stamp										
CITY PINCODE STATE	COUNTRY MOBILE NO										
ਮੇਲ ਭੇਜਣ ਦਾ ਪਤਾ Mailing Address											
	LANDMAR	K									
C I T Y		Н									
ਆਮਦਨ ਸਲੈਬ:Income Slab:		Ш									
*ਫੰਡਾਂ ਦਾ ਸਰੋਤ ਤਨਖਾਹ ਪੈਨਸ਼ਨ ਵਪਾਰਕ ਆਮਦਨ ਖੇਤੀ ਬਾੜੀ <u></u>	ਸ਼ਹਿਤ ਹਿਰ ਸ਼ਹਿਤ ਕਰੋ ਨਿਵੇਸ਼ ਦੀ ਆਮਦਨ ਕਿਰਾਇਆ ਹੋਰ ਕਿਰਪਾ ਕਰਕੇ ਨਿਰਧਾਰਿਤ ਕਰੋ nvestment Income Rental Others Please Specify										
*ਕੁਲ ਕ਼ੀਮਤ ਸਿੱ ਲੱਖ ਰੁਪਏ ਤੱਕ ਸਿੱ ਲੱਖ ਰੁਪਏ ਤੋਂ ਉਪਰ ਤੋਂ 200 ਲੱਖ ਤੱਕ	ਦੇਸੇ ਲੱਖ ਗੁਪਏ ਤੋਂ ਉਪਰ 500 ਲੱਖ ਤੱਕ Above Rs. 200 Lac To 500 lac Above Rs. 500 Lac	ſ									
*ਸੀ.ਕੇ.ਵਾਈ.ਸੀ ਨਿਵਾਂ ਮੌਜੂਦਾ ਕੋਈ ਬਦਲਾਅ ਨਹੀਂ ਿ ਮੌਜੂਦਾ ਅੱਪਡੇਟ ਤਬਦੀਲੀ ਸੀ.ਕੇ.ਵਾਈ.ਸੀ. ਨੰ ਿ											
*CKYC New Existing No change Existing Update cl ਕੰਪਨੀ ਵਿੱਚ 10% ਤੋਂ ਵੱਧ ਸ਼ੇਅਰ ਪੂੰਜੀ ਅਤੇ ਸਾਂਝੇਦਾਰੀ ਵਿੱਚ 10% ਤੋਂ ਵੱਧ ਪੂੰਜੀ ਰੱਖਣ ਵਾਲੇ ਸਾਰੇ ਸ਼ੇਅਰਧਾਰਕਾਂ : Identity & Address documents of all shareholders holding more than 10% share capital i	ਏ ਪਛਾਣ ਅਤੇ ਪਤੇ ਦੇ ਦਸਤਾਵੇਜ਼ ਲਾਜ਼ਮੀ ਤੌਰ 'ਤੇ ਲੋੜੀਂਦੇ ਹੋਣਗੇ।	rod									
FATCA/CRS DECLARATION		reu									
ਭਾਗ A PART A ਸਹੀ Yes ਗਲਤ No a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋਂ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਕਾਰਡ)?	ਭਾਗ B PART B ਸ ਨਿਵਾਸ ਲਈ ਪਤਾ / Address for Tax Residence										
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਕਾਰਡ)? Are you Citizen of any country other than India (dual/multiple) (including Green Card)?	ਸ ਨਿਵਾਸ ਲਈ ਪਤਾ / Address for Tax Residence ਸ਼ਹਿਰ City										
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਕਾਰਡ)? Are you Citizen of any country other than India (dual/multiple) (including Green Card)? b. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India?	ਸ ਨਿਵਾਸ ਲਈ ਪਤਾ / Address for Tax Residenceਸ਼ਹਿਰ City [Countryਜਨਮ ਸਥਾਨ place of birth ਮ ਦੇਸ਼ Country of Birthਦੱਲਤ ਦਾ	ਸਰੋਤ									
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਕਾਰਡ)? Are you Citizen of any country other than India (dual/multiple) (including Green Card)? b. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼/ਭੂਨ ਦੇ ਟੈਕਸ ਨਿਵਾਸੀ ਹੈ? Are you Tax resident of ANY country/lies other than India?	ਸ ਨਿਵਾਸ ਲਈ ਪਤਾ / Address for Tax Residence										
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਕਾਰਡ)? Are you Clitzen of any country other than India (dual/multiple) (including Green Card)? b. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਮਸ਼ ਉਣ ਦੇ ਫੋਕਸ ਨਿਵਾਸੀ ਹੈ? Are you Tax resident of ANY country/lies other than India? d. ਕੀ ਤੁਹਾਡੇ ਕੋਲ POA ਹੈ ਜਾਂ ਕੋਈ ਮੈਡੋਟ ਪਾਰਕ ਜਿਸਦਾ ਪਤਾ ਭਾਰਤ ਤੋਂ ਬਾਹਰ ਹੈ Do you have POA or a mandate holder who has an address Out side India	ਸ ਨਿਵਾਸ ਲਈ ਪਤਾ / Address for Tax Residence										
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋਂ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਕਾਰਡ)? Are you Clitizen of any country other than India (dual/multiple) (including Green Card)?	ਸ ਨਿਵਾਸ ਲਈ ਪਤਾ / Address for Tax Residence										
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਕਾਰਡ)? Are you Citizen of any country other than India (dual/multiple) (including Green Card)? b. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼/ਬੂਠ ਦੇ ਟੈਕਸ ਨਿਵਾਸੀ ਹੋ? Are you Tax resident of ANY country/lies other than India? d. ਕੀ ਤੁਹਾਡੇ ਕੋਲ POA ਹੈ ਜਾਂ ਕੋਈ ਮੈਂਡੇਟ ਧਾਰਕ ਜਿਸਦਾ ਪਤਾ ਭਾਰਤ ਤੋਂ ਬਾਹਰ ਹੈ Do you have POA or a mandate holder who has an address Out side India e. ਕੀ ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ ਤੋਂ ਬਾਹਰ ਹੈ? Is Your address or telephone number outside India? ਜੇਕਰ ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹਾਡਾ ਜਵਾਬ "ਹਾਂ" ਹੈ ਤਾਂ ਕਿਰਪਾ ਕਰਕੇ ਭਾਗ ਭ ਭਰੋ If your answer to any of the above questions is a "YES' please fill Part B	ਸ ਨਿਵਾਸ ਲਈ ਪਤਾ / Address for Tax Residence										
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਕਾਰਡ)?	ਸ ਨਿਵਾਸ ਲਈ ਪਤਾ / Address for Tax Residence	ent az									
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਕਾਰਭ)? Are you Citizen of any country other than India (dual/multiple) (including Green Card)?	ਸ ਨਿਵਾਸ ਲਈ ਪਤਾ / Address for Tax Residence	ent ØZ									
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਕਾਰਡ)? Are you Clitizen of any country other than India (dual/multiple) (including Green Card)? b. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਕੀ ਤੁਸੀਂ ਭਾਰਤ ਤੋਂ ਇਲਾਵਾ ਕੋਸੇ ਹੋਰ ਦੇਸ਼/ਤੁਰ ਦੇ ਫੈਕਸ ਨਿਵਾਸੀ ਹੈ? Are you Tax resident of ANY country/lies other than India? d. ਕੀ ਤੁਹਾਡੇ ਕੋਲ POA ਹੈ ਜਾਂ ਕੋਈ ਮੈਂਡੇਟ ਧਾਰਕ ਜਿਸਦਾ ਪਤਾ ਭਾਰਤ ਤੋਂ ਬਾਹਰ ਹੈ Do you have POA or a mandate holder who has an address Out side India e. ਕੀ ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ ਤੋਂ ਬਾਹਰ ਹੈ? Is Your address or telephone number outside India? Phace ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹਾਡਾ ਜਵਾਬ "ਹਾਂ" ਹੈ ਤਾਂ ਕਿਰਪਾ ਕਰਕੇ ਭਾਗ ਭ ਭਰੋ If your answer to any of the above questions is a "YES' please fill Part B Undertaking: 1. ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਮੈਂ ਭਾਰਤ ਵਿੱਚ ਲਾਗੂ FATCA/CRS ਨਿਯਮਾਂ ਅਨੁਸਾਰ ਆ ਟੈਕਸ (CBDT)/ ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਸੂਚਿਤ ਕੀਤਾ ਗਿਆ ਹੈ। I certify notified by Government of India/Central board of Direct Taxes (CBDT)/Reserve Ban ਕਿ ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਖ਼ਤਾ ਖੋਲ੍ਹਣ ਦੇ ਫਾਰਮ ਵਿੱਚ ਦੱਸੀ ਗਈ ਜਾਣਕਾਰੀ ਅਤੇ ਮੇਰੇ ਦੁਆਰਾ ਪ੍ਰਦਾਨ ਕੰਮਣੀ ਇਹ ਕਿ ਮੈਂ ਕੋਈ ਵੀ ਸਮੱਗਰੀ ਜਾਣਕਾਰੀ/ਦਸਤਾਵੇਜ਼ ਨਹੀਂ ਗੱਖਿਆ ਹੈ ਜੋ ਮੁਲਾਂਕਣ/ਮੈਂਡੀਕਰਣ ਨੂੰ ਪ੍ਰਯਾਣਿਤ ਨੂੰ ਪ੍ਰਯਾਣਤ ਨੂੰ ਪ੍ਰਯਾਣਤ ਨੂੰ ਪ੍ਰਾਵਿਤਰ ਨੂੰ ਪ੍ਰਾਵਿਤਰ ਤੁਹਾਡੇ ਇਹ ਕਿ ਮੈਂ ਕੋਈ ਵੀ ਸਮੱਗਰੀ ਜਾਣਕਾਰੀ ਆ ਤੋਂ ਜੋ ਮੁਲਾਂਕਣ ਮੈਂਡੀਕਰਣ ਨੂੰ ਪ੍ਰਯਾਣਤ ਰਕਰਦਾ ਨਰਰ ਹੈ। ਜਾਣਕਾਰੀ ਅਤੇ ਜੋ ਦੁਲਾਰ ਹੋ ਪ੍ਰਦਾਨ ਕ	ਸ ਨਿਵਾਸ ਲਈ ਪਤਾ / Address for Tax Residence	ਕਟ as ਨਹੈਂ									
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਕਾਰਡ)? Are you Clitizen of any country other than India (dual/multiple) (including Green Card)? b. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼/ਭੂਨ ਦੇ ਟੋਕਸ ਨਿਵਾਸੀ ਹੋ? Are you Tax resident of ANY country/lies other than India? d. ਹੈ ਤੁਹਾਡੇ ਕੋਲ POA ਹੈ ਜਾਂ ਕੋਈ ਮੈਂਡੇਟ ਧਾਰਕ ਜਿਸਦਾ ਪਤਾ ਭਾਰਤ ਤੋਂ ਬਾਹਰ ਹੈ ਹੈ d. ਹੈ ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ ਤੋਂ ਬਾਹਰ ਹੈ? Is Your address or telephone number outside India? ਜੇਕਰ ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹਾਡਾ ਜਵਾਬ "ਹਾਂ" ਹੈ ਤਾਂ ਕਿਰਪਾ ਕਰਕੇ ਭਾਗ ਭ ਭਰੋ If your answer to any of the above questions is a "YES' please fill Part B Undertaking: 1. ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਮੈਂ ਭਾਰਤ ਵਿੱਚ ਲਾਗੂ FATCA/CRS ਨਿਯਮਾਂ ਅਨੁਸਾਰ ਆ ਟੈਕਸ (CBDT)/ ਭਾਰਤੀ ਰਿਜ਼ਰਦ ਵੇਂਕ (RBI) ਦੁਆਰਾ ਸੂਚਿਤ ਕੀਤਾ ਗਿਆ ਹੈ। I	ਸ ਨਿਵਾਸ ਲਈ ਪਤਾ / Address for Tax Residence ਸ਼ਹਿਰ City ਜਨਮ ਸਥਾਨ place of birth ਦੱਲਤ ਦਾ ਜਨਮ ਸਥਾਨ place of birth ਦੱਲਤ ਦਾ ਦੁਲਤ ਵਿੱਚ ਵਾਲੇ ਦੇ ਜਨਮ ਸਥਾਨ ਸ਼ਹਿਰ City ਜਨਮ ਸਥਾਨ place of birth ਦੱਲਤ ਦਾ ਦੁਲਤ ਦਾ ਹੋਵੇਗੇ ਕੈਸੀ ਨੇ Nationality ਟੈਕਸ ਪੈਛੀ ਨੇ ਸਿੰਘ ਦੇ ਸ਼ਹਿਰ City ਕੈਸੀ ਨੇ Nationality ਟੈਕਸ ਹੈ ਜ਼ਹਿਰ ਨੇ ਜਨਮ ਸਥਾਨ ਸ਼ਹਿਰ ਨੇ ਸ਼ਹਿਰ ਨੇ ਦਾ ਦੇਸ਼ ਨੇ ਜਨਮ ਸਥਾਨ ਸ਼ਹਿਰ ਨੇ ਜਨਮ ਸਥਾਨ ਸ਼ਹਿਰ ਨੇ ਜਨਮ ਸਥਾਨ ਸ਼ਹਿਰ ਦਾ ਦੇਸ਼ ਨੇ ਜਨਮ ਸਥਾਨ ਸ਼ਹਿਰ ਨੇ ਜਨਮ ਸਥਾਨ ਸਥਾਨ ਸਥਾਨ ਸਥਾਨ ਸਥਾਨ ਸਥਾਨ ਸਥਾਨ ਸਥਾਨ	ਕਟ ı as ਨ ਹੈ ਤੇ 'ਤੇ									
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਕਾਰਡ)? Are you Clitizen of any country other than India (dual/multiple) (including Green Card)? b. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼/ਤੁਰ ਦੇ ਫੈਕਸ ਨਿਵਾਸੀ ਹੈ? Are you Tax resident of ANY country/lies other than India? d. ਕੀ ਤੁਹਾਡੇ ਕੋਲ POA ਹੈ ਜਾਂ ਕੋਈ ਮੈਂਡੇਟ ਧਾਰਕ ਜਿਸਦਾ ਪਤਾ ਭਾਰਤ ਤੋਂ ਬਾਹਰ ਹੈ Do you have POA or a mandate holder who has an address Out side India e. ਕੀ ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ ਤੋਂ ਬਾਹਰ ਹੈ? Is Your address or telephone number outside India? Dudertaking: 1. ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਮੈਂ ਭਾਰਤ ਵਿੱਚ ਲਾਗੂ FATCA/CRS ਨਿਯਮਾਂ ਅਨੁਸਾਰ ਆ ਟੈਕਸ (CBDT)/ ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਸੂਚਿਤ ਕੀਤਾ ਗਿਆ ਹੈ। I certify notified by Government of India/Central board of Direct Taxes (CBDT)/Reserve Ban ਤੋਂ ਇਹ ਕਿ ਮੈਂ ਕੋਈ ਵੀ ਸਮੱਗਰੀ ਜਾਣਕਾਰੀ/ਦਸਤਾਵੇਜ਼ ਨਹੀਂ ਰਾਖਿਆ ਹੈ ਜੋ ਮੁਲਾਂਕਣ/ਸ਼੍ਰੇਡੀਕਰਣ ਨੂੰ ਪ੍ਰਭਾਵਿਤ ਕ ਖਾਤੇ ਦਾ/I certify that the information stated in the account opening form and supporti belief true, correct and complete and that I have not withheld any material information Reportable account/Other Reportable account or otherwise. 3. ਮੈਂ ਸੋਮਝਦਾ ਹਾਂ, ਸਵੀਕਾਰ ਕਰਦਾ ਹਾਂ ਅਤੇ ਅਧਿਕਾਰਤ ਕਰਦਾ/ਕਰਦੀ ਹਾਂ ਕਿ ਇਨਕਮ ਟੈਕਸ ਐਕਟ ਦੇ ਉਪਬੰਧਾਂ	ਸ ਨਿਵਾਸ ਲਈ ਪਤਾ / Address for Tax Residence	ਕਟ a as ਨ ਹੈ ਤੇ 'ਤੇ and US									
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗੀਨ ਕਾਰਡ)? Are you Clitizen of any country other than India (dual/multiple) (including Creen Card)? b. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼/ਭੂਨ ਦੇ ਟੈਕਸ ਨਿਵਾਸੀ ਹੋ? Are you Tax resident of ANY country/lies other than India? d. ਹੈ you have POA or a mandate holder who has an address Out side India e. ਕੀ ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ ਤੋਂ ਬਾਹਰ ਹੈ? Is Your address or telephone number outside India? ਜਕਰ ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹਾਡਾ ਜਵਾਬ "ਹਾਂ" ਹੈ ਤਾਂ ਕਿਰਪਾ ਕਰਕੇ ਭਾਗ ਭ ਭਰੋ If your answer to any of the above questions is a "YES' please fill Part B Undertaking: 1. ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਮੈਂ ਭਾਰਤ ਵਿੱਚ ਲਾਗੂ FATCA/CRS ਨਿਯਮਾਂ ਅਨੁਸਾਰ ਆ ਟੈਕਸ (CBDT)/ ਭਾਰਤੀ ਰਿਜ਼ਰਵ ਵੈੱਕ (RBI) ਦੁਆਰਾ ਸੂਚਿਤ ਕੀਤਾ ਗਿਆ ਹੈ। I certify notified by Government of India/Central board of Direct Taxes (CBDT)/Reserve Ban) 2. ਮੈਂ ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਖਾਤਾ ਖੋਲ੍ਹਣ ਦੇ ਫਾਰਮ ਵਿੱਚ ਦੱਸੀ ਗਈ ਜਾਣਕਾਰੀ ਅਤੇ ਮੇਰੇ ਦੁਆਰਾ ਪ੍ਰਦਾਨ ਕੰ ਅਤੇ ਇਹ ਕਿ ਮੈਂ ਕੋਈ ਵੀ ਸਮਗਿਰੀ ਜਾਣਕਾਰੀ/ਦਸਤਾਵੇਜ਼ ਨਹੀਂ ਰਾਖਿਆ ਹੈ ਜੋ ਮੁਲਾਂਕਣ/ਸ਼੍ਰੇਣੀਕਰਣ ਨੂੰ ਪ੍ਰਭਾਵਿਤ ਰ ਖਾਤੇ ਦਾ/I certify that the information stated in the account opening form and supportibelif true, correct and complete and that I have not withheld any material information Reportable account/Other Reportable account or otherwise. 3. ਮੈਂ ਸਮਝਦਾ ਹਾਂ, ਸਵੀਕਾਰ ਕਰਦਾ ਹਾਂ ਅਤੇ ਅਧਿਕਾਰਤ ਕਰਦਾ/ਕਰਦੀ ਹਾਂ ਕਿ ਇਨਕਮ ਟੈਕਸ ਐਕਟ ਦੇ ਉਪਬੰਧਾਂ ਜਾਰੀ ਦਿਸ਼ਾ–ਨਿਰਦੇਸ਼ਾਂ, ਰਿਹਾਇਸ਼ੀ ਸਥਿਤੀ ਅਡੇ/ਜਾਂ ਇਸ ਵਿੱਚ ਨਿਰਧਾਰਤ ਹੋਰ ਮਾਪਦੰਡਾਂ ਦੇ ਆਧਾਰ 'ਤੇ, ਬੈਂਕ ਨੂੰ ਦੀ ਪਾਲਣਾ ਕਰਨ ਲਈ ਕੇਂਦਰੀ ਪੁਤੱਖ ਟੈਕਸ ਬੋਰਤ (CBDT) ਜਾਂ ਹੋਰ ਸਰਕਾਰੀ ਏਜੰਸੀਆਂ ਨੂੰ ਨਿਰਧਾਰਤ ਫਾਰਮ	ਸ ਨਿਵਾਸ ਲਈ ਪਤਾ / Address for Tax Residence ਸ਼ਹਿਰ City ਜਨਮ ਸਥਾਨ place of birth ਦੇਸ਼ Country of Birth ਹੈ ਕੋਸੀਅਤ Nationality ਟੈਲਤ ਦਾ ਹੋਵਾ ਹੈ ਜਨਮ ਸਥਾਨ ਸ਼ਹਿਰ City ਗੈਲਿ Nationality ਟੈਲਤ ਦਾ ਹੈ ਜਨਮ ਸਥਾਨ ਸ਼ਹਿਰ City ਹੈ ਕੋਸੀਅਤ Nationality ਟੈਲਤ ਦਾ ਹੈ ਜਨਮ ਸਥਾਨ ਸ਼ਹਿਰ City ਹੈ ਕੋਸੀਅਤ Nationality ਟੈਲਸ ਰੈਜ਼ੀਡੈੱਸੀ ਦਾ ਦੇਸ਼ ਟੈਲਸ ਪਛਾਣ ਨੰਬਰ* ਟੈਲਸ ਪਛਾਣ ਦਸਤਾਵੇਜ਼ Tax identification number* ਟੈਲਸ ਪਛਾਣ ਦਸਤਾਵੇਜ਼ Tax identification number* ਹੈ ਕੋਸ ਪਛਾਣ ਦਸਤਾਵੇਜ਼ Country of Tax residency ਟੈਲਸ ਸਬੰਧ ਵਿੱਚ ਭਾਰਤ ਸਰਕਾਰ/ਸੈਂਟਰਲ ਬੋਰਡ ਆਫ਼ ਡਾਇਰੈ (colf.India (RBI)) in this regard. ਤਿ ਗਏ ਦਸਤਾਵੇਜ਼ੀ ਸਬੂਤਾਂ ਦਾ ਸਮਰਥਨ ਮੇਰੇ ਗਿਆਨ ਅਤੇ ਵਿਸ਼ਵਾਸ ਅਨੁਸਾਰ ਸਹੀ, ਸਹੀ ਅਤੇ ਸੰਪੂਰ ਯਰ ਸਕਦਾ ਹੈ। ਯੂ.ਐੱਸ. ਰਿਪੋਰਟ ਕਰਨ ਯੋਗ ਖਾਤੇ/ਹੋਰ ਰਿਪੋਰਟ ਕਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਵੇਂ ਗੁਰ ਰਿਟਰ ਗਰ ਪੰਜਾਬ ਦੀ ਦੇਸ਼ ਹੈ ਕਿਸੇ ਦੇ ਸਕਦਾ ਹੈ। ਪ੍ਰੇਟਰ ਕਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਵੇਂ ਗੁਰ documentary evidence provided by me is to the best of my Knowledge and document that may affect the assessment/categorization of the account at a ਇਦੇ ਸ਼ਹਿਰ ਦੇਸ਼ ਟੈਕਸ ਦੇ ਸਬੰਧ ਵਿੱਚ ਅੰਤਰ –ਸਰਕਾਰੀ ਸਮਝੌਤਿਆਂ (IGA) ਦੇ ਅਨੁਸਾਰ ਸ਼ੀਮੈਂਦ ਟੇਸ ਟੈਕਸ ਦੇ ਸਬੰਧ ਵਿੱਚ ਵੇਰਵਿਆਂ ਦੀ ਰਿਪੋਰਟ ਕਰੋ ਪਾਲਣਾ ਐਕਟ (FATCA) ਦੇ ਅਨੁਸਾਰ ਜ਼ਿੰਮੈਂਦ ਟੇਸ ਟੈਕਸ ਦੇ ਸਬੰਧ ਵਿੱਚ ਵੇਰਵਿਆਂ ਦੀ ਰਿਪੋਰਟ ਕਰੋ ਪਾਲਣਾ ਐਕਟ (FATCA)	ent ਕਟ i as ਨ ਹੈ ਤੇ 'ਤੇ and US									
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਕਾਰਡ)? Are you Citizen of any country other than India (dual/multiple) (including Green Card)? b. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼/ਭੂਨ ਦੇ ਟੈਕਸ ਨਿਵਾਸੀ ਹੈ? Are you Tax resident of ANY country/lies other than India? d. Do you have POA or a mandate holder who has an address Out side India e. ਕੀ ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ ਤੋਂ ਬਾਹਰ ਹੈ? Is Your address or telephone number outside India? ਕੈਰ ਪੁਰੇ ਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹਾਡਾ ਜਵਾਬ "ਹਾਂ" ਹੈ ਤਾਂ ਕਿਰਪਾ ਕਰਕੇ ਭਾਗ ਭ ਭਰੋ If your answer to any of the above questions is a "YES' please fill Part B Undertaking: 1. ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਮੈਂ ਭਾਰਤ ਵਿੱਚ ਲਾਗੂ FATCA/CRS ਨਿਯਮਾਂ ਅਨੁਸਾਰ ਆ ਟੈਕਸ (CBDT)/ ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਸੂਚਿਤ ਕੀਤਾ ਗਿਆ ਹੈ I I certify notified by Government of India/Central board of Direct Taxes (CBDT)/Reserve Bani 2. ਮੈਂ ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਮਾਤ ਖਲ੍ਹਣ ਦੇ ਫਾਰਮ ਵਿੱਚ ਦੱਸੀ ਗਈ ਜਾਣਕਾਰੀ ਅਤੇ ਮੇਰੇ ਦੁਆਰਾ ਪ੍ਰਦਾਨ ਕੰਅਤੇ ਇਹ ਕਿ ਮੈਂ ਕੋਈ ਵੀ ਸਮੱਗਰੀ ਜਾਣਕਾਰੀ/ਦਸਤਾਵੇਜ਼ ਨਹੀਂ ਰੱਖਿਆ ਹੈ ਜੋ ਮੁਲਾਂਕਣ/ਸ੍ਰੇਣੀਕਰਣ ਨੂੰ ਪ੍ਰਭਾਵਿਤ ਰਖ਼ਾਤ ਦਾ/I certify that the information stated in the account opening form and supportibeleif true, correct and complete and that I have not withheld any material information Reportable account/Other Reportable account or otherwise. 3. ਮੈਂ ਸਮਝਦਾ ਹਾਂ, ਸਵੀਕਾਰ ਕਰਦਾ ਹਾਂ ਅਤੇ ਅਧਿਕਾਰਤ ਕਰਦਾ/ਕਰਦੀ ਹਾਂ ਕਿ ਇਨਕਮ ਟੈਕਸ ਐਕਟ ਦੇ ਉਪਬੰਧਾਂ ਜਾਰੀ ਦਿਸ਼ਾ–ਨਿਰਦੇਸ਼ਾਂ, ਰਿਹਾਇਸ਼ੀ ਸਥਿਤੀ ਅਤੇ/ਜਾਂ ਇਸ ਵਿੱਚ ਨਿਰਧਾਰਤ ਹੋਰ ਮਾਪਦੰਡਾਂ ਦੇ ਆਧਾਰ 'ਤੇ, ਬੈਂਕ ਨੂੰ ਦੀ ਪਾਲਣਾ ਕਰਨ ਲਈ ਕੇਂਦਰੀ ਪ੍ਰਤੱਖ ਟੈਕਸ ਬੋਰਤ (CBDT) ਜਾਂ ਹੋਰ ਸਰਕਾਰੀ ਏਜੇਸੀਆਂ ਨੂੰ ਨਿਰਧਾਰਤ ਫਾਰਮੈ ਆਮ ਰਿਪੋਰਟਿੰਗ ਸਟੈਂਡਰਡ (CRS) ਅਤੇ/ਜਾਂ ਕੋਈ ਹੋਰ ਸਮਾਨ ਪਬੰਧ I I understand, acknowledge an ਆਮ ਰਿਪੋਰਟਿੰਗ ਸਟੈਂਡਰਡ (CRS) ਅਤੇ/ਜਾਂ ਕੋਈ ਹੋਰ ਸਮਾਨ ਪਬੰਧ I I understand, acknowledge an ਆਮ ਰਿਪੋਰਟਿੰਗ ਸਟੈਂਡਰਡ (CRS) ਅਤੇ/ਜਾਂ ਕੋਈ ਹੋਰ ਸਮਾਨ ਪਬੰਧ I I understand, acknowledge an	ਸ ਨਿਵਾਸ ਲਈ ਪਤਾ / Address for Tax Residence ਸ਼ਹਿਰ City ਜਨਮ ਸਥਾਨ place of birth ਦੇਸ਼ Country of Birth ਹੈ ਕੌਸੀਅਤ Nationality ਟੈਕਸ ਪਛਾਣ ਦਸਤਾਵੇਜ਼ ਟੈਕਸ ਪਛਾਣ ਦਸਤਾਵੇਜ਼ ਟੈਕਸ ਪਛਾਣ ਦਸਤਾਵੇਜ਼ ਨੇਸ਼ identification number* ਟੈਕਸ ਪਛਾਣ ਦਸਤਾਵੇਜ਼ ਨੇਸ਼ ਫ਼ਾਂਡ ਦੇਸ਼ ਸਬੰਧ ਵਿੱਚ ਭਾਰਤ ਸਰਕਾਰ/ਸੈਂਟਰਲ ਬੋਰਡ ਆਫ਼ ਡਾਇਰੈ ਦੀ ਜ਼ਿੰਪ (RBI) in this regard. ਤਿੰਗਏ ਦਸਤਾਵੇਜ਼ੀ ਸਬੂਤਾਂ ਦਾ ਸਮਰਥਨ ਮੇਰੇ ਗਿਆਨ ਅਤੇ ਵਿਸ਼ਵਾਸ ਅਨੁਸਾਰ ਸਹੀ, ਸਹੀ ਅਤੇ ਸੰਪੂਰ ਰਿਸ਼ ਕਦਾ ਹੈ। ਯੂ.ਐੱਸ. ਰਿਪੋਰਟ ਕਰਨ ਯੋਗ ਖਾਤੇ /ਹੋਰ ਰਿਪੋਰਟ ਕਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਵ ng documentary evidence provided by me is to the best of my Knowledge a lydocument that may affect the assessment/categorization of the account at a ਦੇ ਅਨੁਸਾਰ, ਇਸਦੇ ਅਧੀਨ ਬਣਾਏ ਗਏ ਨਿਯਮਾਂ ਅਤੇ ਇਸ ਮਾਮਲੇ ਵਿੱਚ ਸਰਕਾਰ/ਆਰਬੀਆਈ ਦੁਅਵਿਦੇਸ਼ੀ ਅਕਾਉਂਟਸ ਟੈਕਸ ਦੇ ਸਬੰਧ ਵਿੱਚ ਅੰਤਰ–ਸਰਕਾਰੀ ਸਮਝੌਤਿਆਂ (IGA) ਦੇ ਅਨੁਸਾਰ ਜ਼ਿੰਮੇਵਾਰ ਦੇ ਦੇ ਅਨੁਸਾਰ ਮੇਰੇ ਖਾਤੇ (ਆਂ) ਦੇ ਸਬੰਧ ਵਿੱਚ ਵੰਚ ਵਿੱਚ ਦੀ ਰੋਪੋਰਟ ਕਰੋ ਪਾਲਣਾ ਐਕਟ (FATCA) dauthorize that as per the provisions of income Tax Act. Rules made thereun	ਕਟ a as ਨ ਹੈ ਤੇ ਤੇ 'ਤੇ and US ਯਾਰਾ ਸੀਆਂ ਅਤੇ der									
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗੀਨ ਕਾਰਡ)? Are you Clitizen of any country other than India (dual/multiple) (including Green Card)? b. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼/ਉਹ ਦੇ ਣੋਕਸ ਨਿਵਾਸੀ ਹੋ?	ਸ਼ਹਿਰ City ਸਹਿਰ City ਜਨਮ ਸਥਾਨ place of birth ਦੱਲਤ ਦਾ ਜਨਮ ਸਥਾਨ place of birth ਦੱਲਤ ਦਾ ਜਨਮ ਸਥਾਨ place of birth ਦੱਲਤ ਦਾ ਹੋਵਾ ਹੈ ਕਿਸੇ ਪਛਾਣ ਵਸਤਾਵੇਜ਼ ਨੇ ਕਿਸ ਪਛਾਣ ਦਸਤਾਵੇਜ਼ ਸਿੰਘ ਦੀ ਜਨੇ ਕਿਸ ਦੇ ਕਿਸ ਸਬੰਧ ਵਿੱਚ ਭਾਰਤ ਸਰਕਾਰ/ਸੈਂਟਰਲ ਬੋਰਡ ਆਫ਼ ਡਾਇਰੈ ਪੀ ਸ਼ਹਿਰ (RBI) in this regard. ਤਿੰਗਏ ਦਸਤਾਵੇਜ਼ੀ ਸਬੂਤਾਂ ਦਾ ਸੰਮਰਥਨ ਮੇਰੇ ਗਿਆਨ ਅਤੇ ਵਿਸ਼ਵਾਸ ਅਨੁਸਾਰ ਸਹੀ, ਸਹੀ ਅਤੇ ਸੰਪੂਰ ਯਾਕਦਾ ਹੈ। ਯੂ.ਐੱਸ. ਰਿਪੋਰਟ ਕਰਨ ਯੋਗ ਖਾਤੇ/ਹੋਰ ਰਿਪੋਰਟ ਕਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਤ ਗੂਰ ਰਿਪਰਟ ਕਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਤ ਗੂਰ ਰਿਪਰਟ ਕਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਤ ਗੂਰ ਰਿਪਰਟ ਕਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਤ ਹੈ ਕਿਸੇ ਦੇ ਸਕੰਧ ਵਿੱਚ ਅੰਤਰ –ਸਰਕਾਰੀ ਸਮਝੌਤਿਆਂ (IGA) ਦੇ ਅਨੁਸਾਰ ਜ਼ਿੰਸੇਟਰ ਦੇ ਦੇ ਅਨੁਸਾਰ ਮੇਰੇ ਖਾਤੇ (ਆਂ) ਦੇ ਸਬੰਧ ਵਿੱਚ ਵੇਰਵਿਆਂ ਦੀ ਰਿਪੋਰਟ ਕਰੇ ਪਾਲਣਾ ਐਕਟ (FATCA) d authorize that as per the provisions of income Tax Act, Rules made thereun residential status and/or other Cybert ਜ਼ਿੰਸੇਟਰ ਨੇ ਰਿਪਰਟ ਜ਼ਿੰਸੇਟਰ ਤੇ ਰਿਪਰਟ ਕਰੇ ਪਾਲਣਾ ਐਕਟ (FATCA) deauthorize that as per the provisions of income Tax Act, Rules made thereun residential status and/or other criteria stipulated therein, the Bank may have all Board of Direct Taxes (CBDT) or other Government Agencies to comply and Accounts Tax Compliance Act (FATCA) and common Reporting Standa	ਕਟ a as ਨ ਹੈ ਤੇ ਤੇ 'ਤੇ and US rਾਰਾ ਸ਼ੀਆਂ der deto vith rds									
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਕਾਰਤ)? Are you Clitizen of any country other than India (dual/multiple) (including Creen Card)? b. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼/ਭੂਠ ਦੇ ਟੈਕਸ ਨਿਵਾਸੀ ਹੈ? Are you Tax resident of ANY country/lies other than India? d. ਹੈ bo you have POA or a mandate holder who has an address Out side India e. ਕੀ ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ ਤੋਂ ਬਾਹਰ ਹੈ? Is Your address or telephone number outside India? The address or telephone number outside India? I ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਮੈਂ ਭਾਰਤ ਵਿੱਚ ਲਾਗੂ FATCA/CRS ਨਿਯਮਾਂ ਅਨੁਸਾਰ ਆ ਟੈਕਸ (CBDT)/ ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਸੂਚਿਤ ਕੀਤਾ ਗਿਆ ਹੈ II сertify notified by Government of India/Central board of Direct Taxes (CBDT)/Reserve Ban 2. ਮੈਂ ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਖਾਤਾ ਖੋਲ੍ਹਣ ਦੇ ਫਾਰਮ ਵਿੱਚ ਦੱਸੀ ਗਈ ਜਾਣਕਾਰੀ ਅਤੇ ਮੇਰੇ ਦੁਆਰਾ ਪ੍ਰਦਾਨ ਕੰ ਅਤੇ ਇਹ ਕਿ ਮੈਂ ਕੋਈ ਵੀ ਸਮੰਗਰੀ ਜਾਣਕਾਰੀ/ਦਸਤਾਵੇਜ਼ ਨਹੀਂ ਰੱਖਿਆ ਹੈ ਜੋ ਮੁਲਾਂਕਣ/ਸ੍ਰੇਣੀਕਰਣ ਨੂੰ ਪ੍ਰਭਾਵਿਤ ਕ ਖਾਤੇ ਦਾ/I certify that the information stated in the account opening form and supporti belief true, correct and complete and that I have not withheld any material information Reportable account/Other Reportable account/Other Reportable account or otherwise. 3. ਮੈਂ ਸਮਝਦਾ ਹਾਂ, ਸਵੀਕਾਰ ਕਰਦਾ ਹਾਂ ਅਤੇ ਅਧਿਕਾਰਤ ਕਰਦਾ/ਕਰਦੀ ਹਾਂ ਕਿ ਇਨਕਮ ਟੈਕਸ ਐਕਟ ਦੇ ਉਪਬੰਧਾ ਜਾਰੀ ਦਿਸ਼ਾ-ਨਿਰਦੇਸ਼ਾਂ, ਰਿਹਾਇਸ਼ੀ ਸਬਿਤੀ ਅਤੇ/ਜਾਂ ਕੋਈ ਹੋਰ ਸਮਾਨ ਪ੍ਰਬੰਧ। I understand, acknowledge and the guidelines issued by the Government/RB in the matter, depending upon the report the details in respect of my account (s) as per the prescribed format to the Centre the obligations as per the inter- Governmental Agreements (IGA) in respect of Forei (CRS) and/ or any other similar arrangements. 4. ਮੈਂ 30 ਦਿਨਾਂ ਦੇ ਅੰਦਰ ਕਿਸੇ ਵੀ ਤੋਬਦੀਲੀ ਦਾ ਐਲਾਨ ਕਰਨ, ਖ਼ਲਾਸਾ ਕਰਨ ਅਤੇ ਦਬਾਰਾ ਪਮਾਣਿਤ ਕਰਨ ਦੀ ਜ਼ਿੰਮੇਵ	ਸ਼ਹਿਰ City	ਕਟ a as ਨ ਹੈ ਹੈ ਤੇ 'ਤੇ and US ਜ਼ਾਰਾ ਸਿਆਂ ਅਤੇ der cetto rith rds									
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗੀਨ ਕਾਰਡ)? Are you Clitizen of any country other than India (dual/multiple) (including Green Card)? b. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼/ਤូਨ ਦੇ ਣੋਕਸ ਨਿਵਾਸੀ ਹੋ?	ਸ਼ਹਿਰ City	ਕਟ a as ਨ ਹੈ ਹੈ ਤੇ 'ਤੇ and US ਪਾਰਾ ਜੀਆਂ ਅਤੇ der ceto vith rds ਜੀ ਦੇ ays									
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗੀਨ ਕਾਰਡ)? Are you Clitizen of any country other than India (dual/multiple) (including Green Card)? b. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਕੀ ਤੁਹਾਡੇ ਕੋਲ POA ਹੈ ਜਾ ਕੋਈ ਲੋਫ ਦਾਰਕ ਜਿਸਦਾ ਪਤਾ ਭਾਰਤ ਤੋਂ ਬਾਹਰ ਹੈ d. Do you have POA or a mandate holder who has an address Out side India e. ਕੀ ਤੁਹਾਡੇ ਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹਾਡਾ ਜਵਾਬ "ਹਾਂ" ਹੈ ਤਾਂ ਕਿਰਪਾ ਕਰਕੇ ਭਾਗ ਭ ਭਰੋ If your answer to any of the above questions is a "YES" please fill Part B Undertaking: 1. ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਮੈਂ ਭਾਰਤ ਵਿੱਚ ਲਾਗੂ FATCA/CRS ਨਿਯਮਾਂ ਅਨੁਸਾਰ ਆ ਟੈਕਸ (CBDT)/ ਭਾਰਤੀ ਰਿਜ਼ਰਵ ਵੱਕ ਕਿ (RBI) ਦੁਆਰਾ ਸੂਚਿਤ ਕੀਤਾ ਗਿਆ ਹੈ I certify notified by Government of India/Central board of Direct Taxes (CBDT)/Reserve Ban) 2. ਮੈਂ ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਖਾਤਾ ਖੋਲ੍ਹਣ ਦੇ ਫਾਰਮ ਵਿੱਚ ਦੱਸੀ ਗਈ ਜਾਣਕਾਰੀ ਅਤੇ ਮੇਰੇ ਦੁਆਰਾ ਪ੍ਰਦਾਨ ਕੰ ਅਤੇ ਇਹ ਕਿ ਮੈਂ ਕੋਈ ਵੀ ਸਮਗਿਰੀ ਜਾਣਕਾਰੀ/ਦਸਤਾਵੇਜ਼ ਨਹੀਂ ਰਾਖਿਆ ਹੈ ਜੋ ਮੁਲਾਂਕਣ/ਸ਼੍ਰੇਣੀਕਰਣ ਨੂੰ ਪ੍ਰਭਾਵਿਤ ਰਥਾਤੇ ਦਾ/I certify that the information stated in the account opening form and supportibe lelief true, correct and complete and that I have not withheld any material information Reportable account/Other Reportable account or otherwise. 3. ਮੈਂ ਸਮਝਦਾ ਹਾਂ, ਸਵੀਕਾਰ ਕਰਦਾ ਹਾਂ ਅਤੇ ਅਧਿਕਾਰਤ ਕਰਦਾ/ਕਰਦੀ ਹਾਂ ਕਿ ਇਨਕਮ ਟੈਕਸ ਐਕਟ ਦੇ ਉਪਬੰਧਾ ਜਾਰੀ ਦਿਸ਼ਾ-ਨਿਰਦੇਸ਼ਾਂ, ਰਿਹਾਇਸ਼ੀ ਸਥਿਤੀ ਅਤੇ/ਜਾਂ ਇਸ ਵਿੱਚ ਨਿਰਧਾਰਤ ਹੋਰ ਮਾਪਦੰਡਾਂ ਦੇ ਆਧਾਰ 'ਤੇ, ਬੈਂਕ ਨੂੰ ਦੀ ਪਾਲਣਾ ਕਰਨ ਲਈ ਕੇਂਦਰੀ ਪ੍ਰਤਾਖ ਟੈਕਸ ਬੋਰਡ (CBDT) ਜਾਂ ਹੋਰ ਸਰਕਾਰੀ ਏਜੇਸੀਆਂ ਨੂੰ ਨਿਰਧਾਰਤ ਫਾਰਮੇ ਆਮ ਰਿਪੋਰਟਿੰਗ ਸਟੈਂਡਰਡ (CRS) ਅਤੇ/ਜਾਂ ਕੋਈ ਹੋਰ ਸਮਾਨ ਪ੍ਰਬੰਧ I understand, acknowledge and the guidelines issued by the Government/RBI in the matter, depending upon the report the details in respect of my account (s) as per the prescribed format to the Centr the obligations as per the inter-Governmental Agreements (IGA) in respect of Forei (CRS) and/ or any other similar arrangements. 4. ਮੈਂ 30 ਦਿਨਾਂ ਦੇ ਅੰਦਰ ਕਿਸੇ ਵੀ ਤਬਦੀਲੀ ਦਾ ਮੈਲਾਨ ਕਰਨ, ਖੁਲਾਸਾ ਕਰਨ ਅਤੇ ਦੁਬਾਰਾ ਪ੍ਰਮਾਣਿਤ ਕਰਨ ਦੀ ਜ਼ਿੰਮਣ ਨਾਲ ਮਹੇ ਦੁਆਰ ਦੇ ਜ਼ਾਵੇ	ਸ਼ਹਿਰ City ਸਹਿਰ City ਜਨਮ ਸਥਾਨ place of birth ਦੇਸ਼ Country of Birth ਹੈ ਕੋਸ ਪਛਾਣ ਵਿੱਚ ਵਾਰ ਹੋ ਜਨਮ ਸਥਾਨ place of birth ਦੇਸ਼ Country of Birth ਹੈ ਕੈਸੀਅਤ Nationality ਟੈਕਸ ਚੈਜ਼ੀਡੈਂਸੀ ਦਾ ਦੇਸ਼ ਟੈਕਸ ਪਛਾਣ ਨੰਬਰ* ਟੈਕਸ ਪਛਾਣ ਦਸਤਾਵੇਜ਼ Tax identification number* ਟੈਕਸ ਪਛਾਣ ਦਸਤਾਵੇਜ਼ Tax identification number* ਟੈਕਸ ਪਛਾਣ ਦਸਤਾਵੇਜ਼ Tax identification number* ਹੈ ਕੇਸ ਪਛਾਣ ਦਸਤਾਵੇਜ਼ Country of Tax residency ਟੈਕਸ ਪਛਾਣ ਦਸਤਾਵੇਜ਼ Tax identification number* ਹੈ ਕੇਸ ਪਛਾਣ ਦਸਤਾਵੇਜ਼ Country of Tax residency ਹੈ ਜੋ ਕੇ ਸਿੰਘ ਫਿੱਚ ਭਾਰਤ ਸਰਕਾਰ/ਸੈਂਟਰਲ ਬੋਰਡ ਆਫ਼ ਡਾਇਰੈਂ that I have declared my status as per applicable FATCA/CRS rules in India (of India (RBI) in this regard. ਤਿ ਗਏ ਦਸਤਾਵੇਜ਼ੀ ਸਬੂਤਾਂ ਦਾ ਸਮਰਥਨ ਮੇਰੇ ਗਿਆਨ ਅਤੇ ਵਿਸ਼ਵਾਸ ਅਨੁਸਾਰ ਸਹੀ, ਸਹੀ ਅਤੇ ਸੰਪੂਰ ਯ ਸਕਦਾ ਹੈ। ਯੂ ਐੱਸ. ਰਿਪੋਰਟ ਕਰਨ ਯੋਗ ਖਾਤੇ/ਹੋਰ ਰਿਪੋਰਟ ਕਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਤੇ ਗੁਰ documentary evidence provided by me is to the best of my Knowledge and document that may affect the assessment/categorization of the account at a ਸਿਲਾ ਹੈ ਜਾਂ ਹੈ ਕਸ ਦੇ ਸਬੰਧ ਵਿੱਚ ਵੇਰਵਿਆਂ ਦੀ ਰਿਪੋਰਟ ਕਰੋ ਪਾਲਣਾ ਐਕਟ (FATCA) ਹੈ ਕੈਸ ਦੇ ਸਬੰਧ ਵਿੱਚ ਵੇਰਵਿਆਂ ਦੀ ਰਿਪੋਰਟ ਕਰੋ ਪਾਲਣਾ ਐਕਟ (FATCA) ਹੈ authorize that as per the provisions of income Tax Act, Rules made thereun residential status and/or other criteria stipulated therein, the Bank may have all Board of Direct Taxes (CBDT) or other Government Agencies to comply we gn Accounts Tax Compliance Act (FATCA) and common Reporting Standa ਹਾਰੀ ਲੈਂਦਾ ਹਾਂ ਜੋ ਖਾਤਾ ਖੋਲ੍ਹਣ ਦੇ ਫਾਰਮ ਵਿੱਚ ਪ੍ਰਦਾਨ ਕੀਤੀ ਗਈ ਅਤੇ ਮੇਰੇ ਦੁਆਰਾ ਹਸਤਾਖਿਤ ਜਾਣਕਾਰ ਜਾਂ I undertake the responsibility to declare, disclose and recertify within 30 domain and signed by me as well as in the documentary evidence provided by me and signed by me as well as in the documentary evidence provided by me	ਕਟ a as ਨ ਹੈ ਤੇ and US ਜ਼ਿਆਂ ਅਤੇ der ceto rith flays e or ਜੇ ays									
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੈ (ਦੇਧਰੀ/ਮਲਟੀਪਲ) (ਸਮੇਤ ਗ੍ਰੀਨ ਕਾਰਤ)? Are you Citizen of any country other than India (dual/multiple) (including Creen Card)? b. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼/ਭੁਣ ਦੇ ਟੈਕਸ ਨਿਵਾਸੀ ਹੋ? Are you Tax resident of ANY country/lies other than India? d. ਕੀ ਤੁਹਾਡੇ ਕੋਲ POA ਹੈ ਜਾਂ ਕੋਈ ਮੈਡੇਟ ਧਾਰਕ ਜਿਸਦਾ ਪਤਾ ਭਾਰਤ ਤੋਂ ਬਾਹਰ ਹੈ Do you have POA or a mandate holder who has an address Out side India? e. ਕੀ ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ ਤੋਂ ਬਾਹਰ ਹੈ? Is Your address or telephone number outside India? Planta ਉਹ ਜ਼ੋਕਰ ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹਾਡਾ ਜਵਾਬ "ਹਾਂ" ਹੈ ਤਾਂ ਕਿਰਪਾ ਕਰਕੇ ਭਾਗ ਭ ਭਰੋ If your answer to any of the above questions is a "YES" please fill Part B Undertaking: 1. I	ਸ਼ਹਿਰ City ਸਹਿਰ City ਜਨਮ ਸਥਾਨ place of birth ਦੇਸ਼ Country of Birth ਸਦੇਸ਼ Country of Birth ਸਦੇਸ਼ Country of Birth ਸਦੇਸ਼ Country of Birth ਸਦੇਸ਼ Country of Tax residency ਫੈਕਸ ਪਛਾਣ ਨੰਬਰ* ਨੰਬਰ ਸੰਸ਼ਾਲ ਸ਼ਹਿਰ City ਨੈਕਸ ਪਛਾਣ ਦਸਤਾਵੇਜ਼ ਨੈਕਸ ਪਛਾਣ ਦਸਤਾਵੇਜ਼ ਨੇਕਸ ਸੰਸ਼ੇ ਦੁਸਤਾਵੇਜ਼ ਨੇਕਸ ਸੰਸ਼ੇ ਦੁਸਤਾਵੇਜ਼ ਨੇਕਸ ਸੰਸ਼ੇ ਦੁਸਤਾਵੇਜ਼ ਨੇਕਸ ਸੰਸ਼ੇ ਦੇਸ਼ ਸੰਸ਼ੇ ਦੀ ਸੰਸ਼ੇ ਸੰਸ਼ੇ ਸੰਸ਼ੇ ਸੰਸ਼ੇ ਦੀ ਸੰਸ਼ੇ	ਕਟ a as ਨਹੈਂ 'ਤੇ and US ਪਾਰਾ ਸੀਆਂ ਅਤੇ deto vith rds ays e o o e i o e i o o o o o o o o o o o o									
a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੈ (ਦੇਧਰੀ/ਮਲਟੀਪਲ) (ਸਮੇਤ ਗ੍ਰੀਨ ਕਾਰਤ)? Are you Citizen of any country other than India (dual/multiple) (including Creen Card)? b. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼/ਭੁਣ ਦੇ ਟੈਕਸ ਨਿਵਾਸੀ ਹੋ? Are you Tax resident of ANY country/lies other than India? d. ਕੀ ਤੁਹਾਡੇ ਕੋਲ POA ਹੈ ਜਾਂ ਕੋਈ ਮੈਡੇਟ ਧਾਰਕ ਜਿਸਦਾ ਪਤਾ ਭਾਰਤ ਤੋਂ ਬਾਹਰ ਹੈ Do you have POA or a mandate holder who has an address Out side India? e. ਕੀ ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ ਤੋਂ ਬਾਹਰ ਹੈ? Is Your address or telephone number outside India? Planta ਉਹ ਜ਼ੋਕਰ ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹਾਡਾ ਜਵਾਬ "ਹਾਂ" ਹੈ ਤਾਂ ਕਿਰਪਾ ਕਰਕੇ ਭਾਗ ਭ ਭਰੋ If your answer to any of the above questions is a "YES" please fill Part B Undertaking: 1. I	ਸ਼ਹਿਰ City ਸਹਿਰ City ਜਨਮ ਸਥਾਨ place of birth ਦੇਸ਼ Country of Birth ਸਦੇਸ਼ Country of Birth ਸਦੇਸ਼ Country of Birth ਸਦੇਸ਼ Country of Birth ਸਦੇਸ਼ Country of Tax residency ਫੈਕਸ ਪਛਾਣ ਨੰਬਰ* ਨੰਬਰ ਸੰਸ਼ਾਲ ਸ਼ਹਿਰ City ਨੈਕਸ ਪਛਾਣ ਦਸਤਾਵੇਜ਼ ਨੈਕਸ ਪਛਾਣ ਦਸਤਾਵੇਜ਼ ਨੇਕਸ ਸੰਸ਼ੇ ਦੁਸਤਾਵੇਜ਼ ਨੇਕਸ ਸੰਸ਼ੇ ਦੁਸਤਾਵੇਜ਼ ਨੇਕਸ ਸੰਸ਼ੇ ਦੁਸਤਾਵੇਜ਼ ਨੇਕਸ ਸੰਸ਼ੇ ਦੇਸ਼ ਸੰਸ਼ੇ ਦੀ ਸੰਸ਼ੇ ਸੰਸ਼ੇ ਸੰਸ਼ੇ ਸੰਸ਼ੇ ਦੀ ਸੰਸ਼ੇ	ਕਟ a as ਨਹੈਂ 'ਤੇ and US ਪਾਰਾ ਸੀਆਂ ਅਤੇ deto vith rds ays e o o e i o e i o o o o o o o o o o o o									
a. ਕੀ ਸੁਸੀਂ ਭਾਰਤ ਵੇਂ ਇਲਾਵਾ ਕਿਸੇ ਹੋਰ ਵੇਸ਼ ਦੇ ਰਚਕਿਕ ਹੈ (ਦੇਸ਼ਰੀ/ਸਲਸ਼ਲ) (ਸਮੇਤ ਗ੍ਰੀਨ ਕਾਰਭ)? Are you Citizen of any country other than India (dual/multiple) (including Creen Card)? b. ਕੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਕੀ ਤੁਹਾਡੇ ਕੋਲ PoA ਹੈ ਜਾਂ ਕੋਈ ਮੈਡੇਟ ਧਾਰਕ ਜਿਸਦਾ ਪਤਾ ਭਾਰਤ ਤੋਂ ਬਾਰਰ ਹੈ? d. ਕੀ ਤੁਹਾਡੇ ਕੋਲ PoA ਹੈ ਜਾਂ ਕੋਈ ਮੈਡੇਟ ਧਾਰਕ ਜਿਸਦਾ ਪਤਾ ਭਾਰਤ ਤੋਂ ਬਾਰਰ ਹੈ? d. ਹੈ Do you have POA or a mandate holder who has an address Out side India e. ਕੀ ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ ਤੋਂ ਬਾਰਰ ਹੈ? is Your address or telephone number outside India? d. ਹੈ ਸ਼ਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ ਤੋਂ ਬਾਰਰ ਹੈ? is Your address or telephone number outside India? e. ਕੀ ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ ਤੋਂ ਬਾਰਰ ਹੈ? If your answer to any of the above questions is a "YES' please fill Part B Undertaking: 1.	ਸ਼ਹਿਰ City ਜਨਮ ਸਥਾਨ place of birth ਦੇਲਤ ਦਾ ਪਾਟਰ of Wealth ਹੈ ਹੈ ਜਿਵੇਂ ਕਿ ਇਸ ਸਬੰਧ ਵਿੱਚ ਭਾਰਤ ਸਰਕਾਰ/ਸੈਂਟਰਲ ਬੋਰਡ ਆਫ਼ ਡਾਇਰੈਂ that I have declared my status as per applicable FATCA/CRS rules in India (of India (RB)) in this regard. ਤੇ ਗਏ ਜਨਮ ਜਲਾ ਹੈ ਜਹੇ ਜਨਮ ਸੰਭਾਰ ਸਹੇ ਜਨੇ ਜਨ। ਜਨਮ ਸੰਭਾਰ ਸਹੇ ਜਨੇ ਜਨ।	ਕਟ a as ਨੇ ਤੇ ਤੇ and US ਜੀਆਂ ਅਤੇ deto vith rds a so or ਦੇ ਤੋਂ ਗਿਆਂ ਜਿਆਂ ਸ਼ਿਲ੍ਹੇ ਵਿੱਚ ਗਿਆਂ ਜਿਆਂ ਸ਼ਿਲ੍ਹੇ ਵਿੱਚ ਜਿਆਂ ਸ਼ਿਲ੍ਹੇ ਜਿਆਂ ਜਿਆਂ ਜਿਆਂ ਜਿਆਂ ਜਿਆਂ ਜਿਆਂ ਜਿਆਂ ਜਿਆਂ									
a. ਡੀ ਸੁਸੀਂ ਭਾਰਤ ਵੇਂ ਇਲਾਵਾ ਕਿਸੇ ਹੋਰ ਵੇਸ਼ ਦੇ ਰਚਕਿਕ ਹੈ (ਦੇਸ਼ਰੀ/ਸਲਲਾ) (ਸਮੇਤ ਗ੍ਰੀਨ ਕਾਰਤਾ)? Are you Citizen of any country other than India (dual/multiple) (including Creen Card)? b. ਡੀ ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਡੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ਾਉਣ ਦੇ ਟੈਕਸ ਨਿਵਾਸੀ ਹੈ? d. ਡੀ ਤੁਹਾਡਾ ਜਨਮ ਦੇਸ਼ ਵਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ਾਉਣ ਦੇ ਦੇਸ਼ ਨਿਵਾਸੀ ਹੈ? d. ਡੀ ਤੁਹਾਡਾ ਜਨਮ ਦੇਸ਼ ਵਾਰਤ ਜੋਏ ਇਲਾਵਾ ਕਿਸੇ ਹੋਰ ਦੇਸ਼ਾਉਣ ਦੇ ਦੇਸ਼ਾ ਨਿਵਾਸੀ ਹੈ? d. ਡੀ ਤੁਹਾਡੇ ਕੋਲ POA ਹੈ ਜਾਂ ਕੋਈ ਮੈਂਡੋਟ ਧਾਰਕ ਜਿਸਦਾ ਪਤਾ ਭਾਰਤ ਤੋਂ ਬਾਹਰ ਹੈ? l. ਕੀ ਤੁਹਾਡਾ ਪਤਾ ਜਾਂ ਟੈਲੀਕੋਨ ਨੰਬਰ ਭਾਰਤ ਤੋਂ ਬਾਹਰ ਹੈ? l. ਮੁੱਧ ਹਾਂ ਕਰ ਸ਼ਹੀ ਜਨ ਦੇਸ਼ਾਉਣ ਦੇ ਦੇਸ਼ਾਉਣ ਦੇ ਦੇਸ਼ਾਉਣ ਦੇ ਦੇਸ਼ਾਉਣ ਦੇਸ਼ਾਉਣ ਦੀ ਸ਼ਹੀ ਸ਼ਹੀ ਹੈ ਜਿਹੜ ਹੈ ਜਿਹੜ ਹੈ ਜੋ ਸ਼ਹੀ	ਸ ਨਿਵਾਸ ਲਈ ਪਤਾ / Address for Tax Residence ਸਹਿਰ City ਜਨਮ ਸਥਾਨ place of birth ਦੇਸ਼ Country of Birth ਹੈ ਜਨਮ ਸਥਾਨ place of birth ਦੇਸ਼ Country of Birth ਹੈ ਜਨਮ ਸਥਾਨ place of birth ਹੈ ਜਨਮ ਸਥਾਨ place of birth ਹੈ ਜਨਮ ਸਥਾਨ ਸੀ ਦੇਸ਼ ਹੋ ਜਨਮ	ਕਟ ਨ ਹੈ ਤੇ 'ਤੇ dau Ur ਰਾ ਜੀਆਂ ਅਤੇ der evith rids fl ਦੇ ago ion ian ree ect									
a. ਬੀ ਸੁਸੀਂ ਭਾਰਤ ਵੇਂ ਇਲਾਵਾ ਕਿਸੇ ਹੋਰ ਵੇਸ਼ ਦੇ ਨਾਰਥਿਕ ਹੈ (ਦੇਸ਼ਰੀ/ਸਲਨੀਲ) (ਸਮੇਤ ਗ੍ਰੀਨ ਕਾਰਗ)? Are you Citizen of any country other than India (dual/multiple) (including Green Card)? b. ਕੀ ਤੁਹਾਡਾ ਸਨਮ ਦੇਸ਼ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਹੈ? Is your Country of birth is any country other than India? c. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼/ਭੂਨ ਦੇ ਟੈਕਸ ਨਿਵਾਸੀ ਹੈ? Are you Tax resident of ANY country/lies other than India? d. ਹੈ Do you have POA or a mandate bolder who has an address Out side India e. ਕੀ ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ ਤੋਂ ਬਾਹਰ ਹੈ? If your answer to any of the above questions is a "YES" please fill Part B Undertaking: 1. I ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਮੈਂ ਭਾਰਤ ਵਿੱਚ ਲਾਗੂ FATCA/CRS ਨਿਯਮਾਂ ਅਨੁਸਾਰ ਆ ਟੈਕਸ (CBDT)/ ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਸੂਚਿਤ ਕੀਤਾ ਗਿਆ ਹੈ I. I certify notified by Government of India/Central board of Direct Taxes (CBDT)/Reserve Ban 2. ਮੈਂ ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਖਾਤਾ ਖਾਲ੍ਹਣ ਦੇ ਫਾਰਮ ਵਿੱਚ ਦੇਸੀ ਗਈ ਜਾਣਕਾਰੀ ਅਤੇ ਮੇਰੇ ਦੁਆਰਾ ਪ੍ਰਦਾਨ ਕੰਮ ਤੋਂ ਦੋਹਾਂ ਕਿ ਖਾਤਾ ਖਾਲ੍ਹਣ ਦੇ ਫਾਰਮ ਵਿੱਚ ਦੇਸੀ ਗਈ ਜਾਣਕਾਰੀ ਅਤੇ ਮੇਰੇ ਦੁਆਰਾ ਪ੍ਰਦਾਨ ਕੰਮ ਤੋਂ ਦੋਹਾਂ ਦਿਸਾਂ ਦਿਸਾ ਦਿਸਾ ਦਿਸਾ ਦਿਸਾ ਦਿਸਾ ਨਿਰਦੇਸ਼ਾਂ, ਰਿਹਾਇਸ਼ੀ ਸਥਿਤੀ ਅਤੇ/ਜਾਂ ਇਸ ਵਿੱਚ ਨਿਰਧਾਰਤ ਹੋਰ ਮਾਪਦੰਤਾਂ ਦੇ ਆਧਾਰ 'ਤੇ, ਬੈਂਕ ਨੂੰ ਦੀ ਪਾਲਣਾ ਕਰਨ ਲਈ ਕੇਂਦਰੀ ਪ੍ਰਤੱਖ ਟੈਕਸ ਬੋਰਡ (CBDT) ਜਾਂ ਹੋਰ ਸਰਕਾਰੀ ਏਜੰਸੀਆਂ ਨੂੰ ਨਿਰਧਾਰਤ ਫਾਰਮ ਆਮ ਦਿਤਾਦੇ ਦਾ ਦਾ ਜ਼ਰੀ ਦਿਸਾ-ਨਿਰਦੇਸ਼ਾਂ, ਰਿਹਾਇਸ਼ੀ ਸਥਿਤੀ ਅਤੇ/ਜਾਂ ਇਸ ਵਿੱਚ ਨਿਰਧਾਰਤ ਹੋਰ ਮਾਪਦੰਤਾਂ ਦੇ ਆਧਾਰ 'ਤੇ, ਬੈਂਕ ਨੂੰ ਦੀ ਪਾਲਣਾ ਕਰਨ ਲਈ ਕੇਂਦਰੀ ਪ੍ਰਤੱਖ ਟੈਕਸ ਬੋਰਡ (CBDT) ਜਾਂ ਹੋਰ ਸਰਕਾਰੀ ਏਜੰਸੀਆਂ ਨੂੰ ਨਿਰਧਾਰਤ ਫਾਰਮ ਆਮ ਰਿਪੋਰਟਿੰਗ ਸਣੇ ਭਰਤ (CRS) ਅਤੇ/ਜਾਂ ਕੋਈ ਹੋਰ ਸਮਾਨ ਪ੍ਰਬੰਧ1 I understand, acknowledge an and the guidelines issued by the Government/RBI in the matter, depending upon the report the details in respect of my account (s) as per the prescribed format to the Centr the obligations as per the inter- Government/RBI in the matter, depending upon the report the details in respect of my account (s) as per the prescribed format to the Centr the obligations as per the inter- Government/RBI in the matter, depending upon the report the details in respect of ਜ਼ਰਦੇਸ਼ੀ ਸਬੂਤ ਵਿੱਚ ਜਾਂ ਜੇਕਰ ਕੋਈ ਸਰਟੀਫਿਕਟ ਗਲ	ਸ ਨਿਵਾਸ ਲਈ ਪਤਾ / Address for Tax Residence ਸਹਿਰ City ਜਨਿਸ ਸਥਾਨ place of birth ਦੇਸ਼ Country Birth ਹੈ ਦੇਸ਼ Country of Birth ਹੈ ਕੈਸੀਅਤ Nationality ਟੈਕਸ ਹੈ ਜੀਜੀ ਦਾ ਦੇਸ਼ ਨਿਧਾ ਹਾਂ ਜੋ ਪਾਣਾ ਨੇਬਰ ਜੋ ਜਨਿਸ ਸਥਾਨ ਸਰਕਾਰ /ਸੈਂਟਰਲ ਬੋਰਡ ਆਫ਼ ਡਾਇਰੈ that I have declared my status as per applicable FATCA/CRS rules in India cof India (RBI) in this regard. ਤਿ ਗਏ ਦਸਤਾਵੇਜ਼ੀ ਸਬੂਤਾਂ ਦਾ ਸਮਰਥਨ ਮੇਰੇ ਗਿਆਨ ਅਤੇ ਵਿਸ਼ਵਾਸ ਅਨੁਸਾਰ ਸਹੀ, ਸਹੀ ਅਤੇ ਸੰਪੂਰ ਕਰ ਸਕਦਾ ਹੈ। ਯੂ.ਐੱਸ. ਰਿਪੋਰਟ ਕਰਨ ਯੋਗ ਖਾਤੇ/ਹੋਰ ਰਿਪੋਰਟ ਕਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਣਾ ਗੁਰ documentary evidence provided by me is to the best of my Knowledge ਰਿਪੋਰਟ ਕਰਨ ਯੋਗ ਖਾਤੇ ਅਹਿਨ ਬਣਾ ਲੋਕਰ ਜਿਕਦਾ ਹੈ। ਯੂ.ਐੱਸ. ਰਿਪੋਰਟ ਕਰਨ ਯੋਗ ਖਾਤੇ/ਹੋਰ ਰਿਪੋਰਟ ਕਰਨ ਯੋਗ ਖਾਤੇ ਅਹਿਨ ਬਣਾ ਲੋਕਰ (FATCA) ਹੈ ਕਾਨ ਸਾਲ ਸੰਕਦਾ ਸੰਕਦਾ ਸੰਕਦਾ ਜੋ ਜ਼ਿਕਦਾ ਸੰਕਦਾ ਸੰਕਦਾ ਸੰਕਦਾ ਹੈ। ਯੂ.ਐੱਸ. ਰਿਪੋਰਟ ਕਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਣਾ ਗੁਰ documentary evidence provided by me is to the best of my Knowledge ਰਿਪੋਰਟ ਕਰਨ ਸੰਕਦਾ ਸੰਕਦਾ ਹੈ। ਯੂ.ਐੱਸ. ਰਿਪੋਰਟ ਕਰਨ ਯੋਗ ਖਾਤੇ ਹੋਰ ਰਿਪੋਰਟ ਕਰਨ ਯੋਗ ਖਾਤੇ ਕਰਨ ਸੰਕਦਾ ਹੈ। ਯੂ.ਐੱਸ. ਰਿਪੋਰਟ ਕਰਨ ਯੋਗ ਖਾਤੇ ਹੋਰ ਰਿਪੋਰਟ ਕਰਨ ਯੋਗ ਖਾਤੇ ਹੋਰ ਕਿਸੇ ਦਾ ਰੁਟ ਅਨੁਸਾਰ ਮੌਰੇ ਖਾਤੇ (ਆਂ) ਦੇ ਸਬੰਧ ਵਿੱਚ ਅੰਤਰ –ਸਰਕਾਰੀ ਸਮਝੌਤਿਆਂ (IGA) ਦੇ ਅਨੁਸਾਰ ਜ਼ਿੰਮੇਵਾਰ ਦੇ ਅਨੁਸਾਰ ਮੌਰੇ ਖਾਤੇ (ਆਂ) ਦੇ ਸਬੰਧ ਵਿੱਚ ਅੰਤਰ –ਸਰਕਾਰੀ ਸਮਝੌਤਿਆਂ (IGA) ਦੇ ਅਨੁਸਾਰ ਜ਼ਿੰਮੇਵਾਰ ਦੇ ਦੇ ਅਨੁਸਾਰ ਮੌਰੇ ਖਾਤੇ (ਆਂ) ਦੇ ਸਬੰਧ ਵਿੱਚ ਅੰਤਰ –ਸਰਕਾਰੀ ਸਮਝੌਤਿਆਂ (IGA) ਦੇ ਅਨੁਸਾਰ ਜ਼ਿੰਮੇਵਾਰ ਦੇ ਦੇ ਅਨੁਸਾਰ ਮੌਰੇ ਖਾਤੇ (ਆਂ) ਦੇ ਸਬੰਧ ਵਿੱਚ ਅੰਤਰ –ਸਰਕਾਰੀ ਸਮਝੌਤਿਆਂ (IGA) ਦੇ ਅਨੁਸਾਰ ਜ਼ਿੰਮੇਵਾਰ ਦੇ ਦੇ ਜ਼ਿੰਮੇਵਾਰ ਦੇ ਸ਼ਿੰਮੇਵਾਰ ਦੇ ਸ਼ਿੰਮੇਵਾ	ਕਟ ਨ ਹੈ ਹੋ ਤੇ ਬੇਸ਼ ਤੋਂ 'ਤੇ and US ਜੀਆਂ ਅਤੇ der to thirds ਜੀ ਦੇ to ion ian ree et to									

AUTHORI	ISED SIGNATORY-2	N ਲਾਭਪਾਰੀ ਮਾਲਕ B e	nificary Own	er	% ਅਹੁਦਾ Desig	nation		*ਖੇਤਰ ਲਾਜ਼ਮੀ ਹਨ *Fields are Mandate				
ਗਾਹਕ ਆਈ Customer			ਜਨਮ ਸਥਾਰ Place of Bi				ਜੋਖਮ ਵਰਗੀਕ Risk Categoris					
ਨਾਮ Nam							I I I I I I I I I I I I I I I I I I I					
ਡੀ.ਓ.ਬੀ Do	ов 🛛 🗎 М М	Y Y Y Y Fee	ਹਿਕ ਦਰਜਾ Ma	rital Status	ਸਿੰਗਲ Singl	е ਵਿਆ	ਹਿਆ ਹੋਇਆ Married	ਹੋਰ Others				
ਲਿੰਗ Gend	er ਨਰ Male	ਔਰਤ Female	ਟ੍ਰਾਂਸਜੈਂਡਰ Tran	sgender	ਕੌਮੀਅਤ National	ity	ਭਾਰਤੀ Indian	ਹੋਰ Others				
ਜਾਤੀ ਸ਼੍ਰੇਣੀ C	Caste category	ਜਨਰਲ Genera		ਓ.ਬੀ.ਸੀ O	ВС ਐਸ.ਸੀ	sc	ਐਸ.ਟੀ ST					
ਵੋਟਰ ਆਈ.ਡੀ ਪਾਸਪੋਰਟ ਨੰ. ਪੈਨ ਪੈਨ PASSport No. PAN												
	ਇਸੌਸ Driving Licence			ਆਧਾਰ AADHAA				Recent				
ਫਾਰਮ 60 Form 60	*ਧਰਮ *Religion	*0	* ਯੋਗਤਾ ıalification		ਕਿੱਤਾ Occupation			Passport				
* ਪਿਤਾ ਦਾ ਨਾ * Father's N	ун							Size Photo				
* ਮਾਂ ਦਾ ਨਾਮ												
* Mother's * ਜੀਵਨ ਸਾਥੀ	ੀ ਦਾ ਨਾਮ											
* Spouse N ਪੱਕਾ ਪਤਾ								ਸਟੈਂਪ ਦੇ ਨਾਲ ਦਸਤਖਤ				
*Permanent	t Address					LAN	IDMARK S	Signature with Stamp				
CIT	ГУ	PINCOD	E S	ТАТ	E COU	NTR	M O E	BILENO				
ਮੇਲ ਭੇਜਣ ਦਾ Mailing Add												
								. A N D M A R I				
	ਿ Y ਈ.ਡੀ Email ID	PINCOD	E S	TAT	E COU	NTR	Y	BILENO				
	ਲੈਬ:Income Slab:		>2-5 ਲੱਖ				> 10-25 ਲੱਖ	> 25 ਲੱਖ				
∗ਫੰਡਾਂ ਦਾ ਸਰੋ	ਤ ਤਨਖਾਹ	」 0-2 Lac		ਖੇਤੀ ਬਾੜੀ [-10 Lac ਨਿਵੇਸ਼ ਦੀ ਆਮਦ		>10-25 Lac	ᆜ > 25 Lac ☐ ਕਿ੍ਰਪਾ ਕਰਕੇ ਨਿ੍ਰਧਾਰਿਤ ਕਰੋ				
*Source of *ਕੁਲ ਕੀਮਤ	ਸੋ ਲੱਖ ਰੁਪਏ ਤ		ਾਏ ਤੋਂ ਉਪਰ ਤੋਂ 20		Investment Inco ਦੋਸ਼ੋ ਲੱਖ ਰੁਪਏ	: ਤੋ <mark>ਂ</mark> ਉਪਰ 50	Rental LOthers L 0 ਲੱਖ ਤੱਕ 	☑ Please Specify ☐ ਰੂਪਏ ਤੋਂ ਉੱਪਰ 500 ਲੱਖ				
*Net Worth *ਸੀ.ਕੇ.ਵਾਈ.ਸ	ਸੀ ਨਵਾਂ	ਮੌਜੂਦਾ ਕੋਈ ਬਦਲਾਅ		ਮੌਜੂਦਾ ਅੱਪਡੇ	ਟ ਤਬਦੀਲੀ ਸੀ.ਕੇ.	s. 200 Lac ਵਾਈ.ਸੀ. ਨੰ	To 500 lac	→ Ābove Řs. 500 Lac				
			ੱਧ ਪੁੰਜੀ ਰੱਖਣ ਵਾ		ਾਰਕਾਂ ਦੇ ਪਛਾਣ ਅਤੇ ਪਤੇ ਦੇ							
Identity 8	& Address documents of		ਕੰਪਨੀ ਵਿੱਚ 10% ਤੋਂ ਵੱਧ ਸ਼ੇਅਰ ਪੂੰਜੀ ਅਤੇ ਸਾਂਝੇਦਾਰੀ ਵਿੱਚ 10% ਤੋਂ ਵੱਧ ਪੂੰਜੀ ਰੱਖਣ ਵਾਲੇ ਸਾਰੇ ਸ਼ੇਅਰਧਾਰਕਾਂ ਦੇ ਪਛਾਣ ਅਤੇ ਪਤੇ ਦੇ ਦਸਤਾਵੇਜ਼ ਲਾਜ਼ਮੀ ਤੌਰ 'ਤੇ ਲੱਡੀਂਦੇ ਹੋਣਗੇ। Identity & Address documents of all shareholders holding more than 10% share capital in the company and more than 10% in a partnership will be mandatorily required FATCA/CRS DECLARATION FORM-(INDIVIDUAL)									
			I GA/GII3 DI	ECLAKATI	UN FURIVI-(INDI	VIDUAL)						
		PART A	ਸਹੀ Yes	ਗਲਤ No			ਭਾਗ B PARTB					
Are	ਭਾਗ A ਕੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ e you Citizen of any country other een Card)?	PART A ਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਹ	ਸਹੀ Yes		ਟੈਕਸ ਨਿਵਾਸ ਲਈ ਪਤਾ /							
Are Gre b. ਕੀ ਤ	ਸ਼ੂਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other	PART A ਗਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਹ than India (dual/multiple) (inclu ਕੋਈ ਹੋਰ ਦੇਸ਼ ਹੈ?	ਸਹੀ Yes	ਗਲਤ No		Address for Tax	Residence	of birth ਦੌਲਤ ਦਾ ਸ				
Are Gre b. ਕੀ ਵ Is y	ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other een Card)? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ	PART A ॥ਰਿਕ ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ than India (dual/multiple) (inclu ਕੋਈ ਹੋਰ ਦੇਸ਼ ਹੈ? country other than India?	ਸਹੀ Yes rਰਡ)? ling	ਗਲਤ No	ਟੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bir Source of Wealth	Address for Tax	Residence ਸ਼ਹਿਰ City_ ਜਨਮ ਸਥਾਨ place ਕੌਮੀਅਤ Nationa	ਦੌਲਤ ਦਾ ਸ lity				
Are Gre b. वी इ Is y c. वी इ Are	ਸ਼੍ਰੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other en Card)? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ your Country of birth is any c	PARTA ਸਿਰਿਕ ਹੈ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਬੂਠ ਦੇ ਟੈਕਸ ਨਿਵਾਸੀ ਹੈ? ntry/lies other than India? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ	ਸਹੀ Yes ਾਰਡ)? ling	ਗਲਤ No	ਟੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bir	Address for Tax rth_ ਾ ਦੇਸ਼	Residenceਸ਼ਹਿਰ City ਜਨਮ ਸਥਾਨ place	ਦੌਲਤ ਦਾ ਸ				
Are Gre b. वी इ	ਸ਼ੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ your Country of birth is any c ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼, e you Tax resident of ANY co ਤੁਹਾਡੇ ਕੋਲ POA ਹੈ ਜਾਂ ਕੋਈ ਮੈਂਡੇਟ ਧਾਰਕ you have POA or a mandate hole ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ	PART A Ilfoa ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਸੁਣ ਦੇ ਟੈਕਸ ਨਿਵਾਸੀ ਹੈ? Intry/lies other than India? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ der who has anddress Out side ਤੋਂ ਬਾਹਰ ਹੈ?	ਸਹੀ Yes ਾਰਡ)? ling	ਗਲਤ No	ਟੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bin Source of Wealth ਟੈਕਸ ਰੈਜ਼ੀਡੈਂਸੀ ਦਾ	Address for Tax rth_ ਾ ਦੇਸ਼	Residenceਸ਼ਹਿਰ City ਜਨਮ ਸਬਾਨ place ਕੌਮੀਅਤ Nationa ਟੈਕਸ ਪਛਾਣ ਨੰਬਰ*	ਦੌਲਤ ਦਾ ਸ lity ਟੈਕਸ ਪਛਾਣ ਦਸਤਾਵੇਜ				
Are Gree b. बी इ c. बी इ d. bo e. बी इ had 5 had 6 had 6	ਸ਼ੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Clitizen of any country other enc Card)? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ your Country of birth is any c ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼/ e you Tax resident of ANY cou ਤੁਹਾਡੇ ਕੋਲ POA ਹੈ ਜਾਂ ਕੋਈ ਮੈਂਡੇਟ ਧਾਰਕ you have POA or a mandate holo ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ Your address or telephone nu ਰ ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹ	PART A Ifਰਕ ਹੈ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਧੁੱਠ ਦੇ ਟੈਕਸ ਨਿਵਾਸੀ ਹੈ? 'Intry/lies other than India? i ਜਿਸਦਾ ਪਤਾ ਭਾਰਤ ਤੋਂ ਬਾਹਰ ਹੈ der who has an address Out side 'ਤੋਂ ਬਾਹਰ ਹੈ? mber outside India? 'ਹਾਤਾ ਜਵਾਬ "ਹਾਂ" ਹੈ ਤਾਂ ਕਿਰਪਾ ਕਰਟੋ	ਸਹੀ Yes rਰਡ)? ling India ਭਾਗ ਭ ਭਰੋ	ਗਲਤ No	ਟੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bin Source of Wealth ਟੈਕਸ ਰੈਜ਼ੀਡੈਂਸੀ ਦਾ	Address for Tax rth_ ਾ ਦੇਸ਼	Residenceਸ਼ਹਿਰ City ਜਨਮ ਸਬਾਨ place ਕੌਮੀਅਤ Nationa ਟੈਕਸ ਪਛਾਣ ਨੰਬਰ*	ਦੌਲਤ ਦਾ ਸ lity ਟੈਕਸ ਪਛਾਣ ਦਸਤਾਵੇਜ				
Are Gre Gre	ਸ਼ੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other een Cardy? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ vour Country of birth is any country of the property of the property of the birth is any country of the birth is any country of the birth is any country of the about of the birth is any country of the about of the birth is any country of the about of the birth is any country of the about of the birth is any country of the about of the birth is any country of the about of the birth is any country of the about of the birth is any country of the about of the birth is any country of the birth is any country of the about of the birth is any country of the birth is any	PART A ਸਿਰਕ ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਬੂਠ ਦੇ ਟੋਕਸ ਨਿਵਾਸੀ ਹੈ? intry/lies other than India? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ der who has an address Out side ਤੋਂ ਬਾਹਰ ਹੈ? mber outside India? ਹਾਡਾ ਜਵਾਬ "ਹਾਂ" ਹੈ ਤਾਂ ਕਿਰਪਾ ਕਰਟੋ ve questions is a "YES' plea:	ਸਹੀ Yes rਰਡ)? ling India ਭਾਗ ਭ ਭਰੋ e fill Part B	বাজর No	ਟੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bir Source of Wealth ਟੈਕਸ ਰੈਜ਼ੀਡੈਂ'ਸੀ ਦਾ Country of Tax re	Address for Tax rth r ਦੇਸ਼ sidency	Residenceਸ਼ਹਿਰ City ਜਨਮ ਸਥਾਨ place ਕੌਮੀਅਤ Nationa ਟੈਕਸ ਪਛਾਣ ਨੰਬਰ* Tax identification number*	ility ਦੌਲਤ ਦਾ ਸ ਟੈਕਸ ਪਛਾਣ ਦਸਤਾਵੇਜ Tax identification Documen				
Are Gre Gre Gre Gre Gre Gre Gre Gre Gre G	ਸ਼ਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other ven Cardy? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ vour Country of birth is any c gaਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼/e you Tax resident of ANY cot ਤੁਹਾਡੇ ਕੋਲ POA ਹੈ ਜਾਂ ਕੋਈ ਮੈਂਡੇਟ ਧਾਰਕ you have POA or a mandate hold your address or telephone nu of ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ vour address or telephone nu of ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹਾਰਾ answer to any of the abodertaking: ਪ੍ਰਮਾਣਿਤ ਕਰਦਾ, (CBDT) / ਕਾਰਤੀ ਰਿਜਰਵ ਸ਼ੈੱਟ	PART A Iffaa ਹੈ (ਵੇਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਝੂਠ ਦੇ ਟੈਕਸ ਨਿਵਾਸੀ ਹੈ? 'ਸ਼ਾਰ ਦੇ ਨੈਕਸ ਨਿਵਾਸੀ ਹੈ? 'ਜ਼ਾਰ ਸ਼ਾਰ ਹੈ ਦੇਸ਼ ਦੀ ਜ਼ਾਰ ਹੈ ਹੈ der who has an address Out side 'ਤੋਂ ਬਾਹਰ ਹੈ? mber outside India? ਹਾਡਾ ਜਵਾਬ "ਹਾਂ" ਹੈ ਤਾਂ ਕਿਰਪਾ ਕਰਫ ve questions is a "YES' plea: /ਕਰਦੀ ਹਾਂ ਕਿ ਮੈਂ ਭਾਰਤ ਵਿੱਚ	ਸਹੀ Yes rਰਡ)? ling India ਭਾਗ ਭ ਭਰੋ e fill Part B	ਗਲਤ No	ਟੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bir Source of Wealth ਟੈਕਸ ਰੈਜ਼ੀਡੈੱਸੀ ਦਾ Country of Tax re	Address for Tax rth ' 현ਸ਼ esidency ਕੀਤੀ ਹੈ ਜਿਵੇਂ	Residenceਸ਼ਹਿਰ Cityਸ਼ਹਿਰ Cityਸਨਮ ਸਥਾਨ place ਕੌਮੀਅਤ Nationa ਟੈਕਸ ਪਛਾਣ ਨੰਬਰ* Tax identification number* ਕਿ ਇਸ ਸਬੰਧ ਵਿੱਚ ਭਾਰਤ ਸਰਕ	ulity ਦੌਲਤ ਦਾ ਸ ਟੈਕਸ ਪਛਾਣ ਦਸਤਾਵੇਜ਼ Tax identification Documen				
b. विह Gre b. वी ह c. वी ह d. bo; e. वी ह Wmd 1. I टेळम ((potifie 2. ਮੌ ਪ੍ਰਮਾਨ	ਸ਼ਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other en Cardy? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ your Country of birth is any o ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦ you Tax resident of ANY co ਤੁਹਾਡੇ ਕੋਲ POA ਹੈ ਜਾਂ ਕੋਈ ਮੈਂਡੇਟ ਧਾਰਕ you have POA or a mandate hole ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ Your address or telephone nu o ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹਾ your answer to any of the abo lertaking: ਪ੍ਰਮਾਣਿਤ ਕਰਦਾ, (CBDT)/ ਭਾਰਤੀ ਰਿਜ਼ਰਵ ਬੈਂਟ ਟੁੱਖ by Government of Ind ਣਤ ਕਰਦਾ/ਕਰਦੀ ਹਾਂ ਕਿ ਖਾਤਾ	PART A Iffea ਹੋ (ਦੇਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਸ਼ੂਠ ਦੇ ਟੇਕਸ ਨਿਵਾਸੀ ਹੈ? Intry/lies other than India? 'ਸ਼ੂਠ ਦੇ ਦੇਕਸ ਨਿਵਾਸੀ ਹੈ? Intry/lies other than India? 'ਸ਼ਿਸਦਾ ਪਤਾ ਭਾਰਤ ਤੋਂ ਬਾਹਰ ਹੈ der who has an address Out side 'ਤੋਂ ਬਾਹਰ ਹੈ? India? 'ਤਾਂ ਬਾਹਰ ਹੈ? India? 'ਸ਼ਾਰਾ ਹੈ ਤਾਂ ਕਿਰਪਾ ਕਰਟੋ (RBI) ਦੁਆਰਾ ਸੂਚਿਤ ਕੀਤ lia/Central board of Diric 'ਖਲਣ ਦੋ ਫਾਰਮ ਵਿੱਚ ਦੱਸੀ ਹੈ 'ਖਲਣ ਦੋ ਫਾਰਮ ਵਿੱਚ ਦੱਸੀ ਹੈ	ਸਹੀ Yes reas)? ling India ਭਾਗ ਭ ਭਰੋ e fill Part B ਲਾਗੂ FATCA/CR ਗਿਆ ਹੈ। I cct Taxes (CBI ਈ ਜਾਣਕਾਰੀ ਅਤੇ	ਗਲਤ No □ □ □ S ਨਿਯਮਾਂ ਅਨੁਸ ce OT)/Reserve	ਟੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bir Source of Wealth ਟੈਕਸ ਰੈਜ਼ੀਡੈਂਸੀ ਦਾ Country of Tax re ਰਾਹਾਂ ਆਪਣੀ ਸਥਿਤੀ ਘੋਸ਼ਿਤ rtify that I have dec Bank of India (RBI) ਦਾਨ ਕੀਤੇ ਗਏ ਦਸਤਾਵੇਜ਼ੀ	Address for Tax rth r ਦੇਸ਼ esidency ਕੀਤੀ ਹੈ ਜਿਵੇਂ lared my st in this rega	Residenceਸ਼ਹਿਰ City	ਾਰ/ਸੈਂਟਰਲ ਬੋਰਡ ਆਫ਼ ਡਾਇਰੈਕ FCA/CRS rules in India 8				
Are Gre Gre Gre Gre Gre Gre Gre Gre Gre G	ਸ਼ੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other ven Cardy? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ your Country of birth is any c ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ your Country of birth is any c ਤੁਹਾਡੇ ਕੋਲੋਂ ਇਲਾਵਾ ਕਿਸੇ ਹੋਰ ਦੇਸ਼, e you Tax resident of ANY cot ਤੁਹਾਡੇ ਕੋਲ POA ਹੈ ਜਾਂ ਕੋਈ ਮੈਂਡੇਟ ਧਾਰਕ you have POA or a mandate hole ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ Your address or telephone nu ਰ ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹ your address or telephone nu ਰ ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹ your asswer to any of the abo stertaking: ਪ੍ਰਮਾਣਿਤ ਕਰਦਾ (CBDT)/ ਭਾਰਤੀ ਰਿਜ਼ਰਵ ਬੈਂਟ ਟੁਰ by Government of Ind ਣੇਤ ਕਰਦਾ/ਕਰਦੀ ਹਾਂ ਕਿ ਮਾਤ ਹੋ ਕਿ ਮੈਂ ਕੋਈ ਵੀ ਸਮਾਗਰੀ ਜਾਣ // certify that the inform	PART A Ifford ਹੈ (ਦੇਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਲੂਠ ਦੇ ਫੈਕਸ ਨਿਵਾਸੀ ਹੈ? Intry/lies other than India? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ der who has an address Out side 'ਛੋਂ ਬਾਹਰ ਹੈ? '''' ਹੈ ਤਾਂ ਕਿਰਪਾ ਕਰਟੇ ve questions is a "YES" plea: '''' ਕਰਦੀ ਹਾਂ ਕਿ ਮੈਂ ਭਾਰਤ ਵਿੱਚ '''' (RBI) ਦੁਆਰਾ ਸੂਚਿਤ ਕੀਤ lia/Central board of Dire '''' ਮਲ੍ਹਣ ਦੇ ਫਾਰਮ ਵਿੱਚ ਦੱਸੀ ਹੋ '''' ਕਰਾਰੀ /ਦਸਤਾਵੇਜ਼ ਨਹੀਂ ਹੱਖਿਆ aution stated in the accu	ਸਹੀ Yes rਰਡ)? ling India ਭਾਗ ਭ ਭਰੋ e fill Part B ਲਾਗੂ FATCA/CR ਗਿਆ ਹੈ। I ct Taxes (CBI ਈ ਜਾਣਕਾਰੀ ਅਤੇ	s ਨਿਯਮਾਂ ਅਨੁਸ cc OTT)/Reserve ਮੇਰੇ ਦੁਆਰਾ ਪ੍ਰਦ ਇਕਰਣ ਨੂੰ ਪ੍ਰਭਾ orm and sup	ਟੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bin Source of Wealth ਟੈਕਸ ਚੈਜ਼ੀਡੇਂਸੀ ਦਾ Country of Tax re ਸਾਰ ਆਪਣੀ ਸਥਿਤੀ ਘੋਸ਼ਿਤ ਬਾਸ਼ਿਤ ਸਿਥਤੀ ਘੋਸ਼ਿਤ ਬਾਸ਼ੇਤ ਸਿਥਤੀ ਘੋਸ਼ਿਤ ਬਾਸ਼ੇਤ ਸਿਥਤੀ ਘੋਸ਼ਿਤ ਬਾਸ਼ੇਤ ਸਿਥਤੀ ਪੁਲ੍ਹੇ ਜਨ੍ਹੇ ਹੋ ਗਏ ਦਸਤਾਵੇਜ਼ੀ ਵਿੱਤ ਕਰ ਸਕਦਾ ਹੈ। ਯੂ.ਐੱ. porting documentar	Address for Tax rth ਦੇਸ਼ esidency all ਤੀ ਹੈ ਜਿਵੇਂ lared my st in this rega ਸਬੂਤਾਂ ਦਾ ਸਮਾ	Residenceਸਹਿਰ City	ਦੱਲਤ ਦਾ ਸ ਟੈਕਸ ਪਛਾਣ ਦਸਤਾਵੇਜ਼ Tax identification Documen ਹਾਰ/ਸੈਂਟਰਲ ਬੋਰਡ ਆਫ਼ ਡਾਇਰੈਕ FCA/CRS rules in India 2 ਅਨੁਸਾਰ ਸਹੀ, ਸਹੀ ਅਤੇ ਸੰਪੂਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਤੇ ' best of my Knowledge an				
Are Gre Gre Gre Gre Gre Gre Gre Gre Gre G	ਸ਼ੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other cen Cardy? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਨਾਰਪਾ Country of birth is any count country of birth is any country of any country of an andate hole govern address or telephone nu guard of the about the country of the country of the about the country of	PART A Iffoa ਹੋ (ਵੇਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਸੁਣ ਦੇ ਫੋਕਸ ਨਿਵਾਸੀ ਹੈ? Intry/lies other than India? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ der who has an address Out side 'ਤੋਂ ਬਾਹਰ ਹੈ? mber outside India? 'ਤਾਂ ਬਾਹਰ ਹੈ? 'ਲਾ ਜਵਾਬ "ਹਾਂ" ਹੈ ਤਾਂ ਕਿਰਪਾ ਕਰਫੋ 'ਲਾ ਜਵਾਬ "ਹਾਂ" ਹੈ ਤਾਂ ਕਿਰਪਾ ਕਰਫੋ 'ਲਾ ਜਵਾਬ "ਹਾਂ" ਹੈ ਤਾਂ ਕਿਰਪਾ ਕਰਫੋ 'ਲਾ (RBI) ਦੁਆਰਾ ਸੁਚਿਤ ਕੀਤ iia/Central board of Diric 'ਖੋਲ੍ਹਣ ਦੇ ਫਾਰਮ ਵਿੱਚ ਦੱਸੀ ਹੋ ਕਾਰੀ/ਦਸਤਾਵੇਜ਼ ਨਹੀਂ ਰੱਖਿਅ nation stated in the accc	ਸਹੀ Yes reas)? ling India ਭਾਗ ਭ ਭਰੋ e fill Part B ਲਾਗੂ FATCA/CR ਗਿਆ ਹੈ। I ct Taxes (CBI ਈ ਜਾਣਕਾਰੀ ਅਤੇ ਹੈ ਜੋ ਮੁਲਾਂਕਣ/ਸ੍ਰੈ: unt opening f	S ਨਿਯਮਾਂ ਅਨੁਸ cve ਮੇਰੇ ਦੁਆਰਾ ਪ੍ਰ ਈਕਰਣ ਨੂੰ ਪ੍ਰਭਾ orm and sup terial inform	ਟੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bi Source of Wealth ਟੈਕਸ ਰੈਜ਼ੀਡੈਂਸੀ ਦਾ Country of Tax re Trify that I have dec Bank of India (RBI) ਦਾਨ ਕੀਤੇ ਗਏ ਦਸਤਾਵੇਜ਼ੀ: ਵਿੱਤ ਕਰ ਸਕਦਾ ਹੈ। ਯੂ.ਐੱ. porting documentar	Address for Tax rth	Residence ਸ਼ਹਿਰ City ਜਨਮ ਸਥਾਨ place ਕੌਮੀਅਤ Nationa ਟੈਕਸ ਪਛਾਣ ਨੰਬਰ* Tax identification number* ਕਿ ਇਸ ਸਬੰਧ ਵਿੱਚ ਭਾਰਤ ਸਰਕ actus as per applicable FA' ਰਾਰੀ, ਰਚਨ ਮੌਰੇ ਗਿਆਨ ਅਤੇ ਵਿਸ਼ਵਾਸ ਮ ਰਨ ਮੌਰੇ ਗਿਆਨ ਅਤੇ ਵਿਸ਼ਵਾਸ ਮ ਰਨ ਪੰਜੀ ਖਾਤੇ/ਹੋਰ ਰਿਪੋਰਟ ਕਰਨ provided by metatografication	ਦੱਲਤ ਦਾ ਸ ਟੈਕਸ ਪਛਾਣ ਦਸਤਾਵੇਜ਼ Tax identification Documen ਹਾਰ/ਸੈਂਟਰਲ ਬੋਰਡ ਆਫ਼ ਡਾਇਰੈਕ FCA/CRS rules in India a ਅਨੁਸਾਰ ਸਹੀ, ਸਹੀ ਅਤੇ ਸੰਪੂਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਤੇ ' best of my Knowledge an ation of the account at a U				
ਕਿਸ਼ ਰਿਵ b. ਕੀ ਭ c. ਕੀ ਭ d. ਹਿਰ e. ਕੀ ਭ is v Und 1. I ਟੈਕਸ ((notifie 2. ਮੌਂ ਪ੍ਰਮਾਜ਼ ਅਤੇ ਇਟ ਖਾਤੇ ਦਾ, belieft Report 3. ਮੌਂ ਸਮਝ ਜਾਰੀ ਦਿ	ਸ਼ੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other ven Cardy? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ vour Country of birth is any c gurs ਜਨਮ ਦੇਸ਼ ਭਾਰਤ ਤੋਂ ਇਲਾਵਾ vour Country of birth is any c you Tax resident of ANY cot gurs ਕੋਲ POA ਹੈ ਜਾਂ ਕੋਈ ਮੈਂਡੇਟ ਧਾਰਕ you have POA or a mandate hole gurs ਪਤਾ ਜਾਂ ਟੈਲੀਫੋਨ ਨੰਬਰ ਭਾਰਤ Your address or telephone nu a ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹ vour address or telephone nu d ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹ vour address or telephone nu c ਦੁਮਾਣਿਤ ਕਰਦਾ ਪੁਮਾਣਿਤ ਕਰਦਾ ਪੁਮਾਣਿਤ ਕਰਦਾ ਪੁਸਾਣਿਤ ਕਰਦਾ ਹੈ ਕਿ ਮੈਂ ਕੋਈ ਵੀ ਸਮੱਗਰੀ ਜਾਣ ਪੀ certify that the inform true, correct and comple table account/Other Rep ਦੁਸਾ ਹਾਂ, ਸਵੀਕਾਰ ਕਰਦਾ ਹਾਂ ਅ ਤੁਸਾ-ਨਿਰਦੇਸ਼ਾਂ, ਰਿਹਾਇਸ਼ੀ ਸਬਿ	PART A If or a ਹੈ (ਵੇਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਕੁਠ ਦੇ ਣੇਕਸ ਨਿਵਾਸੀ ਹੈ? Intry/lies other than India? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ der who has an address Out side ' ਜੋ ਬਾਹਰ ਹੈ? ' ਜੋ ਸਦਾ ਪਤਾ ਭਾਰਤ ਤੋਂ ਬਾਹਰ ਹੈ der who has an address Out side ' ਲੋਂ ਬਾਹਰ ਹੈ? ' ਜੋ ਬਾਹਰ ਹੈ? ' ਸੋਰ ਦੇ ਦੀ ਹੋ ਕਿ ਮੈਂ ਭਾਰਤ ਵਿੱਚ ' (RBI) ਦੁਆਰਾ ਸੂਚਿਤ ਕੀਤ lia/Central board of Dire ' ਖੋਲ੍ਹਣ ਦੇ ਫਾਰਮ ਵਿੱਚ ਦਾ ਸੀ ਹੋ ਕਾਰੀ/ਦਸਤਾਵੇਜ਼ ਨਹੀਂ ਰੱਖਿਆ nation stated in the accept and that I have not we optrable account or othe ਤੋਂ ਅਧਿਕਾਰਤ ਕਰਦਾ/ਕਰਦੀ ਤੀ ਅਤੇ/ਜਾਂ ਇਸ ਵਿੱਚ ਨਿਰਧਾ	ਸਹੀ Yes reas)? ling India ਭਾਗ ਭ ਭਰੋ e fill Part B ਲਾਗੂ FATCA/CR ਗਿਆ ਹੈ। I cct Taxes (CBI ਈ ਜਾਣਕਾਰੀ ਅਤੇ ਹੈ ਹੈ ਜੋ ਮੁਲਾਂਕਣ/ਸ਼੍ਰੋ, unt opening f thheld any ma rwise ਹਾ ਕਿ ਇਨਕਮ ਟੈਫ	S ਨਿਯਮਾਂ ਅਨੁਸ ce OT)/Reserve ਮੇਰੇ ਦੁਆਰਾ ਪ੍ਰਚ ਗਿਕਰਣ ਨੂੰ ਪਰਾਜ਼ and sup terial inform ਲਸ ਐਕਟ ਦੇ ਉ ਦੇ ਆਧਾਰ 'ਤੇ, ਫੈ	ਟੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bir Source of Wealth ਟੈਕਸ ਚੈਜ਼ੀਡੇਂਸੀ ਦਾ Country of Tax re ਸਾਰ ਆਪਣੀ ਸਥਿਤੀ ਘੋਸ਼ਿਤ ਰਾਜ਼ਾਂ ਸਿੰਘ ਸਿਤ ਦਿਲ ਸ਼ਰਮ ਨਹੀਂ ਸਿਰਾਂਕ (RBI) ਦਾਨ ਕੀਤੇ ਗਏ ਦਸਤਾਵੇਜ਼ੀ ਜੁਹਾਜ਼ਿਰ documentar porting documentar nation/document that ਪਬੰਧਾਂ ਦੇ ਅਨੁਸਾਰ, ਇਸਦੇ ਕਿ ਨੂੰ ਵਿਦੇਸ਼ੀ ਅਕਾਉਂਟਸ:	Address for Tax rth ਦੇਸ਼ esidency all ਤੀ ਹੈ ਜਿਵੇਂ lared my st in this rega ਸਬੂਤਾਂ ਦਾ ਸਮਾ ਸ. ਰਿਪੋਰਟ ਕਾ ਸ. ਰਿਪੋਰਟ ਕਾ ਸ. ਰਿਪੋਰਟ ਕਾ ਸ. ਰਿਪੋਰਟ ਕਾ	Residence ਸ਼ਹਿਰ City ਜਨਮ ਸਥਾਨ place ਕੌਮੀਅਤ Nationa ਟੈਕਸ ਪਛਾਣ ਨੰਬਰ* Tax identification number* ਕਿ ਇਸ ਸਬੰਧ ਵਿੱਚ ਭਾਰਤ ਸਰਕ atus as per applicable FA' rd. ਰਬਨ ਮੌਰੇ ਗਿਆਨ ਅਤੇ ਵਿਸ਼ਵਾਸ ਮਰਨ ਯੌਗ ਖਾਤੇ/ਹੋਰ ਰਿਪੋਰਟ ਕਰਨ ਯੌਗ ਖਾਤੇ/ਹੋਰ ਰਿਪੋਰਟ ਕਰਨ ਪੰਜ ਖਾਤੇ/ਹੋਰ ਰਿਪੋਰਟ ਕਰਨ ਦੇ ਹੋਰ ਸਾਮਲੇ ਵਿੱਚ ਅੰਤਰ ਸਰਕਾਰੀ ਸਮਝੌਤਿਆਂ ਵਿੱਚ ਵਿੱਚ ਅੰਤਰ ਸਰਕਾਰੀ ਸਮਝੌਤਿਆਂ ਵਿੱਚ ਵਿੱਚ ਸ਼ਹੂਰੀ ਸਮਝੌਤਿਆਂ ਵਿੱਚ ਵਿੱਚ ਸ਼ਹੂਰੀ ਸ਼ਹੂਰੀ ਵਿੱਚ ਵਿੱਚ ਸ਼ਹੂਰੀ ਵਿੱਚ ਸ਼ਹੂਰੀ ਵਿੱਚ ਵਿੱਚ ਸ਼ਹੂਰੀ ਸ਼ਹੂਰੀ ਸ਼ਹੂਰੀ ਵਿੱਚ ਸਿੰਧੀ ਸ਼ਹੂਰੀ ਸ਼ਹ	ਦੱਲਤ ਦਾ ਸ ਟੈਕਸ ਪਛਾਣ ਦਸਤਾਵੇਜ਼ Tax identification Documen ਹਰ/ਸੈਂਟਰਲ ਬੋਰਡ ਆਫ਼ ਡਾਇਰੈਕ FCA/CRS rules in India a ਅਨੁਸਾਰ ਸਹੀ, ਸਹੀ ਅਤੇ ਸੰਪੂਰਰ ਅੰਗ ਖਾਤੇ ਜਾਂ ਹੋਰ ਕਿਸੇ ਹੋਰ ਖਾਤੇ ' best of my Knowledge an ation of the account at a U ਵੱਚ ਸਰਕਾਰ/ਆਰਬੀਆਈ ਦੁਆਰ ਾਂ (IGA) ਦੇ ਅਨੁਸਾਰ ਜ਼ਿੰਮੇਵਾਰੀਆ				
Are Gre Gre Gre Gre Gre Gre Gre Gre Gre G	ਸ਼ੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other en Cardy? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਰੋਹ ਤਾਂ ਜਨਮ ਦੇਸ਼ ਭਾਰਤ ਤੋਂ ਇਲਾਵਾ your Country of birth is any og ਤੁਹਾਡਾ ਜਨਮ ਦੇਸ਼ ਭਾਰਤ ਜੋਵੇਂ ਇਲਾਵਾ ਦੇ you Tax resident of ANY con ਤੁਹਾਡੇ ਕੋਲ POA ਹੈ ਜਾਂ ਕੋਈ ਮੈਂਡੇਟ ਧਾਰਕ you have POA or a mandate hole ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ Your address or telephone nu of ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹਾ your answer to any of the about answer to any of the about and the second control of the second complete table account/Other Rep ਤੁਹਾ ਹਾਂ, ਸਵੀਕਾਰ ਕਰਦਾ ਹਾਂ ਅਤਾ ਸ਼ਾਜ਼ ਨਿਰਦੇਸ਼ਾਂ, ਰਿਹਾਇਸ਼ੀ ਸਥਿਤ ਤਾ ਕਰਨ ਲਈ ਕੇਂਦਰੀ ਪ੍ਰਤ ਖੋਟੋ ਪੋਰਟਿੰਗ ਸਟੈਂਡਰੜ (CRS) ਅਤੇ	PART A Iffea ਹੋ (ਵੇਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਕੂਠ ਦੇ ਟੇਕਸ ਨਿਵਾਸੀ ਹੈ? Intry/lies other than India? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ der who has an address Out side 'ਤੋਂ ਬਾਹਰ ਹੈ? Interval ਦੀ ਜ਼ਰੀ ਹੈ? Interval board of Diric 'ਕੁਠ ਦੋ ਫਾਰਮ ਵਿੱਚ ਦੱਸੀ ਹੋ ਕਾਰੀ/ਦਸਤਾਵੇਜ਼ ਨਹੀਂ ਰੱਖਿਆ nation stated in the accete and that I have not when the state of the second ਦੀ ਜ਼ਰੀ ਹੈ? Interval ਦੀ ਕਰਦੀ/ਕਰਦੀ ਤੀ ਅਤੇ/ਜਾਂ ਇਸ ਵਿੱਚ ਨਿਰਧਾ ਫੋਰਸ ਬੋਰਡ (CBDT) ਜਾਂ ਹੋਰ ਤੋਂ/ਜਾਂ ਕੋਈ ਹੋਰ ਸਮਾਨ ਪੁਬੰਧੀ ਤੋਂ ਸ਼ਿਲ੍ਹੀ ਵਿੱਚ ਸਿੰਧੀ ਹੋਰ ਸਮਾਨ ਪੁਬੰਧੀ ਤੋਂ ਦੀ ਸ਼ਿਲ੍ਹੀ ਵਿੱਚ ਵਿੱਚ ਨਿਰਪਾ ਦੀ ਸ਼ਿਲ੍ਹੀ ਹੋਰ ਸਮਾਨ ਪੁਬੰਧੀ ਹੋਰ ਸਮਾਨ ਪੁਬੰਧੀ ਹੋਰ ਸਮਾਨ ਪੁਬੰਧੀ ਵਿੱਚ ਨਿਰਪਾ ਵਿੱਚ ਹੋਰ ਸਮਾਨ ਪੁਬੰਧੀ ਹੋਰ ਸਮਾਨ ਪੁਬੰਧੀ ਹੋਰ ਸਮਾਨ ਪੁਬੰਧੀ ਵਿੱਚ ਨਿਰਪਾ ਵਿੱਚ ਵਿੱਚ ਨਿਰਪਾ ਵਿੱਚ ਸ਼ਿਲ੍ਹੀ ਹੋਰ ਸਮਾਨ ਪੁਬੰਧੀ ਹੋਰ ਸਮਾਨ ਪੁਬੰਧੀ ਵਿੱਚ ਨਿਰਪਾ ਵਿੱਚ ਵਿੱਚ ਨਿਰਪਾ ਵਿੱਚ ਸ਼ਿਲ੍ਹੀ ਹੋਰ ਸਮਾਨ ਪੁਬੰਧੀ ਹੋਰ ਸਮਾਨ ਪੁਬੰਧੀ ਵਿੱਚ ਨਿਰਪਾ ਵਿੱਚ ਸ਼ਿਲ੍ਹੀ ਹੋਰ ਸਮਾਨ ਪੁਬੰਧੀ ਵਿੱਚ ਨਿਰਪਾ ਵਿੱਚ ਸ਼ਿਲ੍ਹੀ ਹੋਰ ਸ਼ਿਲ੍ਹੀ ਹੋਰ ਸ਼ਿਲ੍ਹੀ ਹੋਰ ਸ਼ਿਲ੍ਹੀ ਹੋਰ ਸ਼ਿਲ੍ਹੀ ਹੋਰ ਸ਼ਿਲ੍ਹੀ ਹੋਰ ਸਮਾਨ ਪੁਬੰਧੀ ਹੋਰ ਸ਼ਿਲ੍ਹੀ ਹੋਰ ਹੋਰ ਸ਼ਿਲ੍ਹੀ ਹੋਰ ਸ਼ਿਲ੍ਹੀ ਹੋਰ ਸ਼ਿਲ੍ਹੀ ਹੋਰ ਸ਼ਿਲ੍ਹੀ ਹੋਰ ਸ਼ਿਲ੍ਹੀ ਹੋਰ ਹੋਰ ਸ਼ਿਲ੍ਹੀ ਹੋਰ ਸ਼ਿਲ੍ਹੀ ਹੋ	ਸਹੀ Yes reas)? ling India ਭਾਗ ਭ ਭਰੋ e fill Part B ਲਾਗੂ FATCA/CR ਗਿਆ ਹੈ। I cự Taxes (CBI ਈ ਜਾਣਕਾਰੀ ਅਤੇ ਰੰ ਜੋ ਮੁਲਾਂਕਣ/ਸ਼੍ਰੇ. unt opening f thheld any ma rwise, ਹਾਂ ਕਿ ਇਨਕਮ ਟੈਟ ਤਰ ਹੋਰ ਮਾਪਦੰਡਾਂ - ਰਰਕਾਰੀ ਏਜੰਸੀਆ Understand	s ਨਿਯਮਾਂ ਅਨੁਸ ce ਹਿੱਤੇ ਦੁਆਰਾ ਪ੍ਰਦ ਈਕਰਣ ਨੂੰ ਪ੍ਰਭਾ orm and sup terial inform ਕਸ ਐਕਟ ਦੇ ਉ ਦੇ ਆਧਾਰ 'ਤੇ, ਫੈਂ ਨੂੰ ਨਿਰਧਾਰਤ'	ਫੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bir Source of Wealth ਟੈਕਸ ਰੈਜ਼ੀਡੈਂਸੀ ਦਾ Country of Tax re ਾਰ ਆਪਣੀ ਸਥਿਤੀ ਘੋਸ਼ਿਤ ਸਾਰੀ ਸ਼ਹਿਰ ਸ਼ਹਿਰ (RBI) ਇਨ ਕੀਤੇ ਗਏ ਦਸਤਾਵੇਜ਼ੀ ਵਿਤ ਕਰ ਸਕਦਾ ਹੈ। ਯੂ.ਐੱ. porting documentar nation/document that ਪਬੰਧਾਂ ਦੇ ਅਨੁਸਾਰ, ਇਸਦੇ ਕਿ ਨੂੰ ਵਿਦੇਸ਼ੀ ਅਕਾਉਂਟਸ : ਫਰ ਗਰ ਕੁਪਸੀਨਾਂਟਰ ਸ਼ਹੂਰ	Address for Tax rth r ਦੇਸ਼ esidency all ਤੀ ਹੈ ਜਿਵੇਂ lared my st in this rega for ਸਮਾ ਸ. ਰਿਪੋਰਟ ਕਾ y evidence t may affect w ਅਧੀਨ ਬਣਾਏ ਟੈਕਸ ਦੇ ਸਬੰਧ as ner the r	Residenceਸਹਿਰ City	ਦੱਲਤ ਦਾ ਸ ਟੈਕਸ ਪਛਾਣ ਦਸਤਾਵੇਜ਼ ਜਿਸ identification Documen ਸਰ/ਸੈਂਟਰਲ ਬੋਰਡ ਆਫ਼ ਡਾਇਰੈਕ FCA/CRS rules in India a ਅਨੁਸਾਰ ਸਹੀ, ਸਹੀ ਅਤੇ ਸੰਪੂਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਤੇ ' best of my Knowledge an ation of the account at a U ਵੱਚ ਸਰਕਾਰ/ਆਰਬੀਆਈ ਦੁਆਕ ਯਾਂ (IGA) ਦੇ ਅਨੁਸਾਰ ਜ਼ਿੰਮੇਵਾਰੀਮ ਅਨੁਟ Rules made thereunde				
Are Gre Gre Gre Gre Gre Gre Gre Gre Gre G	ਸ਼ੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other en Cardy? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਰੋਹ ਤਾਂ ਜਨਮ ਦੇਸ਼ ਭਾਰਤ ਤੋਂ ਇਲਾਵਾ your Country of birth is any og ਤੁਹਾਡਾ ਜਨਮ ਦੇਸ਼ ਭਾਰਤ ਜੋਵੇਂ ਇਲਾਵਾ ਦੇ you Tax resident of ANY con ਤੁਹਾਡੇ ਕੋਲ POA ਹੈ ਜਾਂ ਕੋਈ ਮੈਂਡੇਟ ਧਾਰਕ you have POA or a mandate hole ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ Your address or telephone nu of ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹਾ your answer to any of the about answer to any of the about and the second control of the second complete table account/Other Rep ਤੁਹਾ ਹਾਂ, ਸਵੀਕਾਰ ਕਰਦਾ ਹਾਂ ਅਤਾ ਸ਼ਾਜ਼ ਨਿਰਦੇਸ਼ਾਂ, ਰਿਹਾਇਸ਼ੀ ਸਥਿਤ ਤਾ ਕਰਨ ਲਈ ਕੇਂਦਰੀ ਪ੍ਰਤ ਖੋਟੋ ਪੋਰਟਿੰਗ ਸਟੈਂਡਰੜ (CRS) ਅਤੇ	PART A Iffea ਹੋ (ਵੇਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਕੂਠ ਦੇ ਟੇਕਸ ਨਿਵਾਸੀ ਹੈ? Intry/lies other than India? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ der who has an address Out side 'ਤੋਂ ਬਾਹਰ ਹੈ? Interval ਦੀ ਜ਼ਰੀ ਹੈ? Interval board of Diric 'ਕੁਠ ਦੋ ਫਾਰਮ ਵਿੱਚ ਦੱਸੀ ਹੈ ਕਾਰੀ/ਦਸਤਾਵੇਜ਼ ਨਹੀਂ ਰੱਖਿਆ nation stated in the accete and that I have not when the state of the second ਦੀ ਜ਼ਰੀ ਹੈ? Interval ਦੀ ਕਰਦੀ/ਕਰਦੀ ਤੀ ਅਤੇ/ਜਾਂ ਇਸ ਵਿੱਚ ਨਿਰਧਾ ਫੋਰਸ ਬੋਰਡ (CBDT) ਜਾਂ ਹੋਰ	ਸਹੀ Yes reas)? ling India ਭਾਗ ਭ ਭਰੋ e fill Part B ਲਾਗੂ FATCA/CR ਗਿਆ ਹੈ। I cự Taxes (CBI ਈ ਜਾਣਕਾਰੀ ਅਤੇ ਰੰ ਜੋ ਮੁਲਾਂਕਣ/ਸ਼੍ਰੇ. unt opening f thheld any ma rwise, ਹਾਂ ਕਿ ਇਨਕਮ ਟੈਟ ਤਰ ਹੋਰ ਮਾਪਦੰਡਾਂ - ਰਰਕਾਰੀ ਏਜੰਸੀਆ Understand	s ਨਿਯਮਾਂ ਅਨੁਸ ce ਹਿੱਤੇ ਦੁਆਰਾ ਪ੍ਰਦ ਈਕਰਣ ਨੂੰ ਪ੍ਰਭਾ orm and sup terial inform ਕਸ ਐਕਟ ਦੇ ਉ ਦੇ ਆਧਾਰ 'ਤੇ, ਫੈਂ ਨੂੰ ਨਿਰਧਾਰਤ'	ਫੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bir Source of Wealth ਟੈਕਸ ਰੈਜ਼ੀਡੈਂਸੀ ਦਾ Country of Tax re ਾਰ ਆਪਣੀ ਸਥਿਤੀ ਘੋਸ਼ਿਤ ਸਾਰੀ ਸ਼ਹਿਰ ਸ਼ਹਿਰ (RBI) ਇਨ ਕੀਤੇ ਗਏ ਦਸਤਾਵੇਜ਼ੀ ਵਿਤ ਕਰ ਸਕਦਾ ਹੈ। ਯੂ.ਐੱ. porting documentar nation/document that ਪਬੰਧਾਂ ਦੇ ਅਨੁਸਾਰ, ਇਸਦੇ ਕਿ ਨੂੰ ਵਿਦੇਸ਼ੀ ਅਕਾਉਂਟਸ : ਫਰ ਗਰ ਕੁਪਸੀਨਾਂਟਰ ਸ਼ਹੂਰ	Address for Tax rth r ਦੇਸ਼ esidency all ਤੀ ਹੈ ਜਿਵੇਂ lared my st in this rega for ਸਮਾ ਸ. ਰਿਪੋਰਟ ਕਾ y evidence t may affect w ਅਧੀਨ ਬਣਾਏ ਟੈਕਸ ਦੇ ਸਬੰਧ as ner the r	Residenceਸਹਿਰ City	ਦੱਲਤ ਦਾ ਸ ਟੈਕਸ ਪਛਾਣ ਦਸਤਾਵੇਜ਼ ਜਿਸ identification Documen ਸਰ/ਸੈਂਟਰਲ ਬੋਰਡ ਆਫ਼ ਡਾਇਰੈਕ FCA/CRS rules in India a ਅਨੁਸਾਰ ਸਹੀ, ਸਹੀ ਅਤੇ ਸੰਪੂਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਤੇ ' best of my Knowledge an ation of the account at a U ਵੱਚ ਸਰਕਾਰ/ਆਰਬੀਆਈ ਦੁਆਕ ਯਾਂ (IGA) ਦੇ ਅਨੁਸਾਰ ਜ਼ਿੰਮੇਵਾਰੀਮ ਅਨੁਟ Rules made thereunde				
Are Gre Gre Gre Gre Gre Gre Gre Gre Gre G	ਸ਼ੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other enc Cardy? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਨਿਸ਼ ਹੋਰ ਦੇਸ਼ ਦੇ ਨਾਰ ਨਿਸ਼ ਹੋਰ ਦੇਸ਼ ਦੇ ਨਾਰ ਨਿਸ਼ ਹੋਰ ਦੇਸ਼ ਦੇ ਦੇਸ਼ ਹੋਰ ਦੇਸ਼ ਦੇਸ਼ ਹੋਰ ਦੇਸ਼ ਦੇ ਦੇਸ਼ ਹੋਰ ਦੇਸ਼ ਦੇਸ਼ ਹੋ ਹੋਰ ਦੇਸ਼ ਹੋ ਦੇਸ਼ ਹੋਰ ਦੇਸ਼ ਹੋ ਦੇਸ਼ ਹ	PART A Iffea ਹੋ (ਵੇਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਕੁਠ ਦੇ ਟੋਕਸ ਨਿਵਾਸੀ ਹੈ? Intry/lies other than India? 'ਕੁਠ ਦੇ ਟੋਕਸ ਨਿਵਾਸੀ ਹੈ? Intry/lies other than India? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ der who has an address Out side 'ਤੋਂ ਬਾਹਰ ਹੈ? Introduction of point o	ਸਹੀ Yes reas)? ling India ਭਾਗ ਭ ਭਰੋ e fill Part B ਲਾਗੂ FATCA/CR ਗਿਆ ਹੈ। I cct Taxes (CBI ਈ ਜਾਣਕਾਰੀ ਅਤੇ ਹੈ ਜੋ ਮੁਲਾਂਕਣ/ਸ਼ੇ, ount opening f thheld any ma rwise, ਹਾਂ ਕਿ ਇਨਕਮ ਟੈਫ ਤਤ ਹੋਰ ਮਾਪਦੰਡਾਂ ਪਾਰਕਾਰੀ ਏਜੇਸੀਅ I understand, the matter, dej prescribed fox his	s ਨਿਯਮਾਂ ਅਨੁਸ ce DT)/Reserve ਮੇਰੇ ਦੁਆਰਾ ਪ੍ਰਦ ਈਕਰਣ ਨੂੰ ਪ੍ਰਭਾ orm and sup terial inform ਲਸ ਐਕਟ ਦੇ ਉ ਦੇ ਆਧਾਰ 'ਤੇ, हैਂ ਹੂੰ ਨਿਰਧਾਰਤ : ਹੈ ਨੂੰ ਨਿਰਧਾਰਤ : ਹੈ ਨੂੰ ਨਿਰਧਾਰਤ : upspect of	ਫੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bir Source of Wealth ਫੈਕਸ ਰੈਜ਼ੀਡੈਂਸੀ ਦਾ Country of Tax re Tountry of Tax re ਦੇਸ਼ ਜ਼ਿੰਗ ਦੇਸ਼ ਜ਼ਿੰਗ ਇਸ ਨੇਜ਼ੀ ਜ਼ਿੰਗ ਹੈ। ਸ਼ੂ ਐੱ. porting documentar lation/document that ਪਬੰਧਾਂ ਦੇ ਅਨੁਸਾਰ, ਇਸਦੇ ਫਿਕ ਨੂੰ ਵਿਦੇਸ਼ੀ ਅਕਾਉਂਟਸ ਫ਼ਰੀਟ ਦੇ ਅਨੁਸਾਰ ਮੇਰੇ ਦੇ ge and authorize that in the residential stat Central Board of Dire	Address for Tax rth r ਦੇਸ਼ ssidency ਕੀਤੀ ਹੈ ਜਿਵੇਂ lared my st in this rega ਸਬੂਤਾਂ ਦਾ ਸਮ ਸ. ਰਿਪੋਰਟ ਕਾ y evidence t may affect wullo ਬਣਾਏ ਟੈਕਸ ਦੇ ਸਬੰਧ ਸਾਤੇ (ਆਂ) ਦੇ ਸ as per the p us and/or o cot Taxes (C	Residence	ਦੱਲਤ ਦਾ ਸ ਟੈਕਸ ਪਛਾਣ ਦਸਤਾਵੇਜ਼ ਜਿਕਸ ਪਛਾਣ ਦਸਤਾਵੇਜ਼ ਜਿਕਸ ਹੋ ਜਾਂਗਰ ਹੋ ਹੋ ਹੋ ਜਾਂਗਰ (CA/CRS rules in India a ਅਨੁਸਾਰ ਸਹੀ, ਸਹੀ ਅਤੇ ਸੰਪੂਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਤੇ ' best of my Knowledge an ation of the account at a U ਵੱਚ ਸਰਕਾਰ/ਆਰਬੀਆਈ ਦੁਆਕ ਯਾਂ (IGA) ਦੇ ਅਨੁਸਾਰ ਜ਼ਿੰਮੇਵਾਰੀ ਅਨੁਸ, Rules made thereunde rein, the Bank may have to tht Agencies to comply wind rein, the Bank may have to				
Are Gre Gre Gre Gre Gre Gre Gre Gre Gre G	ਸ਼੍ਰੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Clitzen of any country other gors ਜਨਮ ਦੇਸ਼ ਭਾਰਤ ਤੋਂ ਇਲਾਵਾ ਨour Country of birth is any c ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼, ਤੁਸਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਨੁਹਾ ਨੇ ਜਾਂ ਕੋਈ ਸੀਡੇਟ ਧਾਰਕ you have POA or a mandate hole ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ your answer to any of the abo dertaking: ਪ੍ਰਮਾਣਿਤ ਕਰਦਾ: QHਾਣਿਤ ਕਰਦਾ: QH ਨਿਰਦੇਸ਼ਾਂ, ਹੋਰ ਕਿ ਮੈਂ ਕੋਈ ਵੀ ਸਮਾਗਰੀ ਜਾਣ ਹੋਰ ਕਿ ਮੈਂ ਕੋਈ ਵੀ ਸਮਾਗਰੀ ਜਾਣ ਹੋਰ ਕਿ ਮੈਂ ਕੋਈ ਵੀ ਸਮਾਗਰੀ ਜਾਣ ਦਾ ਹਾਂ, ਸਵੀਕਾਰ ਕਰਦਾ ਹਾਂ ਅ ਤੁਹਾਤਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ ਮਾਣਤ ਕਰਦਾ/ਕਰਦੀ ਹਾਂ ਕਿ ਖਾਤਾ ਹੋਰ ਕਿ ਮੈਂ ਕੋਈ ਵੀ ਸਮਾਗਰੀ ਜਾਣ ਦਾ ਹਾਂ, ਸਵੀਕਾਰ ਕਰਦਾ ਹਾਂ ਅ ਤੁਹਾਤਾ ਪਤਾ ਜਾਂ ਨੇ ਜਾਂ ਕੋਈ ਲੋਫੋ ਦੇਸ਼ ਹੈ ਜਿਹੜੀ ਜ਼ਿਲ੍ਹੀ ਜ਼ਿਲ੍ਹ ਜ਼ਿਲ੍ਹ ਜ਼ਿਲ੍ਹ ਜ਼ਿਲ੍ਹ ਜ਼ਿਲ੍ਹ ਜ਼ਿਲ੍ਹੀ ਜ਼ਿਲ੍ਹੀ ਜ਼ਿਲ੍ਹ ਜ਼ਿਲ੍ਹੀ ਜ਼ਿਲ੍ਹੀ ਜ਼ਿਲ੍ਹ ਜ਼ਿਲ੍ਹੀ ਜ਼ਿਲ੍ਹੀ ਜ਼ਿਲ੍ਹ ਜ਼ਿਲ੍ਹੀ ਜ਼ਿਲ੍ਹੀ ਜ਼ਿਲ੍ਹ ਜ਼ਿਲ੍ਹੀ	PART A If ca ਹੈ (ਵੇਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਸੁਣ ਦੇ ਫੋਕਸ ਨਿਵਾਸੀ ਹੈ? Intrylies other than India? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ der who has an address Out side. 'ਤੋਂ ਬਾਹਰ ਹੈ? Intrylies other than India? 'ਲੋਂ ਬਾਹਰ ਹੈ? Intrylies other than India? 'ਲੋਂ ਬਾਹਰ ਹੈ? Intrylies other than India? 'ਤੋਂ ਬਾਹਰ ਹੈ? Intrylies other 'ਤੇ ਬਾਹਰ ਹੈ ਤੋਂ ਜਿਲ੍ਹੇ ਦੇ ਰਾਹਮ ਲੋਕ ਤੋਂ ਜਿਲ੍ਹੇ ਦੇ ਦਾਰਮ ਵਿੱਚ ਦਾਮੀ ਹੋ ਕਾਰੀ/ਦਮਤਾਵੇਜ਼ ਨਹੀਂ ਰੱਖਿਆ ਕਾਰੀ ਦੀ ਸ਼ਹੀ ਹੈ ਸਮਾਨ ਪ੍ਰਬੰਧ। 'ਤੇ ਅਧਿਕਾਰਤ ਕਰਦਾ/ਕਰਦੀ 'ਤੇ ਸ਼ਹੀ ਤੋਂ ਜਾਂ ਇਸ ਵਿੱਚ ਨਿਰਧਾ 'ਕਸ ਬੋਰਡ (CBDT) ਜਾਂ ਹੋਰ ਤੇ/ਜਾਂ ਕੋਈ ਹੋਰ ਸਮਾਨ ਪ੍ਰਬੰਧ। 'ਜਿਲ੍ਹੇ ਦੀ ਜਾਂ ਹੋਰ ਤੇ/ਜਾਂ ਕੋਈ ਹੋਰ ਸਮਾਨ ਪ੍ਰਬੰਧ। 'ਜਿਲ੍ਹੇ ਦੀ ਜਾਂ ਦਿਲ੍ਹੇ ਦੀ ਜਾਂ ਜ਼ਹੀ ਤੇ ਜਾਂ ਨਿਰਪਾਰਤ ਕਰਦਾ/ਕਰਦੀ 'ਤੇ ਸ਼ਹੀ ਤੇ ਜਾਂ ਕਿਸ ਵਿੱਚ ਨਰਧਾ 'ਕਸ ਬੋਰਡ (CBDT) ਜਾਂ ਹੋਰ ਤੇ/ਜਾਂ ਕੋਈ ਹੋਰ ਸਮਾਨ ਪ੍ਰਬੰਧ। 'ਜਿਲ੍ਹੇ ਦੀ ਜਾਂ ਹੋਰ ਤੇ/ਜਾਂ ਕਿਈ ਹੋਰ ਸਮਾਨ ਪ੍ਰਬੰਧ। 'ਜਿਲ੍ਹੇ ਦੀ ਜਾਂ ਦਿਲ੍ਹੇ ਦੀ ਜਾਂ ਦਿਲ੍ਹੇ ਦੀ ਜਾਂ ਦੀ ਜਾਂ ਹੋਰ ਤੇ/ਜਾਂ ਕੋਈ ਹੋਰ ਸਮਾਨ ਪ੍ਰਬੰਧ। 'ਜਿਲ੍ਹੇ ਦੀ ਜਾਂ ਦੀ ਜਾਂ ਹੋਰ ਤੇ ਸਿਲ੍ਹੇ ਦੀ ਜਾਂ ਹੋਰ ਤੇ ਜਾਂ ਹੋਰ ਤੋਂ ਜਾਂ ਹੋਰ ਤੇ ਜਾਂ ਹੋਰ ਤੋਂ ਜਾਂ ਹੋਰ ਦੀ ਜਾਂ ਹੋਰ ਦੀ ਜਾਂ ਹੋਰ ਦੀ ਸ਼ਿਲ੍ਹੇ ਤੋਂ ਜਾਂ ਹੋਰ ਦੀ ਜਾਂ ਹੋਰ ਦੀ	ਸਹੀ Yes reap? India serial s ਭਰੋ e fill Part B ਲਾਗੂ FATCA/CR ਗਿਆ ਹੈ। I ਈ ਜਾਣਕਾਰੀ ਅਤੇ ਰ ਜੋ ਮੁਲਾਂਕਣ/ਸ਼੍ਰੋ: ਹੈ ਜੋ ਸੁਲਾਂਕਣ/ਸ਼੍ਰੋ: ਹੈ ਜੋ ਸ਼ਰਾਂਕਣ/ਸ਼ਰੋ ਦ ਇਨਕਮ ਟੈਟ ਰ ਤੋਂ ਹੋਰ ਸਾਪਦੰਡਾ : ਜਰਕਾਰੀ ਏਜੰਸੀਅ I understand, the matter, dej e prescribed fo nents (IGA) in	S ਨਿਯਮਾਂ ਅਨੁਸ (DT)/Reserve ਮੇਰੇ ਦੁਆਰਾ ਪ੍ਰ ਈਕਰਣ ਨੂੰ ਪ੍ਰਭਾ orm and sup orm and sup orm ard sign ਦੇ ਆਧਾਰ 'ਤੇ, ਫੈ ਨੂੰ ਨਿਰਧਾਰਤ acknowledgending upo mrat to the Conrespect of I	ਟੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bir Source of Wealth ਟੈਕਸ ਰੈਜ਼ੀਡੈਂਸੀ ਦਾ Country of Tax re ਰੈਜ਼ੀਡੈਂਸੀ ਦਾ Country of Tax re ਸਾਰਂ ਆਪਣੀ ਸਥਿਤੀ ਘੋਸ਼ਿਤ ਰਾਸਾਂ ਜਿਸ I have dec Bank of India (RBI) ਦਾਨ ਕੀਤੇ ਗਏ ਦਸਤਾਵੇਜ਼ੀ ਵਿੱਤ ਕਰ ਸਕਦਾ ਹੈ। ਯੂ.ਐੱ. porting documentar ation/document that ਪਬੰਧਾਂ ਦੇ ਅਨੁਸਾਰ, ਇਸਦੇ ਫਿਰ ਨੂੰ ਵਿਦੇਸ਼ੀ ਅਕਾਉਂਟਸ : ਫਾਰਮੈਂਟ ਦੇ ਅਨੁਸਾਰ ਮੇਰੇ ਬ੍ਰਾਫ਼ ਕਰ ਸ਼ਰਮਾਰ ਮੇਰੇ ਬ੍ਰਾਫ਼ ਕਰ authorize that n the residential stat central Board of Dire Foreign Accounts Ta	ਕੀਤੀ ਹੈ ਜਿਵੇਂ reh ਕੀਤੀ ਹੈ ਜਿਵੇਂ lared my st in this rega ਸਬੂਤਾਂ ਦਾ ਸਮਾ ਸ. ਰਿਪੋਰਟ ਕਾ y evidence t may affect t ਅਧੀਨ ਬਣਾਏ ਟੈਕਸ ਦੇ ਸਬੰਧ ਸੰਤੇ (ਆਂ) ਦੇ ਸ as per the p us and/or o cet Taxes (C ix Complia	Residence ਸ਼ਹਿਰ City ਜਨਮ ਸਥਾਨ place ਲੈਮੀਅਤ Nationa ਟੈਕਸ ਪਛਾਣ ਨੰਬਰ* Tax identification number* ਕਿ ਇਸ ਸਬੰਧ ਵਿੱਚ ਭਾਰਤ ਸਰਕ attus as per applicable FA' ard. ਰਬਨ ਮੇਰੇ ਗਿਆਨ ਅਤੇ ਵਿਸ਼ਵਾਸ ਮੂਰਨ ਯੋਗ ਖਾਤੇ/ਹੋਰ ਰਿਪੋਰਟ ਕਰਨ provided by me is to the latt the assessment/categoriz ਦੇ ਗਏ ਨਿਯਮਾਂ ਅਤੇ ਇਸ ਮਾਮਲੇ ਵਿੱਚ ਅੰਤਰ-ਸਰਕਾਰੀ ਸਮਝੌਤਿਆ ਸਬੰਧ ਵਿੱਚ ਵੇਰਵਿਆਂ ਦੀ ਰਿਪੋਰਟ ਤਾਨਾਹਾਂਤਾਂ ਨਾ or other Governmence Act (FATCA) and consult ਵਿੱਚ ਪਦਾਨ ਕੀਤੀ ਗਈ ਅਤੇ ਮੇ	ਦੱਲਤ ਦਾ ਸ ਟੈਕਸ ਪਛਾਣ ਦਸਤਾਵੇਜ਼ Tax identification Documen ਹੈ ਜੋ ਦੇ ਹੋਰ ਕਿਸੇ ਹੋਰ ਖਾਤੇ ' ਹੈ ਹੋਰ ਕਿਸੇ ਹੋਰ ਖਾਤੇ ' ਹੈ ਹੋਰ ਕਿਸੇ ਹੋਰ ਖਾਤੇ ' ਹੈ ਦੇ ਸ਼ਹੀ ਦੇ ਸ਼ਹੀ ਦੇ ਦੁਆਤ ਹੈ ਦੇ ਸਰਕਾਰ/ਆਰਬੀਆਈ ਦੁਆਤ ਹਾਂ (IGA) ਦੇ ਅਨੁਸਾਰ ਜ਼ਿੰਮੇਵਾਰੀਅ ਕਰੋ ਪਾਲਣਾ ਐਕਟ (FATCA) ਅ Act, Rules made thereund ਵਾਂਗ, the Bank may have to It Agencies to comply with nmon Reporting Standard ਹੋਰ ਦੁਆਰਾ ਹਸਤਾਖਿਤ ਜਾਣਕਾਰੀ				
Are Gre Gre Gre Gre Gre Gre Gre Gre Gre G	ਸ਼੍ਰੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other cen Cardy? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਨਾਰ (Cardy?) ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਨਾਰ (Cardy?) ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼, ਤੁਹਾਡੇ ਕੋਲ POA ਹੈ ਜਾਂ ਕੋਈ ਮੈਡੇਟ ਧਾਰਕ you have POA or a mandate hole ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ (Your address or telephone nu ਰੁਪਰੋਜ਼ ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ (Your address or telephone nu ਦੁਆਰ ਸ਼ਹੀ ਨੂੰ ਜਾਂ ਕੋਈ ਜੋ ਦੇ ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ (Your answer to any of the about the country of the country of the about the country of the about the country of the country of the country of the about the country of	PART A ਸ਼ਰਿਕ ਹੋ (ਦੇਹਰੀ/ਮਲਟੀਪਲ) (ਸਮੇਤ ਗ੍ਰੀਨ : than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਲੂਠ ਦੇ ਟੋਕਸ ਨਿਵਾਸੀ ਹੈ? ਸੰਸਾਨ/les other than India? 'ਲੂਠ ਦੇ ਟੋਕਸ ਨਿਵਾਸੀ ਹੈ? ਸੰਸਾਨ/les other than India? 'ਜਸਦਾ ਪਤਾ ਭਾਰਤ ਤੋਂ ਭਾਰ ਹੈ der who has an address Out side 'ਤੋਂ ਬਾਹਰ ਹੈ? ਸ਼ਰਿਦ ਪਤਾ ਭਾਰਤ ਤੋਂ ਭਾਰ ਹੈ der who has an address Out side 'ਤੋਂ ਬਾਹਰ ਹੈ? ਸ਼ਰਦ ਹੋ ਹੈ? ਸ਼ਰਦ ਹੋ ਹਾਂ ਕਿ ਮੈਂ ਭਾਰਤ ਵਿੱਚ ਨਾ ਕ (RBI) ਦੁਆਰਾ ਸੂਚਿਤ ਕੀਤ ਸ਼ਰੂੱ/ਟਿਦਸ਼ਾਸ਼ ਹੈ board of Dira 'ਖਲੂਣ ਦੇ ਫਾਰਮ ਵਿੱਚ ਦੱਸੀ ਹੈ ਕਾਰੀ/ਦਸਤਾਵੇਜ਼ ਨਹੀਂ ਰੱਖਿਆ nation stated in the account of the second that I have not we contable account or othe ਤੋਂ ਅਧਿਕਾਰਤ ਕਰਦਾ/ਕਰਦੀ ਤੀ ਅਤੇ/ਜਾਂ ਇਸ ਵਿੱਚ ਨਿਰਧਾ ਕੁਸ ਜੋ ਹੋਰਡ (CBDT) ਜਾਂ ਹੋਰ ਤੇ/ਜਾਂ ਕੋਈ ਹੋਰ ਸਮਾਨ ਪ੍ਰਬੰਧ! he Government/RBI in my account (s) as per th r- Governments, ਵਿੱਚ ਜਾਂ ਜੋ ਦਾ ਸੰਲਾਨ ਕਰਨ, ਖੁਲਾਸਾ ਕਰ ਏ ਦਸਤਾਵੇਜ਼ੀ ਸਬੂਤ ਵਿੱਚ ਜਾਂ ਜੋ ec in the information pr	ਸਹੀ Yes resp: ling India ਭਾਗ ਭ ਭਰੋ e fill Part B ਲਾਗੂ FATCA/CR ਗਿਆ ਹੈ। I cgt Taxes (CBI ਈ ਜਾਣਕਾਰੀ ਅਤੇ ਰ ਜੋ ਮੁਲਾਂਕਣ/ਸ਼੍ਰੇ: unt opening f thheld any ma rwise ਹਾਂ ਕਿ ਇਨਕਮ ਟੈਟ ਰਤ ਹੋਰ ਮਾਪਦੰਡਾ: ਜਰਕਾਰੀ ਏਜੰਸੀਅ I understand, the matter, dep prescribed fo nents (IGA) ir ਨ ਅਤੇ ਦੁਬਾਰਾ ਪ੍ਰਮ ਕਰ ਕੋਈ ਸਰਟੀਰਿ ovided in the a	S ਨਿਯਮਾਂ ਅਨੁਸ ce OT)/Reserve ਮੇਰੇ ਦੁਆਰਾ ਪ੍ਰਦ ਈਕਰਣ ਨੂੰ ਪ੍ਰਭਾ orm and sup terial inforn ਕਸ ਐਕਟ ਦੇ ਉ ਦੇ ਆਧਾਰ 'ਤੇ, हੈ ਾਂ ਨੂੰ ਨਿਰਧਾਰਤ acknowledg pending upo rmat to the C n respect of I rਿਣਤ ਕਰਨ ਦੀ ਛਕੇਟ ਗਲਤ ਹੋ ਜ ccount open	ਵੈਸ਼ Country ਜਨਮ ਦੇਸ਼ Country of Bir Source of Wealth ਫੈਕਸ ਰੈਜੀਡੈਂਸੀ ਦਾ Country of Tax re ਦਿਸ਼ (Country of Tax re ਦਿਸ਼ (Coun	ਕੀਤੀ ਹੈ ਜਿਵੇਂ lared my st in this rega ਸਬੂਤਾਂ ਦਾ ਸਮ- ਸ. ਰਿਪੋਰਟ ਕ y evidence t may affect ਲ ਅਧੀਨ ਬਣਾਏ ਟੈਕਸ ਦੇ ਸਬੰਧ ਭ (ਆਂ) ਦੇ ਸ as per the p us and/or o cet Taxes (C x Complia ਨਾ ਖੋਲ੍ਹਣ ਦੇ ਫਾਰ ne responsil by me as w	Residence ਸ਼ਹਿਰ City ਜਨਮ ਸਥਾਨ place ਲੈਮੀਅਤ Nationa ਟੈਕਸ ਪਛਾਣ ਨੰਬਰ* Tax identification number* ਕਿ ਇਸ ਸਬੰਧ ਵਿੱਚ ਭਾਰਤ ਸਰਕ ਕ਼ਬਬ as per applicable FA' rd. ਰਬਨ ਮੇਰੇ ਗਿਆਨ ਅਤੇ ਵਿਸ਼ਵਾਸ ਮਰਨ ਯੋਗ ਖਾਤੇ/ਹੋਰ ਰਿਪੋਰਟ ਕਰਨ ਸ਼ਹਿਰ ਦੀ ਇਸ ਸਾਮਲੇ ਫਿ ਦਿੱਚ ਅੰਤਰ–ਸਰਕਾਰੀ ਸਮਝੌਤਿਆਂ ਬੰਧੇ ਵਿੱਚ ਵੇਰਵਿਆਂ ਦੀ ਰਿਪੋਰਟ ਤੋਂ ਗਏ ਨਿਯਮਾਂ ਅਤੇ ਇਸ ਮਾਮਲੇ ਫਿ ਵਿੱਚ ਅੰਤਰ–ਸਰਕਾਰੀ ਸਮਝੌਤਿਆਂ ਬੰਧੇ ਵਿੱਚ ਵੇਰਵਿਆਂ ਦੀ ਰਿਪੋਰਟ ਤਾਨਾਂ ਅੰਤਰ ਸਰਕਾਰੀ ਸਮਝੌਤਿਆਂ ਬੰਧੇ ਵਿੱਚ ਵੇਰਵਿਆਂ ਦੀ ਰਿਪੋਰਟ ਤਾਨਾਂ ਪੰਜਾਬ ਦਿੱਚ ਵੇਰਵਿਆਂ ਦੀ ਰਿਪੋਰਟ ਤਾਨਾਂ ਪੰਜਾਬ ਵਿੱਚ ਪ੍ਰਦਾਨ ਕੀਤੀ ਗਈ ਅਤੇ ਮੈਰੇਗੀ ਜ਼ਿੰਧੇ ਪ੍ਰਦਾਨ ਕੀਤੀ ਗਈ ਅਤੇ ਮੈਰੇਗੀ ਜ਼ਿੰਧੇ ਪ੍ਰਦਾਨ ਕੀਤੀ ਗਈ ਅਤੇ ਮੈਰੇਗੀ ਜ਼ਿੰਧੇ ਪ੍ਰਦਾਨ ਕੀਤੀ ਗਈ ਲੜੇ ਮੈਰੇਗੀ ਜ਼ਿੰਧੇ ਪ੍ਰਦਾਨ ਕੀਤੀ ਗਈ ਲੜੇ ਮੈਰੇਗੀ ਜ਼ਿੰਧੇ ਪਰਵਿੱਚ ਪ੍ਰਦਾਨ ਕੀਤੀ ਗਈ ਲੜੇ ਮੈਰੇਗੀ ਜ਼ਿੰਧੇ ਪਰਵਿੰਚ ਪ੍ਰਦਾਨ ਕੀਤੀ ਗਈ ਅਤੇ ਮੈਰੇਗੀ ਜ਼ਿੰਧੇ ਪਰਵਿੰਚ ਪ੍ਰਦਾਨ ਕੀਤੀ ਗਈ ਲੜੇ ਮੈਰੇਗੀ ਜ਼ਿੰਧੇ ਪਰਵਿੰਚ ਪ੍ਰਦਾਨ ਕੀਤੀ ਗਈ ਲੜੇ ਮੈਰੇਗੀ ਜ਼ਿੰਧੇ ਸ਼ਹਿਰ ਵਿੱਚ ਪ੍ਰਦਾਨ ਕੀਤੀ ਗਈ ਲੜੇ ਮੈਰੇਗੀ ਜ਼ਿੰਧੇ ਜ	ਦੱਲਤ ਦਾ ਸ ਟੈਕਸ ਪਛਾਣ ਦਸਤਾਵੇਜ਼ ਜਿਨ੍ਹਾ ਸ਼ਹੀ ਅਤੇ ਸੰਪੂਰਨ ਨਾਰ/ਸੈਂਟਰਲ ਬੋਰਡ ਆਫ਼ ਡਾਇਰੈਕ FCA/CRS rules in India a ਅਨੁਸਾਰ ਸਹੀ, ਸਹੀ ਅਤੇ ਸੰਪੂਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਤੇ ' best of my Knowledge an ation of the account at a U ਵੱਚ ਸਰਕਾਰ/ਆਰਬੀਆਈ ਦੁਆਕਾਂ (IGA) ਦੇ ਅਨੁਸਾਰ ਜ਼ਿੰਮੇਵਾਰੀਅ ਕਰੋ ਪਾਲਣਾ ਐਕਟ (FATCA) ਅ Act, Rules made thereund rein, the Bank may have to that Agencies to comply with the Mandard Ind ਦੁਆਰਾ ਹਸਤਾਖਿਤ ਜਾਣਕਾਰੀ and recertify within 30 daysydence provided by me of				
Are Gre Gre Gre Gre Gre Gre Gre Gre Gre G	ਸ਼ੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other export country other export country other export country of birth is any country of any country of birth is any country of any of the about the country of any country of	PART A Iffea ਹੈ (ਵੇਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? ''ਲੂਠ ਦੇ ਟੋਕਸ ਨਿਵਾਸੀ ਹੈ? Intrylies other than India? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ der who has an address Out side 'ਤੋਂ ਬਾਹਰ ਹੈ? Intrylies other than India? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ ਰੋਫ ਸਾਰੇ ਹੈ? India? 'ਤਾਂ ਬਾਰਰ ਹੈ? India? 'ਤਾਂ ਬਾਰਰ ਹੈ? India? 'ਤਾਂ ਬਾਰਰ ਹੈ? India? 'ਕਰਦੀ ਹਾਂ ਕਿ ਮੈਂ ਭਾਰਤ ਵਿੱਚ ਪ੍ਰ (RBI) ਦੁਆਰਾ ਸੂਚਿਤ ਕੀਤ ਹੈ! India/Central board of Dirical (India) ਕਾਰੀ/ਦਸਤਾਵੇਜ਼ ਨਹੀਂ ਰੱਖਿਅ action stated in the accepte and that I have not who ha	ਸਹੀ Yes res)? ling India serial s ਭਰੋ e fill Part B regig FATCA/CR form ਹੈ। I cet Taxes (CBI ਈ ਜਾਣਕਾਰੀ ਅਤੇ ਹੈ ਜੋ ਮੁਲਾਂਕਣ/ਸ਼੍ਰੋ; unt opening f thheld any ma rwise ਹਾਂ ਕਿ ਇਨਕਮ ਟੈਰੰ ਤਰ ਹੋਰ ਮਾਪਦੰਡਾਂ ਜਰਕਾਰੀ ਏਜੰਸੀਅ I understand, the matter, dep e prescribed for nents (IGA) ir ਨ ਅਤੇ ਦੁਬਾਰਾ ਪ੍ਰਮ ਕਰ ਕੋਈ ਸਰਟੀਰਿ ovided in the a ਵੀ ਭੌਤਿਕ ਤੱਥ ਦਾ ਕਰਨ ਦੇ ਅਧਿਕਾਰ	s ਨਿਯਮਾਂ ਅਨੁਸ ce DT)/Reserve ਮੇਰੇ ਦੁਆਰਾ ਪ੍ਰ- ਈਕਰਣ ਨੂੰ ਪ੍ਰਭਾ orm and sup terial inform ਕਸ ਐਕਟ ਦੇ ਉ ਦੇ ਆਧਾਰ 'ਤੇ, ਏ ਰੇ ਆਧਾਰ 'ਤੇ, ਏ ਰੇ ਆਧਾਰ 'ਤੇ, ਏ ਰੇ ਆਧਾਰ 'ਤੇ, ਏ ਹੋ ਨਿਰਧਾਰਤ ਕੰਠਨਗਾਰਤ ਰੰਗਰੀ upo rmat to the G respect of I respect of I	ਵੈਸ Country ਜਨਮ ਦੇਸ਼ Country ਜਨਮ ਦੇਸ਼ Country ਜਨਮ ਦੇਸ਼ Country of Bin Source of Wealth ਟੈਕਸ ਰੈਜ਼ੀਡੈਂ'ਸੀ ਦਾ Country of Tax re ਰੋਕਸ ਰੈਜ਼ੀਡੈਂ'ਸੀ ਦਾ Country of Tax re ਸਾਰ ਆਪਣੀ ਸਥਿਤੀ ਘੋਸ਼ਿਤ ਸਾਰੀ ਸਿਗੇਂਕ (RBI) ਦਾਨ ਕੀਤੇ ਗਏ ਦਸਤਾਵੇਜ਼ੀ ਵਿੱਤ ਕਰ ਸਕਦਾ ਹੈ। ਯੂ.ਐੱ. porting document an ation/document that ਪਬੰਧਾਂ ਦੇ ਅਨੁਸਾਰ, ਇਸਦੇ ਫਾਰਮੈਂਟ ਦੇ ਅਨੁਸਾਰ ਮੇਰੇ ਖ਼ ਫ਼ਾਰਮੈਂਟ ਦੇ ਅਨੁਸਾਰ ਮੇਰੇ ਖ਼ ਫ਼ਾਰਮੈਂਟ ਦੇ ਅਨੁਸਾਰ ਮੇਰੇ ਖ਼ ਫ਼ਾਰਮੈਂਟ ਦੇ ਅਨੁਸਾਰ ਸੇਰੇ ਖ਼ ਫ਼ਾਰਮੈਂਟ ਦੇ ਜਨਾਜ਼ ਸਿਗੇ ਤਿਸ਼ਾ ਫ਼ਾਰਮੈਂਟ ਦੀ ਸ਼ਹਿਰ ਸ਼ਹਿਰ ਜ਼ਹਿਰ ਸਿਗੇ ਸ਼ਹਿਰ ਸ਼ਹਿਰ ਜ਼ਹਿਰ ਸਿਗੇ ਸ਼ਹਿਰ ਸ਼ਹਿਰ ਜ਼ਹਿਰ ਸਿਗੇ ਸ਼ਹਿਰ ਸ਼ਹਿਰ ਜ਼ਹਿਰ ਸ਼ਹਿਰ ਸ਼ਹਿਰ ਸ਼ਹਿਰ ਜ਼ਹਿਰ ਸ਼ਹਿਰ ਜ਼ਹਿਰ ਸ਼ਹਿਰ ਜ਼ਹਿਰ ਸ਼ਹਿਰ ਜ਼ਹਿਰ ਸ਼ਹਿਰ ਜ਼ਹਿਰ ਸ਼ਹਿਰ ਜ਼ਹਿਰ ਸ਼ਹਿਰ ਜ਼ਹਿਰ	ਕੀਤੀ ਹੈ ਜਿਵੇਂ r ਦੇਸ਼ sidency ਕੀਤੀ ਹੈ ਜਿਵੇਂ lared my st in this rega ਸਬੂਤਾਂ ਦਾ ਸਮਾ ਸ. ਰਿਪੋਰਟ ਕਾ y evidence t maylaffect r ਅਧੀਨ ਬਣਾਏ ਟੈਕਸ ਦੇ ਸਬੰਧ ਸਤੇ (ਆਂ) ਦੇ ਸ as per the p us and/or o cet Taxes (C tx Complia tx Complia ty ਖੋਲ੍ਹਣ ਦੇ ਫਾਰ ne responsil by me as w	Residence ਸ਼ਹਿਰ City ਜਨਮ ਸਥਾਨ place ਕੌਮੀਅਤ Nationa ਟੈਕਸ ਪਛਾਣ ਨੰਬਰ* Tax identification number* ਕਿ ਇਸ ਸਬੰਧ ਵਿੱਚ ਭਾਰਤ ਸਰਕ atus as per applicable FA' rd. ਰਬਨ ਮੇਰੇ ਗਿਆਨ ਅਤੇ ਵਿਸ਼ਵਾਸ ਮੰਗਰ ਪਾਲੇ ਵਿੱਚ ਵੇਗਵਿਆਂ ਦੀ ਰਿਪੋਰਟ ਕਰਨ provided by me is to the lot the assessment/categoriz ਦੇ ਗਏ ਨਿਯਮਾਂ ਅਤੇ ਇਸ ਮਾਮਲੇ ਵਿੱਚ ਵੇਰਵਿਆਂ ਦੀ ਰਿਪੋਰਟ ਨਾovisions of income Tax A ther criteria stipulated the BDT) or other Governmence Act (FATCA) and constant ਵਿੱਚ ਪ੍ਰਦਾਨ ਕੀਤੀ ਗਈ ਅਤੇ ਮੇਰੇ bility to declare, disclose a cell as in the documentary ਵਿੱਚ ਪ੍ਰਦਾਨ ਕੀਤੀ ਗਈ ਅਤੇ ਮੇਰੇ bility to declare, disclose a cell as in the documentary ਵਿੱਚ ਪ੍ਰਦਾਨ ਕੀਤੀ ਕਲੀ ਕੌਪੀਟਲ ਫਿਜ਼ਰ ਕਰ ਸਕਦੀ ਹੈ ਅਤੇ ਕੌਪੀਟਲ ਫਿਜ਼ਰ ਕਰ ਸਕਦੀ ਹੈ ਅਤੇ ਕੌਪੀਟਲ ਫ਼ਾਈ ਜੋ ਉਚਿਤ ਸਮਝੀ ਜਾ ਸਕਦੀ	ਦੱਲਤ ਦਾ ਸ ਟੈਕਸ ਪਛਾਣ ਦਸਤਾਵੇਜ਼ Tax identification Document ਹੈ ਹੈ ਸੋਟਰਲ ਬੋਰਡ ਆਫ਼ ਡਾਇਰੈਕ ICA/CRS rules in India a ਅਨੁਸਾਰ ਸਹੀ, ਸਹੀ ਅਤੇ ਸੰਪੂਰਰ ' ਲੇਰਬ ਖਾਤੇ ਜਾਂ ਹੋਰ ਕਿਸੇ ਹੋਰ ਖਾਤੇ ' ਲੇਰਬ ਰਹਾਰ ਸ਼ਹੀ, ਸਹੀ ਅਤੇ ਸੰਪੂਰਰ ' ਲੇਰਬ ਰਹਾਰ ਸਾਹਿਰ ਕਿਸੇ ਹੋਰ ਖਾਤੇ ਹੋਰ ਲੇਰਬ ਸਰਕਾਰ/ਆਰਬੀਆਈ ਦੁਆਰਾ ਸ਼ਹਿਰ ਦੇ ਅਨੁਸਾਰ ਜ਼ਿੰਮੇਵਾਰੀਆ ਕਰੋ ਪਾਲਣਾ ਐਕਟ (FATCA) ਅ Act, Rules made thereunder ਸ਼ਹਿਰ ਦੁਆਰਾ ਹਸਤਾਖਿਤ ਜਾਣਕਾਰੀ und recertify within 30 day evidence provided by me con ਸਮਾਲ ਫਾਈਨਾਂਸ ਬੈਂਕ ਮੇਰੇ ਖਾਤੇ ਹੈ ਜੇਕਰ ਮੇਰੇ ਦੁਆਰਾ ਨਿਰਧਾਰਿ				
Are Gre Gre Gre Gre Gre Gre Gre Gre Gre G	ਸ਼ੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other cen Cardy? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਨਿਸੇ ਹੋਰ ਦੇਸ਼ ਦੇ ਨਾਰ ਨਾਰਾ ਨਾਰ ਦੇਸ਼ ਭਾਰਤ ਤੋਂ ਇਲਾਵਾ ਵਾਲੇ ਹੋਰ ਦੇਸ਼ ਦੇ ਦੇਸ਼ ਦੇ ਦੇਸ਼ ਦੇ ਦੇਸ਼ ਦੇ ਦੇਸ਼ ਦੇ ਦੇਸ਼ ਦੇ ਦੇਸ਼ ਦੇਸ਼	PART A Iffaa ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਕੂਠ ਦੇ ਟੋਕਸ ਨਿਵਾਸੀ ਹੈ? Intry/lies other than India? 'ਕੂਠ ਦੇ ਟੋਕਸ ਨਿਵਾਸੀ ਹੈ? Intry/lies other than India? 'ਜਿਸਦਾ ਪਤਾ ਭਾਰਤ ਤੋਂ ਭਾਹਰ ਹੈ der who has an address Out side 'ਤੋਂ ਭਾਹਰ ਹੈ? Intro outside India? 'ਤਾਂ ਭਾਹਰ ਹੈ? Intro outside India? 'ਤਾਂ ਭਾਹਰ ਹੈ? Intro outside India? 'ਤਾਂ ਭਾਹਰ ਹੈ? Intro outside India? 'ਕਰਦੀ ਹਾਂ ਕਿ ਮੈਂ ਭਾਰਤ ਵਿੱਚ ਕਾਰਦ (ਕਰਦੀ ਹਾਂ ਕਿ ਮੈਂ ਭਾਰਤ ਵਿੱਚ ਦੱਸੀ ਹੈ ਕਾਰੀ/ਦਸਤਾਵੇਜ਼ ਨਹੀਂ ਰੱਖਿਆ nation stated in the accepte and that I have not wortable account or othe ਤੋਂ ਅਧਿਕਾਰਤ ਕਰਦਾ/ਕਰਦੀ ਤੀ ਅਤੇ/ਜਾਂ ਇਸ ਵਿੱਚ ਨਿਰਧਾ ਕੋਰਸ ਬੋਰਡ (CBDT) ਜਾਂ ਹੋਰ ਤੀ/ਜਾਂ ਕੋਈ ਹੋਰ ਸਮਾਨ ਪ੍ਰਬੰਧ। he Government/RBI in my account (s) as per th r-Governmental Agreei ar ਸਤਰ ਕਰਦਾ/ਲਿਤ ਦਾ ਸਾਰ ਦਾ ਜ਼ਿਆਨ ਕਰਨ, ਖੁਲਾਸਾ ਕਰ ਏ ਦਸਤਾਵੇਜ਼ੀ ਸਬੂਤ ਵਿੱਚ ਜਾਂਦੇ ਜਾਂ ਕਰਾ ਜਾਂਦੇ ਹੈ। ਜਾਂ ਹੋਰ 'ਦਾ ਮੁਲਾਨ ਕਰਨ, ਖੁਲਾਸਾ ਕਰ ਏ ਦਸਤਾਵੇਜ਼ੀ ਸਬੂਤ ਵਿੱਚ ਜਾਂਦੇ ਵਾਂ ਸੰਗਰ ਜਾਂਦੇ ਹੀ ਤਿੰਤਾ ਜਾਂਦੇ ਕਿਸੇ ਭਾਰਤੀ ਅਧੀਨ ਯੋਗ ਕਾਰਵਾਈ ਰਾਰਤੀ ਤੀ ਜਾਂਦਾ ਹੈ। I alsc	ਸਹੀ Yes reas)? ling India ਭਾਗ ਭ ਭਰੋ e fill Part B ਲਾਗੂ FATCA/CR ਗਿਆ ਹੈ। I cct Taxes (CBI ਈ ਜਾਣਕਾਰੀ ਅਤੇ ਹੈ ਜੋ ਮੁਲਾਂਕਣ/ਸ਼੍ਰੇ: unt opening f thheld any ma rwise, ਹਾਂ ਕਿ ਇਨਕਮ ਟੈਂਟ ਰੁਡ ਹੋਰ ਮਾਪਦੰਡਾਂ ਮਰਕਾਰੀ ਏਜੰਸੀਆ Understand, the matter, dej e prescribed fo nents (IGA) in ਨ ਅਤੇ ਦੁਬਾਰਾ ਪ੍ਰਮ ਕਰ ਕੋਈ ਸਰਟੀਨਿ ovided in the a ਵੀ ਭੌਤਿਕ ਤੱਥ ਦਾ agree that my	s ਨਿਯਮਾਂ ਅਨੁਸ ce DT)/Reserve ਮੇਰੇ ਦੁਆਰਾ ਪ੍ਰਦ ਈਕਰਣ ਨੂੰ ਪ੍ਰਭਾ orm and sup terial inform ਸ਼ਸ ਐਕਟ ਦੇ ਉ ਦੇ ਆਧਾਰ 'ਤੇ, हैं ਨੂੰ ਨਿਰਧਾਰਤ: acknowledge ending upo rmat to the Q or respect of I ਸ਼ਾਣਿਤ ਕਰਨ ਦੀ ਫ਼ਕੋਟ ਗਲਤ ਹੋ ਜ ccount open ਪ੍ਰਯਾਸਾ ਕਰਨ:	ਵੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bir Source of Wealth ਟੈਕਸ ਰੈਜੀਡੈਂਸੀ ਦਾ Country of Tax re ਰੋਕਸ ਰੈਜੀਡੈਂਸੀ ਦਾ Country of Tax re ਸਾਰ ਆਪਣੀ ਸਥਿਤੀ ਘੋਸ਼ਿਤ ਸਾਰੀ ਸ਼ਿਰੀ ਪ੍ਰੀ ਸ਼ਿਰੀ ਸ਼ਿਰੀ ਪ੍ਰੀ ਸ਼ਿਰੀ ਸ਼ਰੀ ਸ਼ਿਰੀ	ਕੀਰੀਵss for Tax rth r ਦੇਸ਼ residency ਕੀਤੀ ਹੈ ਜਿਵੇਂ lared my st in this rega ਸ਼ਿਤੂਤਾਂ ਦਾ ਸਮਾ ਸ. ਰਿਪੋਰਟ ਕਾ y evidence t may affect wਧੀਨ ਬਣਾਏ ਟੈਕਸ ਦੇ ਸਬੰਧ ਸਤ (Oir) ਦੇ ਸ਼ as per the p us and/or o cet Taxes (C ux Complia gr ਖੋਲ੍ਹਣ ਦੇ ਫਾਵ ne responsil by me as w ਹੀ ਅਰਜ਼ੀ ਨੂੰ ਅ ਕੋਈ ਹੋਰ ਕਾਫ act known	Residence ਸ਼ਹਿਰ City ਜਨਮ ਸਥਾਨ place ਕੌਮੀਅਤ Nationa ਟੈਕਸ ਪਛਾਣ ਨੰਬਰ* Tax identification number* ਕਿ ਇਸ ਸਬੰਧ ਵਿੱਚ ਭਾਰਤ ਸਰਕ atus as per applicable FA' rrd. ਰਬਨ ਮੇਰੇ ਗਿਆਨ ਅਤੇ ਵਿਸ਼ਵਾਸ ਮ ਰਲ ਯੋਗ ਖਾਤੇ/ਹੋਰ ਰਿਪੋਰਟ ਕਰਨ provided by me is to the let the assessment/categoriz ਦੇ ਗਏ ਨਿਯਮਾਂ ਅਤੇ ਇਸ ਮਾਮਲੇ ਵਿੱਚ ਦੇ ਰਵਿਆ ਦੀ ਰਿਪੋਰਟ ਸੰਧ ਵਿੱਚ ਵੇਰਵਿਆਂ ਦੀ ਰਿਪੋਰਟ ਕਰਨ provided by me is to the let the assessment/categoriz ਦੇ ਗਏ ਨਿਯਮਾਂ ਅਤੇ ਇਸ ਮਾਮਲੇ ਵਿੱਚ ਦੇ ਰਵਿਆ ਦੀ ਰਿਪੋਰਟ ਸੰਧ ਵਿੱਚ ਵੇਰਵਿਆਂ ਦੀ ਰਿਪੋਰਟ ਸੰਧ ਵਿੱਚ ਵੇਰਵਿਆਂ ਦੀ ਰਿਪੋਰਟ ਸੰਧ ਵਿੱਚ ਦੇ ਵਾਲੇ ਜ਼ਹੂਰ ਜ਼ਹੂਰ ਜ਼ਹੂਰ ਜ਼ਹੂਰ ਜ਼ਹੂਰ ਜ਼ਹੂਰ ਜ਼ਹੂਰ ਰਮ ਵਿੱਚ ਪ੍ਰਦਾਨ ਕੀਤੀ ਗਈ ਅਤੇ ਮੋਰੇ ਦੀ ਸ਼ਹੂਰ ਜ਼ਹੂਰ ਸ਼ਹੂਰ ਸ਼ਹੂਰ ਜ਼ਹੂਰ ਜ਼ਹੂਰ ਕਰ ਸਕਦੀ ਹੈ ਅਤੇ ਕੈਪੀਟਲ ਵਾਈ ਜੋ ਉਚਿਤ ਸਮਝੀ ਜਾ ਸਕਦੀ ਦਾਣੀ ਜੋ ਉਚਿਤ ਸਮਝੀ ਜਾ ਸਕਦੀ ਦਾ me now or in future. ma'	ਦੱਲਤ ਦਾ ਸ ਟੈਕਸ ਪਛਾਣ ਦਸਤਾਵੇਜ਼ Tax identification Documen ਹੈ ਜੋ ਦਰਲ ਬੋਰਡ ਆਫ਼ ਡਾਇਰੈਕ TCA/CRS rules in India a ਅਨੁਸਾਰ ਸਹੀ, ਸਹੀ ਅਤੇ ਸੰਪੂਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਤੇ ' best of my Knowledge an ation of the account at a U ਵੱਚ ਸਰਕਾਰ/ਆਰਬੀਆਈ ਦੁਆਰ ਜਾਂ (IGA) ਦੇ ਅਨੁਸਾਰ ਜ਼ਿੰਮੇਵਾਰੀਅ ਕਰੋ ਪਾਲਣਾ ਐਕਟ (FATCA) ਅ Act, Rules made thereunderein, the Bank may have to nt Agencies to comply with mon Reporting Standard ind recertify within 30 day evidence provided by me con privided by me con to ਜੇ ਕਰ ਮੇਰੇ ਦੁਆਰਾ ਨਿਰਧਾਰੀ vinvalidate my application				
Are Gre Gre Gre Gre Gre Gre Gre Gre Gre G	ਸ਼ੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other cen Cardy? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਨਿਸੇ ਹੋਰ ਦੇਸ਼ ਦੇ ਨਾਰ ਨਾਰਾ ਨਾਰ ਦੇਸ਼ ਭਾਰਤ ਤੋਂ ਇਲਾਵਾ ਵਾਲੇ ਹੋਰ ਦੇਸ਼ ਦੇ ਦੇਸ਼ ਦੇ ਦੇਸ਼ ਦੇ ਦੇਸ਼ ਦੇ ਦੇਸ਼ ਦੇ ਦੇਸ਼ ਦੇ ਦੇਸ਼ ਦੇਸ਼	PART A Iffaa ਹੋ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਕੂਠ ਦੇ ਟੋਕਸ ਨਿਵਾਸੀ ਹੈ? Intry/lies other than India? 'ਕੂਠ ਦੇ ਟੋਕਸ ਨਿਵਾਸੀ ਹੈ? Intry/lies other than India? 'ਜਿਸਦਾ ਪਤਾ ਭਾਰਤ ਤੋਂ ਭਾਹਰ ਹੈ der who has an address Out side 'ਤੋਂ ਭਾਹਰ ਹੈ? Intro outside India? 'ਤਾਂ ਭਾਹਰ ਹੈ? Intro outside India? 'ਤਾਂ ਭਾਹਰ ਹੈ? Intro outside India? 'ਤਾਂ ਭਾਹਰ ਹੈ? Intro outside India? 'ਕਰਦੀ ਹਾਂ ਕਿ ਮੈਂ ਭਾਰਤ ਵਿੱਚ ਕਾਰਦ (ਕਰਦੀ ਹਾਂ ਕਿ ਮੈਂ ਭਾਰਤ ਵਿੱਚ ਦੱਸੀ ਹੈ ਕਾਰੀ/ਦਸਤਾਵੇਜ਼ ਨਹੀਂ ਰੱਖਿਆ nation stated in the accepte and that I have not wortable account or othe ਤੋਂ ਅਧਿਕਾਰਤ ਕਰਦਾ/ਕਰਦੀ ਤੀ ਅਤੇ/ਜਾਂ ਇਸ ਵਿੱਚ ਨਿਰਧਾ ਕੋਰਸ ਬੋਰਡ (CBDT) ਜਾਂ ਹੋਰ ਤੀ/ਜਾਂ ਕੋਈ ਹੋਰ ਸਮਾਨ ਪ੍ਰਬੰਧ। he Government/RBI in my account (s) as per th r-Governmental Agreei ar ਸਤਰ ਕਰਦਾ/ਲਿਤ ਦਾ ਸਾਰ ਦਾ ਜ਼ਿਆਨ ਕਰਨ, ਖੁਲਾਸਾ ਕਰ ਏ ਦਸਤਾਵੇਜ਼ੀ ਸਬੂਤ ਵਿੱਚ ਜਾਂਦੇ ਜਾਂ ਕਰਾ ਜਾਂਦੇ ਹੈ। ਜਾਂ ਹੋਰ 'ਦਾ ਮੁਲਾਨ ਕਰਨ, ਖੁਲਾਸਾ ਕਰ ਏ ਦਸਤਾਵੇਜ਼ੀ ਸਬੂਤ ਵਿੱਚ ਜਾਂਦੇ ਵਾਂ ਸੰਗਰ ਜਾਂਦੇ ਹੀ ਤਿੰਤਾ ਜਾਂਦੇ ਕਿਸੇ ਭਾਰਤੀ ਅਧੀਨ ਯੋਗ ਕਾਰਵਾਈ ਰਾਰਤੀ ਤੀ ਜਾਂਦਾ ਹੈ। I alsc	ਸਹੀ Yes reas)? ling India ਭਾਗ ਭ ਭਰੋ e fill Part B ਲਾਗੂ FATCA/CR ਗਿਆ ਹੈ। I cct Taxes (CBI ਈ ਜਾਣਕਾਰੀ ਅਤੇ ਹੈ ਜੋ ਮੁਲਾਂਕਣ/ਸ਼੍ਰੇ: unt opening f thheld any ma rwise, ਹਾਂ ਕਿ ਇਨਕਮ ਟੈਂਟ ਰੁਡ ਹੋਰ ਮਾਪਦੰਡਾਂ ਮਰਕਾਰੀ ਏਜੰਸੀਆ Understand, the matter, dej e prescribed fo nents (IGA) in ਨ ਅਤੇ ਦੁਬਾਰਾ ਪ੍ਰਮ ਕਰ ਕੋਈ ਸਰਟੀਨਿ ovided in the a ਵੀ ਭੌਤਿਕ ਤੱਥ ਦਾ agree that my	s ਨਿਯਮਾਂ ਅਨੁਸ ce DT)/Reserve ਮੇਰੇ ਦੁਆਰਾ ਪ੍ਰਦ ਈਕਰਣ ਨੂੰ ਪ੍ਰਭਾ orm and sup terial inform ਸ਼ਸ ਐਕਟ ਦੇ ਉ ਦੇ ਆਧਾਰ 'ਤੇ, हैं ਨੂੰ ਨਿਰਧਾਰਤ: acknowledge ending upo rmat to the Q or respect of I ਸ਼ਾਣਿਤ ਕਰਨ ਦੀ ਫ਼ਕੋਟ ਗਲਤ ਹੋ ਜ ccount open ਪ੍ਰਯਾਸਾ ਕਰਨ:	ਵੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bir Source of Wealth ਟੈਕਸ ਰੈਜੀਡੈਂਸੀ ਦਾ Country of Tax re ਰੋਕਸ ਰੈਜੀਡੈਂਸੀ ਦਾ Country of Tax re ਸਾਰ ਆਪਣੀ ਸਥਿਤੀ ਘੋਸ਼ਿਤ ਸਾਰੀ ਸ਼ਿਰੀ ਪ੍ਰੀ ਸ਼ਿਰੀ ਸ਼ਿਰੀ ਪ੍ਰੀ ਸ਼ਿਰੀ ਸ਼ਰੀ ਸ਼ਿਰੀ	ਕੀਰੀਵss for Tax rth r ਦੇਸ਼ residency ਕੀਤੀ ਹੈ ਜਿਵੇਂ lared my st in this rega ਸ਼ਿਤੂਤਾਂ ਦਾ ਸਮਾ ਸ. ਰਿਪੋਰਟ ਕਾ y evidence t may affect wਧੀਨ ਬਣਾਏ ਟੈਕਸ ਦੇ ਸਬੰਧ ਸਤ (Oir) ਦੇ ਸ਼ as per the p us and/or o cet Taxes (C ux Complia gr ਖੋਲ੍ਹਣ ਦੇ ਫਾਵ ne responsil by me as w ਹੀ ਅਰਜ਼ੀ ਨੂੰ ਅ ਕੋਈ ਹੋਰ ਕਾਫ act known	Residence ਸ਼ਹਿਰ City ਜਨਮ ਸਥਾਨ place ਕੌਮੀਅਤ Nationa ਟੈਕਸ ਪਛਾਣ ਨੰਬਰ* Tax identification number* ਕਿ ਇਸ ਸਬੰਧ ਵਿੱਚ ਭਾਰਤ ਸਰਕ atus as per applicable FA' rrd. ਰਬਨ ਮੇਰੇ ਗਿਆਨ ਅਤੇ ਵਿਸ਼ਵਾਸ ਮ ਰਲ ਯੋਗ ਖਾਤੇ/ਹੋਰ ਰਿਪੋਰਟ ਕਰਨ provided by me is to the let the assessment/categoriz ਦੇ ਗਏ ਨਿਯਮਾਂ ਅਤੇ ਇਸ ਮਾਮਲੇ ਵਿੱਚ ਦੇ ਰਵਿਆ ਦੀ ਰਿਪੋਰਟ ਸੰਧ ਵਿੱਚ ਵੇਰਵਿਆਂ ਦੀ ਰਿਪੋਰਟ ਕਰਨ provided by me is to the let the assessment/categoriz ਦੇ ਗਏ ਨਿਯਮਾਂ ਅਤੇ ਇਸ ਮਾਮਲੇ ਵਿੱਚ ਦੇ ਰਵਿਆ ਦੀ ਰਿਪੋਰਟ ਸੰਧ ਵਿੱਚ ਵੇਰਵਿਆਂ ਦੀ ਰਿਪੋਰਟ ਸੰਧ ਵਿੱਚ ਵੇਰਵਿਆਂ ਦੀ ਰਿਪੋਰਟ ਸੰਧ ਵਿੱਚ ਦੇ ਵਾਲੇ ਜ਼ਹੂਰ ਜ਼ਹੂਰ ਜ਼ਹੂਰ ਜ਼ਹੂਰ ਜ਼ਹੂਰ ਜ਼ਹੂਰ ਜ਼ਹੂਰ ਰਮ ਵਿੱਚ ਪ੍ਰਦਾਨ ਕੀਤੀ ਗਈ ਅਤੇ ਮੋਰੇ ਦੀ ਸ਼ਹੂਰ ਜ਼ਹੂਰ ਸ਼ਹੂਰ ਸ਼ਹੂਰ ਜ਼ਹੂਰ ਜ਼ਹੂਰ ਕਰ ਸਕਦੀ ਹੈ ਅਤੇ ਕੈਪੀਟਲ ਵਾਈ ਜੋ ਉਚਿਤ ਸਮਝੀ ਜਾ ਸਕਦੀ ਦਾਣੀ ਜੋ ਉਚਿਤ ਸਮਝੀ ਜਾ ਸਕਦੀ ਦਾ me now or in future. ma'	ਦੱਲਤ ਦਾ ਸ ਟੈਕਸ ਪਛਾਣ ਦਸਤਾਵੇਜ਼ Tax identification Documen ਹੈ ਜੋ ਦਰਲ ਬੋਰਡ ਆਫ਼ ਡਾਇਰੈਕ TCA/CRS rules in India a ਅਨੁਸਾਰ ਸਹੀ, ਸਹੀ ਅਤੇ ਸੰਪੂਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਤੇ ' best of my Knowledge an ation of the account at a U ਵੱਚ ਸਰਕਾਰ/ਆਰਬੀਆਈ ਦੁਆਰ ਜਾਂ (IGA) ਦੇ ਅਨੁਸਾਰ ਜ਼ਿੰਮੇਵਾਰੀਅ ਕਰੋ ਪਾਲਣਾ ਐਕਟ (FATCA) ਅ Act, Rules made thereunderein, the Bank may have to nt Agencies to comply with mon Reporting Standard ind recertify within 30 day evidence provided by me con privided by me con to ਜੇ ਕਰ ਮੇਰੇ ਦੁਆਰਾ ਨਿਰਧਾਰੀ vinvalidate my application				
Are Gre Gre Gre Gre Gre Gre Gre Gre Gre G	ਸ਼ੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other een Cardy? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਨੇ ਜੋ ਲੋ ਲੋ ਲਾ ਦੇ ਨਾਰ ਨੇ ਪਾਸ ਦੇਸ਼ ਭਾਰਤ ਤੋਂ ਇਲਾਵਾ ਵਿਸ਼ੇ ਹੋਰ ਦੇਸ਼ ਦੇ ਦੇਸ਼ ਦੇ ਦੇਸ਼ ਦੇ ਦੇਸ਼ ਦੇ ਜੋ ਦੇਸ਼ ਦੇ ਦੇਸ਼ ਦੇਸ਼ ਦੇਸ਼ ਦੇਸ਼ ਦੇਸ਼ ਦੇਸ਼ ਦ	PART A Iffea ਹੈ (ਵੇਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu- ਕੋਈ ਹੋਰ ਦੇਸ਼ ਹੈ? country other than India? 'कुठ ਦੇ ਟੋਕਸ ਨਿਵਾਸੀ ਹੈ? Intry/lies other than India? 'कुठ ਦੇ ਟੋਕਸ ਨਿਵਾਸੀ ਹੈ? Intry/lies other than India? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ der who has an address Out side 'ਤੋਂ ਬਾਹਰ ਹੈ? India 'ਦੇਸ਼ ਹੈ ਤੋਂ ਕਿਰਪਾ ਕਰਟੇ 'ਕਰਦੀ ਹਾਂ ਕਿ ਮੈਂ ਭਾਰਤ ਵਿੱਚ (ਕਰਦੀ) ਦੁਸਤਾਰਾ ਸੂਚਿਤ ਕੀਤ India 'ਟਿਜ਼ਾਗ ਸ਼ਿਰੂ ਤੋਂ ਬਾਹਰ ਹੈ। India 'ਟਿਜ਼ਾਗ ਸ਼ਿਰੂ ਤੋਂ ਤੋਂ ਜ਼ਿਲ੍ਹ ਹੈ। India 'ਤੇ ਬਾਹਰ ਹੈ ਤੋਂ ਸਿੰਘ ਸ਼ਿਰੂ ਤੋਂ ਵਿੱਚ ਜਿਹੇ ਹੋ ਸਮਾਨ ਪ੍ਰਬੰਧ। India 'ਤੇ ਸ਼ਿਰੂ ਤੋਂ ਜਾਂ ਦੇਸ਼ ਹੈ ਤੋਂ ਸ਼ਿਰੂ ਤੋਂ ਜਾਂ ਦੇਸ਼ ਹੈ। India 'ਤੇ ਸ਼ਿਰੂ ਤੋਂ ਜਾਂ ਦੇਸ਼ ਜਾਂ ਦੇ ਕਿਸੇ ਭਾਰਤੀ ਅਧੀਨ ਯੋਗ ਕਾਰਵਾਈ ਹ ਨਹੀਂ ਕੀਤਾ ਜਾਂਦਾ ਹੈ। I also nk would be within its take any other action as ਈ ਸਹਿਮਤ ਹਾਂ ਜੋ ਮੈਨੂੰ ਕੈਪੀਟਨ	ਸਹੀ Yes reas)? ling India ਭਾਗ ਭ ਭਰੋ e fill Part B ਭਾਗੂ FATCA/CR ਗਿਆ ਹੈ। I cet Taxes (CBI ਈ ਜਾਣਕਾਰੀ ਅਤੇ ਾ ਹੈ ਜੋ ਮੁਲਾਂਕਣ/ਸ਼੍ਰੇ- ਅਧਾਰ ਹੋ ਜੋ ਮੁਲਾਂਕਣ/ਸ਼੍ਰੇ- ਅਧਾਰ ਹੋ ਜੋ ਮੁਲਾਂਕਣ/ਸ਼੍ਰੇ- ਅਧਾਰ ਹੋ ਜੋ ਸੁਲਾਂਕਣ/ਸ਼੍ਰੇ- ਅਧਾਰ ਹੋ ਜੋ ਸ਼ਰਾਂਕਣ ਹਾ ਕਿ ਇਨਕਮ ਟੈਟ ਤ ਹੋਰ ਮਾਪਦੰਡਾਂ ਸਾਰਕਾਰੀ ਏਜੰਸੀਅ I understand, the matter, de, prescribed for nents (IGA) in ਨ ਅਤੇ ਦੁਬਾਰਾ ਪ੍ਰਮ ਕਰਕ ਕੋਈ ਸਰਟੀਨ ਨ ਅਤੇ ਦੁਬਾਰਾ ਪ੍ਰਮ ਕਰਕ ਦੀ ਸ਼ਹੀਆਂ ਦਾ ਸ਼ਹੀਆਂ ਦੀ ਸ਼ਹੀਆਂ ਸ਼ਹੀਆਂ ਦੀ ਸ਼ਹੀਆਂ ਸ਼ਹੀਆਂ ਸ਼ਹੀਆਂ ਦੀ ਸ਼ਹੀਆਂ ਸ਼ਹੀਆਂ ਸ਼ਹੀਆ	s ਨਿਯਮਾਂ ਅਨੁਸ ce DT)/Reserve ਮੇਰੇ ਦੁਆਰਾ ਪ੍ਰ ਈਕਰਣ ਨੂੰ ਪ੍ਰਭਾ orm and sup terial inform ਸ਼ਸ ਐਕਟ ਦੇ ਉ ਦੇ ਆਧਾਰ 'ਤੇ, ਏ ਦੇ ਆਧਾਰ 'ਤੇ, ਏ ਰੇ ਨਿਰਧਾਰਤ ਰੇ ਨਿਰਧਾਰਤ ਰੇ ਨਿਰਧਾਰਤ ਰੇ ਕੋਟ ਜਿਲ ਹੋ ਜੋ ਫਿਲ ਕਰਨ ਦੀ ਸਾਣਿਤ ਕਰਨ ਦੀ ਸਾਣਿਤ ਕਰਨ ਦੀ ਸਾਣਿਤ ਕਰਨ ਦੀ ਜੋ ਅੰਦਰ ਹੋਵੇਂ count open ਸ਼੍ਰ ਮਿਲ ਹੋਵੇਂ ਜੋ ਕੋਟ ਦੁਆਰਾ ਭਾ ਬੈਂਕ ਦੁਆਰਾ ਭਾ ਬੈਂਕ ਦੁਆਰਾ ਭਾ	ਫੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bir Source of Wealth ਟੈਕਸ ਜੈਜੀਡੈੱਸੀ ਦਾ Country of Tax re ਹੈ ਜਿਹੀ ਜੋ ਜੀ ਜੋ ਜੋ ਜੀ ਦੇਸ਼ ਦਾਨ ਕੀਤੇ ਗਏ ਦਸਤਾਵੇਜ਼ੀ ਦਿਲ ਇਸ ਕੀਤੇ ਗਏ ਦਸਤਾਵੇਜ਼ੀ ਦਿਲ ਇਸ ਕੀਤੇ ਗਏ ਦਸਤਾਵੇਜ਼ੀ ਦਿਲ ਜ਼ਰ ਨੂੰ ਵਿਦੇਸ਼ੀ ਅਕਾਉਂਟਸ: ਜ਼ਰ ਨੂੰ ਵਿਦੇਸ਼ੀ ਅਨੁਸਾਰ ਮੇਰੇ ਦੇ ਦੁਲ ਕੀਤੇ ਗਏ ਜੀ ਸਨ, ਇਸਦੇ ਜ਼ਰ ਨੂੰ ਵਿਦੇਸ਼ੀ ਅਨੁਸਾਰ ਮੇਰੇ ਦੇ ਦੁਲ ਕੀਤੇ ਗਏ ਜੀ ਸਨ, ਇਸਦੇ ਜ਼ਰ ਨੂੰ ਵਿਦੇਸ਼ੀ ਅਨੁਸਾਰ ਮੇਰੇ ਦੇ ਦੁਲ ਕੀਤੇ ਗਏ ਜਾਂ ਜੋ ਖਾਤ ਜੋ ਜੋ ਜੋ ਜੀ ਜੀ ਜੋ ਜੋ ਜੋ ਜੋ ਜੋ ਜੋ ਜੋ ਜੋ ਜੋ ਦਾ ਜ਼ਰ ਹੈ I undertake the ing form and signed ਵਿੱਚ ਮੇਰੀ ਅਸਫਲਤਾ, ਮੇਰ ਗਾ। ਮੰਤਵ ਲਈ ਨਿਯਮ ਜਾਂ sclose any material f he operations of my the deficiency is not ਰਤ ਜਾਂ ਵਿਦੇਸ਼ ਵਿੱਚ ਕਾਨੂੰਟ	ਕੀਤੀ ਹੈ ਜਿਵੇਂ ਦੇਸ਼ sidency ਕੀਤੀ ਹੈ ਜਿਵੇਂ lared my st in this rega ਸ਼ੁਭੂਤਾਂ ਦਾ ਸਮਾ ਸ. ਰਿਪੋਰਟ ਕਾ y evidence t may affect ਅਧੀਨ ਬਣਾਏ ਟੈਕਸ ਦੇ ਸਬੰਧ ਲ y evidence t may affect ਅਧੀਨ ਬਣਾਏ ਟੈਕਸ ਦੇ ਸਬੰਧ sa per the p us and/or o cet Taxes (C tx Complia tr ਪੋਲ੍ਹਣ ਦੇ ਫਾਰ ne responsil by me as w ਕੋਈ ਹੋਰ ਕਾਰ ਕੋਈ ਹੋਰ ਕਰ ਕੋਈ ਕੋਈ ਕੋਈ ਕੋਈ ਕੋਈ ਕੋਈ ਕੋਈ ਕੋਈ ਕੋਈ ਕੋਈ	Residence ਸ਼ਹਿਰ City ਜਨਮ ਸਥਾਨ place ਕੌਮੀਅਤ Nationa ਟੈਕਸ ਪਛਾਣ ਨੰਬਰ* Tax identification number* ਕਿ ਇਸ ਸਬੰਧ ਵਿੱਚ ਭਾਰਤ ਸਰਕ atus as per applicable FA' rd. ਰਬਨ ਮੇਰੇ ਗਿਆਨ ਅਤੇ ਵਿਸ਼ਵਾਸ ਮੰਗਰ ਪਾਲੇ ਵਿੱਚ ਵੇਗਵਿਆਂ ਦੀ ਰਿਪੋਰਟ ਕਰਨ provided by me is to the lot the assessment/categoriz ਦੇ ਗਏ ਨਿਯਮਾਂ ਅਤੇ ਇਸ ਮਾਮਲੇ ਵਿੱਚ ਵੇਰਵਿਆਂ ਦੀ ਰਿਪੋਰਟ ਨਾovisions of income Tax A ther criteria stipulated the BDT) or other Governmence Act (FATCA) and constant ਵਿੱਚ ਪ੍ਰਦਾਨ ਕੀਤੀ ਗਈ ਅਤੇ ਮੇਰੇ bility to declare, disclose a cell as in the documentary ਵਿੱਚ ਪ੍ਰਦਾਨ ਕੀਤੀ ਗਈ ਅਤੇ ਮੇਰੇ bility to declare, disclose a cell as in the documentary ਵਿੱਚ ਪ੍ਰਦਾਨ ਕੀਤੀ ਕਲੀ ਕੌਪੀਟਲ ਫਿਜ਼ਰ ਕਰ ਸਕਦੀ ਹੈ ਅਤੇ ਕੌਪੀਟਲ ਫਿਜ਼ਰ ਕਰ ਸਕਦੀ ਹੈ ਅਤੇ ਕੌਪੀਟਲ ਫ਼ਾਈ ਜੋ ਉਚਿਤ ਸਮਝੀ ਜਾ ਸਕਦੀ	ਦਲਤ ਦਾ ਸ ਟੈਕਸ ਪਛਾਣ ਦਸਤਾਵੇਜ਼ Tax identification Documen ਹੈ ਕੇਸ ਪਛਾਣ ਦਸਤਾਵੇਜ਼ Tax identification Documen ਹੈ ਕਿਸ ਹੋ ਜਾਂਦੇ ਹੋ ਕਿਸ ਹੋ ਜਾਂਦੇ ਹੋ ਇਸ ਸ਼ਹੀ ਸਹੀ ਅਤੇ ਸੰਪੂਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਤੇ ' best of my Knowledge an ation of the account at a U ਵੱਚ ਸਰਕਾਰ/ਆਰਬੀਆਈ ਦੁਆਰ ਕਰੋ ਪਾਲਣਾ ਐਕਟ (FATCA) ਅ Act, Rules made thereunde rein, the Bank may have t nt Agencies to comply wit namon Reporting Standard ied ਦੁਆਰਾ ਹਸਤਾਖਿਤ ਜਾਣਕਾਰੀ ਜਾਂ ਦਿਵਦਾਜ਼ੀ ਦਾ ਜਾਂਦੇ ਹੈ ਜਿਕਾ ਹੈ ਕੇ ਦੁਆਰਾ ਹਸਤਾਖਿਤ ਜਾਣਕਾਰੀ ਹੋ ਜੇ ਕਰ ਮੇਰੇ ਦੁਆਰਾ ਨਿਰਧਾਰਿ y invalidate my applicatio ermissible under the India pulated period. ਵਿਸ਼ੇ ਵਿੱਚ ਮੈਰੀ ਜਾਂਦੀ ਹੈ II agree				
Are Gre Gre Gre Gre Gre Gre Gre Gre Gre G	ਸ਼ੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ you Citizen of any country other expounts of the cent Cardy? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ ਪਰ ਹੋਏ। ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ you Tax resident of ANY cour Country of birth is any cour and the court of the country of the co	PART A Iffea ਹੈ (ਵੇਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu- ਕੋਈ ਹੋਰ ਦੇਸ਼ ਹੈ? country other than India? ''कुठ ਦੇ ਟੋਕਸ ਨਿਵਾਸੀ ਹੈ? Intry/lies other than India? ''कुठ ਦੇ ਟੋਕਸ ਨਿਵਾਸੀ ਹੈ? Intry/lies other than India? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ der who has an address Out side 'ਤੋਂ ਬਾਹਰ ਹੈ? India? ''' India? '''' India? '''' India? ''' India? '''' India? '''' India? '	ਸਹੀ Yes res)? ling India ਭਾਗ ਭ ਭਰੋ e fill Part B ਭਾਗੂ FATCA/CR ਗਿਆ ਹੈ। I cet Taxes (CBI ਈ ਜਾਣਕਾਰੀ ਅਤੇ ਰ ਹੈ ਜੋ ਮੁਲਾਂਕਣ/ਸ਼੍ਰੋ- ਸ਼ਹਾ ਸ਼ਹਾ ਸ਼ਹਾ ਸ਼ਹਾ ਸ਼ਹਾ ਸ਼ਹਾ ਸ਼ਹਾ ਸ਼ਹਾ	s ਨਿਯਮਾਂ ਅਨੁਸ ce OT)/Reserve ਮੇਰੇ ਦੁਆਰਾ ਪ੍ਰਜ਼ ਈਕਰਣ ਨੂੰ ਪ੍ਰਭਾ orm and sup terial inform ਸ਼ਸ ਐਕਟ ਦੇ ਉ ਦੇ ਆਧਾਰ 'ਤੇ, ਏ ਦੇ ਆਧਾਰ 'ਤੇ, ਏ ਦੇ ਆਧਾਰ 'ਤੇ, ਏ ਦੇ ਆਧਾਰ 'ਤੇ, ਦੇ ਕੋਫਨnowledg pending upo rmat to the Co n respect of I reac ada ਦੀ ਦਿਤਕ ਕਰਨ ਦੀ ਤਿਕਟ ਗਲਤ ਹੋਂ ਜ coount open ਪ੍ਰਸ਼ਾਸਾ ਕਰਨ ' ਹੋ ਦੇ ਅੰਦਰ ਹੋਵੇਰ ਜ਼ਿੰਘਾਦ to di trictions in t popropriate ti ਬਿੰਕ ਦੁਆਰਾ ਭਾ oital Small F	ਫੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bin Source of Wealth ਫੈਕਸ ਜੈਜੀਡੈੱਸੀ ਦਾ Country of Tax re ਾਰ ਆਪਣੀ ਸਥਿਤੀ ਘੋਸ਼ਿਤ ਸਾਂਗੰ ਮੁਸ਼ਾ ਨੂੰ ਜਨ੍ਹਾ ਜਨਮ ਨੂੰ ਜਨ੍ਹਾ ਜਨਮ ਨੂੰ ਜਨ੍ਹਾ ਜਨ	ਕੀਤੀ ਹੈ ਜਿਵੇਂ lared my st in this rega ਸਬੁਤਾਂ ਦਾ ਸਮਾ ਸਾ ਰਿਪੋਰਟ ਕਾ y evidence t may affect may affect as per the pus and/or o ext Taxes (C x Complia or ਖੋਲ੍ਹਣ ਦੇ ਫਾਰ ne responsil by me as w ਗੈ ਅਰਜ਼ੀ ਨੂੰ ਅ ਕੋਈ ਹੋਰ ਕਾਰ ਕਿ count or account or any ਹੈ, ਤਾਂ ਮੈਂ ਇਸ	Residence ਸ਼ਹਿਰ City ਜਨਮ ਸਥਾਨ place ਕੰਮੀਅਤ Nationa ਟੈਕਸ ਪਛਾਣ ਨੰਬਰ* Tax identification number* ਕਿ ਇਸ ਸਬੰਧ ਵਿੱਚ ਭਾਰਤ ਸਰਕ atus as per applicable FA' rd. ਰਬਨ ਮੇਰੇ ਗਿਆਨ ਅਤੇ ਵਿਸ਼ਵਾਸ ਮੰਗਰ ਪਾਲੇ ਵਿਸ਼ਵਾਸ ਸੰਗਰ ਸ਼ਹੀ ਜਾਂਦੇ ਕਿ ਜਨਮ ਜਨੇ ਜਨੇ ਜਨੇ ਜਨੇ ਜਨੇ ਦੇ ਜਨੇ ਜਨੇ ਜਨੇ ਜਨੇ ਜਨੇ ਦੇ ਜਨੇ ਜਨੇ ਜਨੇ ਦੇ ਜਨੇ ਜਨੇ ਜਨੇ ਜਨੇ ਜਨੇ ਦੇ ਜਨੇ ਜਨੇ ਜਨੇ ਜਨੇ ਜਨੇ ਜਨੇ ਜਨੇ ਜਨੇ ਜਨੇ ਜਨ	ਦਲਤ ਦਾ ਸ ਟੈਕਸ ਪਛਾਣ ਦਸਤਾਵੇਜ਼ ਜਿਕਾ identification Documen ਹੈ ਕੇਸ ਪਛਾਣ ਦਸਤਾਵੇਜ਼ ਜਿਕਾ identification Documen ਹੋ ਹੋ ਜਿਕਾ ਹੋ ਹੋ ਕਿਸੇ ਹੋਰ ਖਾਤੇ ' ਹੋ ਰਿਸ਼ ਦੇ ਜਾਂ ਹੋਰ ਕਿਸੇ ਹੋਰ ਖਾਤੇ ' ਹੋ ਰਿਸ਼ ਦੇ ਜਾਂ ਹੋਰ ਕਿਸੇ ਹੋਰ ਖਾਤੇ ' ਹੋ ਰਿਸ਼ ਦੇ ਜਾਂ ਹੋਰ ਕਿਸੇ ਹੋਰ ਖਾਤੇ ' ਹੋ ਰਿਸ਼ ਦੇ ਸਿੰਘ ਦੀ ਜਿਕਾ ਹੋ ਹੋ ਜਿਕਾ ਹੈ ਜਿਕਾ ਹੈ ਜਿਕਾ ਹੋ ਹੋ ਜਿਕਾ ਹੈ ਜ				
a. ਜੋ ਨਾਲ ਨਿਵ ਰਿਹਾ ਹੈ. ਕੀ ਭ ਰੇ. ਹੈ ਹੈ ਹੈ ਹੈ ਦੇ. ਕੀ ਭ ਜੇਕਰ ਜਿਲ੍ਹਾ ਹੈ ਜੋ ਜੋ ਕਰ ਜਿਲ੍ਹਾ ਹੈ ਜੋ ਜੋ ਜੋ ਦਿ ਦੀ ਪਾਲ ਆਮ ਰਿਹੇ ਜੇ ਜੋ ਦੀ ਪਾਲ ਆਮ ਰਿਹੇ ਜੇ ਜੋ ਹੈ ਵਿ ਨਾਲ – ਨਾ ਕnd th report the obb (CRS) 4. ਸੇ ਹੈ ਹੈ ਵਿ ਨਾਲ – ਨਾ ਕnd c ਫ਼ regula 6. ਸੇ ਕੋਈ ਦੇ ਜੇ ਜੋ ਹੈ ਹੈ ਵਿ ਨਾਲ – ਨਾ ਕnd C ਫ਼ regula 6. ਸੇ ਕੋਈ ਦੇ ਜੇ ਜੋ ਹੈ ਹੈ ਵਿ ਨਾਲ – ਨਾ ਕnd C ਫ਼ regula 6. ਸੇ ਕੋਈ ਦੇ ਜੇ ਕਰ ਸੇ ਅਥਾ ਚੋਟੋ ਜੇ ਜੋ ਹੈ ਜਿ ਜੇ ਕਰ ਸੇ ਅਥਾ ਚੋਟੋ ਜੇ ਜੋ	ਸ਼੍ਰੀ ਭਾਰਤ ਵਾਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ vou Citizen of any country other en Cardy? ਤੁਹਾਡਾ ਜਨਮ ਦੇਸ਼ ਭਾਰਤ ਤੋਂ ਇਲਾਵਾ ਨਾour Country of birth is any c ਤੁਹਾਡੋ ਜਨਮ ਦੇਸ਼ ਭਾਰਤ ਤੋਂ ਇਲਾਵਾ ਦੇਸ਼ੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼, ਤੁਹਾਡੇ ਕੋਲ POA ਹੈ ਜਾਂ ਕੋਈ ਮੈਡੇਟ ਧਾਰਕ you have POA or a mandate hole ਤੁਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ Your address or telephone nu ਰੁ ਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹ ਮਾਣਤ ਕਰਦਾ, ਰੁ ਪਰ ਜਨਮ ਦੇਸ਼ ਦੀ ਸ਼੍ਰੀ ਤੋਂ ਦੇਸ਼, ਦੇਸ਼ ਦੀ ਸਮੱਗਰੀ ਜਾਣ ਹੈ ਕਿ ਮੈਂ ਕੋਈ ਵੀ ਸਮੱਗਰੀ ਜਾਣ ਦਾ ਹਾਂ, ਸਵੀਕਾਰ ਕਰਦਾ ਹਾਂ ਅਤਾ ਸ਼ੁਰਾ ਕਰਨ ਲਈ ਕੇਂਦਰੀ ਪ੍ਰਤੱਖ ਟੈ ਪੋਰਟਿੰਗ ਸਟੈਂਡਰਡ (CRS) ਅਤੇ ਦਾ ਹਾਂ, ਸਵੀਕਾਰ ਕਰਦਾ ਹਾਂ ਅਤਾ ਸ਼ਾ-ਨਿਰਦੇਸ਼ਾਂ, ਰਿਹਾਇਸੀ ਸਥਿ ਣਾ ਕਰਨ ਲਈ ਕੇਂਦਰੀ ਪ੍ਰਤੱਖ ਟੈ ਪੋਰਟਿੰਗ ਸਟੈਂਡਰਡ (CRS) ਅਤੇ ਦਲਾ ਦੇ ਅੰਦਰ ਕਿਸੇ ਵੀ ਤਬਦੀਲੇ ਾਲ ਮੇਰੇ ਦੁਆਰਾ ਪ੍ਰਦਾਨ ਕੀਤੇ ਗਾ anges that may take plac ਵਾਰਾ ਪਾੜਦੀਆਂ ਲਗਾਉਣ ਜਾਂ ਦੇ ਅੰਦਰ ਕਸੀ ਹੈ ਗੁਣ ਜਾਂ ਭਰਿ ਦੇ ਸੰਦਰ ਕਸੀ ਹੈ ਗੁਣ ਜਾਂ ਭਰਿ ਦੀ ਜਹਿਮਤ ਹਾਂ ਕਿ ਹੁਣ ਜਾਂ ਭਰਿ ਦੀ ਵੀ ਦੀ ਦਾਬੰਦੀਆਂ ਲਗਾਉਣ ਜਾਂ ਕੁਸ਼ਾਂ ਤਿਹਾਤਿ ਸ਼ਾਹੀ ਜ਼ਾਂ ਸ਼ਹੀ ਤਿੰਜਕਸ ਦੀ ਦੇਣ ਲ ਜ਼ਾਂ ਜ਼ਰੀ ਕਸਵਾਈ ਨੇ ਵੀ ਵੇਰਵਿਆਂ/ਜਾਣਕਾਰੀ/ਦਸਤਾਵੇਜ਼ ਜ਼ਾਂ ਅਗੋ ਕਿਸੇ ਵੀ ਕਾਰਵਾਈ ਨੇ sclosure/inaccurate dis	PART A Iffaa ਹੋ (ਦੇਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu ਕੋਈ ਹੋਰ ਦੇਸ਼ ਹੈ? country other than India? 'ਕੁਠ ਦੇ ਫੋਕਸ ਨਿਵਾਸੀ ਹੈ? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ ਰੋਫ ਤੋਂ ਬਾਹਰ ਹੈ? 'ਗਿਆ ਪਤਾ ਭਾਰਤ ਤੋਂ ਬਾਹਰ ਹੈ? 'ਗੁਠ ਦੇ ਫੋਕਸ ਨਿਵਾਸੀ ਹੈ? 'ਗੁਠ ਦੇ ਫੋਕਸ ਹੈ? 'ਗੁਠ ਦੇ ਫਾਰਮ ਹਿੰਗ ਤੋਂ ਰਿਕਪਾ ਕਰਟੇ ਦੇ ਪਰ ਹੈ। ਜੋ ਤਾਂ ਰਿਕਪਾ ਕਰਟੇ ਦੇ ਕਾਰਮ ਵਿੱਚ ਦੁਸ਼ੀ ਹੈ। ਜੋ ਪਰ ਹੈ। ਜੋ	ਸਹੀ Yes (res)? (ling) India ਭਾਗ ਭ ਭਰੋ e fill Part B ਲਾਗੂ FATCA/CR ਗਿਆ ਹੈ। I cet Taxes (CBI ਈ ਜਾਣਕਾਰੀ ਅਤੇ ਹੈ ਜੋ ਮੁਲਾਂਕਣ/ਸ਼੍ਰੇ- ਅਧਾਰ ਸ਼ਿੰਗ ਸ਼	ਤ ਨਿਯਮਾਂ ਅਨੁਸ ਦਦ ਮੌਕੇ ਦੁਆਰਾ ਪ੍ਰ ਦੇ ਆਧਾਰ 'ਤੇ, ਫੈਂ ਦੇ ਆਦਾਰ ਤੋਂ ਕੁਨਿਰਪਾਰਤ 'ਤੇ ਕੁਨਿਰਪਾਰਤ ਤੋਂ ਕੁਨਿਰਪਾਰਤ ਦੇ ਸਾਣਿਤ ਕਰਨ ਦੀ ਫ਼ਕੇਟ ਗਲਤ ਹੋ ਜੋ ccount open ਪ੍ਰਿਲਾਸਾ ਕਰਨ ' ਤੋਂ ਦੇ ਅੰਦਰ ਹੋਵੇਂ ਜ਼ਿੰਘਾਰ to dis trictions in t ppropriate if ਬੈਂਕ ਦੁਆਰਾ ਤਾਂ oital Small F ਲਈ ਮੰਗ (ਜੇਕਰ ਰਹਾ my pai	ਫੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bir Source of Wealth ਫੈਕਸ ਰੈਜ਼ੀਡੈਂਸੀ ਦਾ Country of Tax re ਹੋਵਾਂ ਦੇਸ਼ ਦੇਸ਼ ਦੇਸ਼ ਦੇਸ਼ ਦੇਸ਼ ਦੇਸ਼ ਦੇਸ਼ ਦੇਸ਼	ਕੀਤੀ ਹੈ ਜਿਵੇਂ lared my st in this rega ਸ਼ੁਤਾਂ ਦਾ ਸਮਾ ਸ. ਰਿਪੋਰਟ ਕਾ y evidence t ਅਧੀਨ ਬਣਾਏ ਟੈਕਸ ਦੇ ਸਬੰਧ ਕਤ per the pus and/or o cut Taxes (C tx Complia by me as w ਸ਼੍ਰੀ ਅਰਜ਼ੀ ਨੂੰ ਅ ਕੋਈ ਹੋਰ ਕਾਰ ਕੋਈ ਹੋਰ ਕਾਰ ਕਿਈ ਹੋਰ ਕਾਰ ਕਿਸ ਵਿੱਚ punt of any	Residence ਸ਼ਹਿਰ City ਜਨਮ ਸਥਾਨ place ਲੈਮੀਅਤ Nationa ਟੈਕਸ ਪਛਾਣ ਨੰਬਰ* Tax identification number* ਕਿ ਇਸ ਸਬੰਧ ਵਿੱਚ ਭਾਰਤ ਸਰਕ ਕਰ ਕਰ ਕਰ ਕਰ ਕਰ ਸਰਕਾਰੀ ਸਮਝੌਤਿਆਂ ਦੀ ਰਿਪੋਰਟ ਕਰਨ ਸਾਹਿ ਦੀ ਜਨਮ ਸੰਗਰ ਸੰਗਰ ਲੈਮੀਅਤ Nationa ਸੰਗਰ ਸੰਗਰ ਸੰਗਰ ਸੰਗਰ ਸੰਗਰ ਸੰਗਰ ਸੰਗਰ ਸੰਗਰ	ਾਰ/ਸੈਂਟਰਲ ਬੋਰਡ ਆਫ਼ ਡਾਇਰੈਕ ਸਾਰ/ਸੈਂਟਰਲ ਬੋਰਡ ਆਫ਼ ਡਾਇਰੈਕ TCA/CRS rules in India a ਅਨੁਸਾਰ ਸਹੀ, ਸਹੀ ਅਤੇ ਸੰਪੂਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਤੇ ' best of my Knowledge an ation of the account at a U ਛਾਂਚ ਸਰਕਾਰ/ਆਰਬੀਆਈ ਦੁਆਰ ਸੰ (IGA) ਦੇ ਅਨੁਸਾਰ ਜ਼ਿੰਮੇਵਾਰੀਆ ਕਰੋ ਪਾਲਣਾ ਐਕਟ (FATCA) ਅ Act, Rules made thereunde rein, the Bank may have to nt Agencies to comply with nmon Reporting Standard ਜ਼ੰਗੇ ਦੁਆਰਾ ਹਸਤਾਖਿਤ ਜਾਣਕਾਰੀ ਗ਼ੰਗੇ ਦਾਵਦਾਸ਼ੀਆਂ ਸ਼ੰਗੇ ਅਤੇ ਖਾਤੇ ਹੈ ਜੇ ਕਰ ਮੇਰੇ ਦੁਆਰਾ ਨਿਰਧਾਰਿ y invalidate my applicatio ermissible under the India pulated period ਵਿਸ਼ ਵਿੱਚ ਮੰਗੀ ਜਾਂਦੀ ਹੈ II agred dia or abroad in the subject ਬੈਂਕ ਨੂੰ GOI/RBI/ਇਨਕਮ ਟੈਕ atterest (if any) raised due t				
Are Gre Gre Gre Gre Gre Gre Gre Gre Gre G	ਸ਼ੀ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਰ (void Citizen of any country other expounding the property of the pro	PART A Iffea ਹੈ (ਵੇਹਰੀ/ਮਲਟੀਪਲ) (ਸਮੇਤ ਗ੍ਰੀਨ i than India (dual/multiple) (inclu- ਕੋਈ ਹੋਰ ਦੇਸ਼ ਹੈ? country other than India? ''ਲੂਠ ਦੇ ਫੋਕਸ ਨਿਵਾਸੀ ਹੈ? Intrylies other than India? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ der who has an address Out side 'ਛੋਂ' ਬਾਹਰ ਹੈ? Intrylies other than India? 'ਜਿਸਦਾ ਪਤਾ ਭਾਰਤ ਤੋਂ ਬਾਹਰ ਹੈ der who has an address Out side 'ਛੋਂ' ਬਾਹਰ ਹੈ? Intrylies other than India? 'ਤੋਂ ਬਾਹਰ ਹੈ? Intrylies Out side 'ਛੋਂ ਬਾਹਰ ਹੈ? Intrylies other than India? 'ਤੋਂ ਬਾਹਰ ਹੈ? Intrylies other than India? 'ਤੋਂ ਬਾਹਰ ਹੈ? Intrylies other 'YES' plear 'ਕਰਦੀ ਹਾਂ ਕਿ ਮੈਂ ਭਾਰਤ ਵਿੱਚ ਦਾ ਮੀ ਹੋ ਕਾਰੀ/ਦਸਤਾਵੇਜ਼ ਨਹੀਂ ਰੱਖਿਆ action stated in the account or other 'ਤੋਂ ਅਤਿੰਦ ਦੇ ਫਾਰਮ ਵਿੱਚ ਦਾ ਮੀ ਹੋ ਕਾਰੀ/ਦਸਤਾਵੇਜ਼ ਨਹੀਂ ਰੱਖਿਆ action stated in the account or other 'ਤੋਂ ਅਤੀ ਅਤੇ (ਜਾਂ ਇਸ ਵਿੱਚ ਨਿਰਧਾ' 'ਤੋਂ ਸ਼ਰੀ ਸ਼ਰੀ ਸਮਾਨ ਪ੍ਰਬੰਧ। Intrylies ਕਰਨ, ਪ੍ਰਲਾਮਾ ਕਰ 'ਏ ਪਰ ਦੀ ਸਨੂੰ ਜਾਣੇ ਜਾਂਦੇ ਕਿਸੇ ਭਾਰਤੀ ਅਧੀਨ ਯੋਗ ਕਾਰਵਾਈ ਰ ਨਹੀਂ ਕੀਤਾ ਜਾਂਦਾ ਹੈ। I also ਸ਼ਰੀ ਅਤੇ ਜਾਂਦੇ ਕਿਸੇ ਭਾਰਤੀ ਅਧੀਨ ਯੋਗ ਕਾਰਵਾਈ ਰ ਨਹੀਂ ਕੀਤਾ ਜਾਂਦਾ ਹੈ। I also ਸ਼ਰੀ ਅਤੇ ਜਾਂਦੇ ਕਿਸੇ ਭਾਰਤੀ ਅਧੀਨ ਯੋਗ ਕਾਰਵਾਈ ਰ ਨਹੀਂ ਕੀਤਾ ਜਾਂਦਾ ਹੈ। I also ਸ਼ਰੀ ਅਤੇ ਜਾਂਦੇ ਕਿਸੇ ਭਾਰਤੀ ਅਧੀਨ ਯੋਗ ਕਾਰਵਾਈ ਰ ਨਹੀਂ ਕੀਤਾ ਜਾਂਦਾ ਹੈ। I also ਸ਼ਰੀ ਅਤੇ ਜਾਂਦੇ ਕਿਸੇ ਭਾਰਤੀ ਅਧੀਨ ਯੋਗ ਕਾਰਵਾਈ ਰ ਨਹੀਂ ਕੀਤਾ ਜਾਂਦੇ ਸਿੰਨੂ ਕੈਪੀਟਰ '''' ਦੇ ਗੈਰ– ਖੁਲਾਸੇ/ਗਲਤ ਖੁਲਾਮੇ ਕਈ ਲੰਗੀਦੀ ਸਾਰੀ ਜਾਣਕਾਰੀ/' icclosure of informatic relay be necessary for any	ਸਹੀ Yes (res)? (ling) India ਭਾਗ ਭ ਭਰੋ e fill Part B ਲਾਗੂ FATCA/CR ਗਿਆ ਹੈ। I cet Taxes (CBI ਈ ਜਾਣਕਾਰੀ ਅਤੇ ਹੈ ਜੋ ਮੁਲਾਂਕਣ/ਸ਼੍ਰੇ- ਅਧਾਰ ਸ਼ਿੰਗ ਸ਼	ਤ ਨਿਯਮਾਂ ਅਨੁਸ ਦਦ ਮੌਕੇ ਦੁਆਰਾ ਪ੍ਰ ਦੇ ਆਧਾਰ 'ਤੇ, ਫੈਂ ਦੇ ਆਦਾਰ ਤੋਂ ਕੁਨਿਰਪਾਰਤ 'ਤੇ ਕੁਨਿਰਪਾਰਤ ਤੋਂ ਕੁਨਿਰਪਾਰਤ ਦੇ ਸਾਣਿਤ ਕਰਨ ਦੀ ਫ਼ਕੇਟ ਗਲਤ ਹੋ ਜੋ ccount open ਪ੍ਰਿਲਾਸਾ ਕਰਨ ' ਤੋਂ ਦੇ ਅੰਦਰ ਹੋਵੇਂ ਜ਼ਿੰਘਾਰ to dis trictions in t ppropriate if ਬੈਂਕ ਦੁਆਰਾ ਤਾਂ oital Small F ਲਈ ਮੰਗ (ਜੇਕਰ ਰਹਾ my pai	ਫੈਕਸ ਨਿਵਾਸ ਲਈ ਪਤਾ / ਦੇਸ਼ Country ਜਨਮ ਦੇਸ਼ Country of Bir Source of Wealth ਫੈਕਸ ਰੈਜ਼ੀਡੈਂਸੀ ਦਾ Country of Tax re ਹੋਵਾਂ ਦੇਸ਼ ਦੇਸ਼ ਦੇਸ਼ ਦੇਸ਼ ਦੇਸ਼ ਦੇਸ਼ ਦੇਸ਼ ਦੇਸ਼	ਕੀਤੀ ਹੈ ਜਿਵੇਂ lared my stin this regaring the may affect that may affect that may affect that may evidence that may evidence that may affect that may account or updated from the may affect that found of any the definition of the may the definition of the may the definition of the may affect that may be affected in the may affect that may be affected in the may affect that may be affected in the may be affected in the may be affected in the major may affect that may be affected in the major majo	Residence ਸ਼ਹਿਰ City ਜਨਮ ਸਥਾਨ place ਕੰਮੀਅਤ Nationa ਟੈਕਸ ਪਛਾਣ ਨੰਬਰ* Tax identification number* ਕਿ ਇਸ ਸਬੰਧ ਵਿੱਚ ਭਾਰਤ ਸਰਕ atus as per applicable FA' rd. ਰਬਨ ਮੇਰੇ ਗਿਆਨ ਅਤੇ ਵਿਸ਼ਵਾਸ ਮੇਰਨ ਯੋਗ ਖਾਤੇ/ਹੋਰ ਰਿਪੋਰਟ ਕਰਨ provided by me is to the let the assessment/categoriz ਦੇ ਗਏ ਨਿਯਮਾਂ ਅਤੇ ਇਸ ਮਾਮਲੇ ਵਿੱਚ ਕੇਰਵਿਆਂ ਦੀ ਰਿਪੋਰਟ ਕਰਨ provided by me is to the let the assessment/categoriz ਦੇ ਗਏ ਨਿਯਮਾਂ ਅਤੇ ਇਸ ਮਾਮਲੇ ਵਿੱਚ ਕੇਰਵਿਆਂ ਦੀ ਰਿਪੋਰਟ ਨਾਰਾਂ ਤਾਂ ਹਨ ਜਨ	ਦਲਤ ਦਾ ਸ ਰੈਕਸ ਪਛਾਣ ਦਸਤਾਵੇਜ਼ Tax identification Document ਹੈ ਹੈ ਕਿਸ ਪਾਲ ਦਾ ਸਾਲ ਦੇ ਜਾਂ ਜਿਨ੍ਹਾ ਦੇ ਜਾਂ ਹੋਰ ਕਿਸੇ ਹੋਰ ਖਾਤੇ ' ਹੈ ਰੋ ਕਿਸੇ ਹੋਰ ਖਾਤੇ ' ਹੈ ਦੇ ਸਰਕਾਰ/ਆਰਬੀਆਈ ਦੁਆਕ ਕਾਰੇ ਪਾਲਣਾ ਐਕਟ (FATCA) ਅ ਨਦਾ, Rules made thereunde ਵਾਂਗ, the Bank may have t nt Agencies to comply with the Bank may have the May have the standard credit of ਦੁਆਰਾ ਹੈ ਹੈ ਹੈ ਜੋ ਕਰੇ ਮੇਰੇ ਦੁਆਰਾ ਨਿਰਧਾਰਿ ਪਾਲ ਵਾਈਨਾਂਸ ਬੈਂਕ ਮੇਰੇ ਖਾਤੇ ' ਹੈ ਜੇ ਕਰ ਮੇਰੇ ਦੁਆਰਾ ਨਿਰਧਾਰਿ ਪਾਲ ਵਾਈਨਾਂਸ ਬੈਂਕ ਮੇਰੇ ਖਾਤੇ ਦੇ ਜਿਸਲ ਵਾਈਨਾਂਸ ਬੈਂਕ ਮੇਰੇ ਖਾਤੇ ਦੇ ਜ਼ਿਕਰ ਮੇਰੇ ਦੁਆਰਾ ਨਿਰਧਾਰਿ ਪਾਲ ਗਾਂਗੀ ਹੈ ਜਿਨ੍ਹਾ ਦੀ ਸ਼ਿਕਾਰ ਦਿਸ਼ ਹੈ। I agre ਹੋਰ ਨੂੰ GOI/RBI/ਇਨਕਮ ਟੈਕ tterest (if any) raised due to voide the bank with a				

ਕਾਰਕ ਆਈ.ਡੀ Customer ld Place of Birth Place of Birth Place of Birth Risk Categorisation ਨਾਮ Name ਡੀ ਓ ਡੀ DOB □ M M Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y Y ਵਿਚਾਹਿਕ ਦਰਜਾ Marital Status ਡੀ ਓ ਡੀ DOB □ M M Y Y Y Y Y Y ਦਿਹਾ ਸ਼ਿਕਾਰ ਦਰਜਾ Marital Status ਡੀ ਓ ਡੀ DOB □ M M Y Y Y Y Y Y Y Y Y Y Y Y Y ਤੋਂ ਜਿਲ੍ਹੇ ਜਿਸ਼ ਜਿਸ਼ ਜਿਸ												
ਲਾਮ Name ਡੀ.ਓ.ਬੀ DOB ਹ M M Y Y Y Y ਵਵਾਹਿਕ ਦਰਜਾ Marital Status ਸਿੰਗਲ Single ਵਿਆਹਿਆ ਹੋਇਆ Married ਹੋਰ Others ਲਿੰਗ Gender ਨਰ Male ਔਰਤ Female ੍ਰਾਂਸਜੈਂਡਰ Transgender ਕੋਮੀਅਤ Nationality ਭਾਰਤੀ Indian ਹੋਰ Others												
ਲਿੰਗ Gender												
ਜਨਰਲ General ਓ.ਬੀ.ਸੀ OBC ਐਸ.ਸੀ SC ਐਸ.ਟੀ ST ਫ਼ਰਲ ਪ੍ਰਾਮ												
ਵੋਟਰ ਆਈ.ਡੀ												
Voter ID Passport No. PAN Passport No. PAN PAN Recent Passport No. PAN PAN Recent Passport No. PAN												
지어 HAR Religion * Target * AADHAAR * AADHAAR * AADHAAR * Religion * Qualification Occupation Occupation Size Photo * Farther's Name * AADHAAR * AADHAAR * AADHAAR * AADHAAR * Recent Passport Size Photo * Farther's Name * AADHAAR * AADH												
ਵਾਰਮ 60 *ਬਰਮ Form 60 *Religion *Qualification Passport Size Photo * ਪਿਤਾ ਦਾ ਨਾਮ * Father's Name * ਮਾਂ ਦਾ ਨਾਮ * Mother's Name * ਮੀਵਨ ਸਾਬੀ ਦਾ ਨਾਮ * Spouse Name ਪੰਕਾ ਪਤਾ *Permanent Address												
* ਮਿੰਤਾ ਦਾ ਨਾਮ * Father's Name * ਮਾਂ ਦਾ ਨਾਮ * Mother's Name * ਜੀਵਨ ਸਾਬੀ ਦਾ ਨਾਮ * Spouse Name ਪੰਕਾ ਪਤਾ *Permanent Address												
* ਮਾਂ ਦਾ ਨਾਮ * Mother's Name * ਜੀਵਨ ਸਾਈ ਦਾ ਨਾਮ * Spouse Name ਪੱਕਾ ਪਤਾ *Permanent Address * Permanent Address PINCODE STATE COUNTRY MOBILENO ANDMARK												
* ਜੀਵਨ ਸਾਥੀ ਦਾ ਨਾਮ * Spouse Name ਪੰਕਾ ਪਤਾ *Permanent Address DITY PINCODE STATE COUNTRY MOBILE NO ਮੇਲ ਭੇਜਣ ਦਾ ਪਤਾ Mailing Address LANDMARK LANDMARK CITY MOBILE NO ਇੰਮੇਲ ਆਈ.ਡੀ Email ID LANDMARK Signature with Stamp LANDMARK NO © 1 TY PINCODE STATE COUNTRY MOBILE NO ਈਮੇਲ ਆਈ.ਡੀ Email ID PINCODE STATE COUNTRY MOBILE NO ਈਮੇਲ ਆਈ.ਡੀ Email ID 2-5 ਲੱਖ >5-10 ਲੱਖ >10-25 ਲੱਖ >25 ਲੱਖ >25 Lac >25 Lac >25 Lac >25 Lac >25 Lac >25 Lac >30 Lac												
*Permanent Address												
Signature with Stamp												
ਮੇਲ ਭੇਜਣ ਦਾ ਪਤਾ Mailing Address LANDMARK CITY												
Mailing Address LANDMARK CITY PINCODE STATE COUNTRY MOBILE NO ਈਮੇਲ ਆਈ.ਡੀ Email ID **** *** *** *** *** *** *** *** *** *												
ट I Т Y Р I N C O D E S Т А Т Е C O U N Т R Y М О В I L Е N О ਈਮੇਲ ਆਈ.ਡੀ Email ID 0-2 ਲੱਖ >2-5 ਲੱਖ >5-10 ਲੱਖ >10-25 ਲੱਖ >25 ਲੱਖ ਅਾਮਦਨ ਸਲੈਂਬ:Income Slab: 0-2 ਲੱਖ >2-5 бас >5-10 Lac >10-25 ਲੱਖ >25 Lac *ਫੰਡਾਂ ਦਾ ਸਰੋਂਤ ਤਨਖਾਹ ਪੈਨਸ਼ਨ ਵਪਾਰਕ ਆਮਦਨ ਖੇਤੀ ਬਾੜੀ ਨਿਵੇਸ਼ ਦੀ ਆਮਦਨ ਕਿਰਾਇਆ ਹੋਰ ਕਿਰਪਾ ਕਰਕੇ ਨਿਰਧਾਰਿਤ ਕਰੋ												
ਈਮੇਲ ਆਈ.ਡੀ Email ID												
ਆਮਦਨ ਸਲੈਬ:Income Slab: 0-2 ਲੱਖ >2-5 ਲੱਖ >5-10 ਲੱਖ >10-25 ਲੱਖ >25 ਲੱਖ >25 ਲੱਖ >25 ਲੱਖ >25 ਲੱਖ >25 ਕਿਰਪਾਰਤ ਕਰੋ												
ਾ ਬੰਤੀ ਬਾੜੀ ਤਨਖਾਹ ਪੈਨਸ਼ਨ ਵਿਪਾਰਕ ਆਮਦਨ ਬੇੜੀ ਬਾੜੀ ਿ ਨਿਵੇਸ਼ ਦੀ ਆਮਦਨ ਿਕਰਾਇਆ ਿ ਹੋਰ ਿਕਰਪਾ ਕਰਕੇ ਨਿਰਧਾਰਿਤ ਕਰੋ												
0-2 Lac												
*ਕੁਲ ਕੀਮਤ ਸਿੱ ਲੱਖ ਰੁਪਏ ਤੱਕ ਸਿੱਲ ਰੁਪਏ ਤੋਂ ਉੱਪਰ 500 ਲੱਖ ਤੱਕ ਦੇਸ਼ ਲੱਖ ਰੁਪਏ ਤੋਂ ਉਪਰ 500 ਲੱਖ ਤੱਕ ਰੁਪਏ ਤੋਂ ਉੱਪਰ 500 ਲੱਖ *Net Worth Upto Rs. 100 Lac Above Rs. 100 Lac Lac Dabove Rs. 200 Lac To 500 lac Above Rs. 500 Lac												
*Net Worth Upto Rs. 100 Lac												
ਕੰਪਨੀ ਵਿੱਚ 10% ਤੋਂ ਵੱਧ ਸ਼ੇਅਰ ਪੂੰਜੀ ਅਤੇ ਸਾਂਝੇਦਾਰੀ ਵਿੱਚ 10% ਤੋਂ ਵੱਧ ਪੂੰਜੀ ਰੱਖਣ ਵਾਲੇ ਸਾਰੇ ਸ਼ੇਅਰਧਾਰਕਾਂ ਦੇ ਪਛਾਣ ਅਤੇ ਪਤੇ ਦੇ ਦਸਤਾਵੇਜ਼ ਲਾਜ਼ਮੀ ਤੌਰ 'ਤੇ ਲੋੜੀਂਦੇ ਹੋਣਗੇ। Identity & Address documents of all shareholders holding more than 10% share capital in the company and more than 10% in a partnership will be mandatorily required												
FATCA/CRS DECLARATION FORM-(INDIVIDUAL)												
ਭਾਗ A PART A a. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੈ (ਦੋਹਰੀ/ਮਲਟੀਪਲ) (ਸਮੇਤ ਗ੍ਰੀਨ ਕਾਰਡ)? Are you Citizen of any country other than India (dual/multiple) (including												
Green Card)?												
Is your Country of birth is any country other than India? ਜਨਮ ਦੇਸ਼ Country of Birth ਦੌਲਤ ਦਾ ਸਰੋਤ C. ਕੀ ਤਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼/ਝਠ ਦੇ ਟੈਕਸ ਨਿਵਾਸੀ ਹੋ? Source of Wealth ਕੌਮੀਅਤ Nationality												
ਕਾਵ you Tax resident of Afx country/nes other than India: ਕਿ ਤਹਾਡੇ ਕੋਲ POA ਹੈ ਜਾਂ ਕੋਈ ਮੈਂਡੇਟ ਧਾਰਕ ਜਿਸਦਾ ਪਤਾ ਭਾਰਤ ਤੋਂ ਬਾਹਰ ਹੈ Country of Tax residency Tax identification number* Tax identification Document												
ੂੰ ਕੀ ਤਹਾਡਾ ਪਤਾ ਜਾਂ ਟੈਲੀਫੋਨ ਨੰਬਰ ਭਾਰਤ ਤੋਂ ਬਾਹਰ ਹੈ?												
is Your address or telephone number outside India : ਜੇਕਰ ਉਪਰੋਕਤ ਸਵਾਲਾਂ ਵਿੱਚੋਂ ਕਿਸੇ ਦਾ ਤੁਹਾਡਾ ਜਵਾਬ "ਹਾਂ" ਹੈ ਤਾਂ ਕਿਰਪਾ ਕਰਕੇ ਭਾਗ ਭ ਭਰੋ												
If your answer to any of the above questions is a "YES' please fill Part B Undertaking:												
1. Iਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਮੈਂ ਭਾਰਤ ਵਿੱਚ ਲਾਗੂ FATCA/CRS ਨਿਯਮਾਂ ਅਨੁਸਾਰ ਆਪਣੀ ਸਥਿਤੀ ਘੋਸ਼ਿਤ ਕੀਤੀ ਹੈ ਜਿਵੇਂ ਕਿ ਇਸ ਸਬੰਧ ਵਿੱਚ ਭਾਰਤ ਸਰਕਾਰ/ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ (CBDT)/ ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਸੁਚਿਤ ਕੀਤਾ ਗਿਆ ਹੈ। I certify that I have declared my status as per applicable FATCA/CRS rules in India as												
notified by Government of India/Central board of Direct Taxes (CBDT)/Reserve Bank of India (RBI) in this regard. 2. ਮੈਂ ਪ੍ਰਮਾਣਿਤ ਕਰਦਾ/ਕਰਦੀ ਹਾਂ ਕਿ ਖਾਤਾ ਖੋਲ੍ਹਣ ਦੇ ਫਾਰਮ ਵਿੱਚ ਦੱਸੀ ਗਈ ਜਾਣਕਾਰੀ ਅਤੇ ਮੇਰੇ ਦੁਆਰਾ ਪ੍ਰਦਾਨ ਕੀਤੇ ਗਏ ਦਸਤਾਵੇਜ਼ੀ ਸਬੂਤਾਂ ਦਾ ਸਮਰਥਨ ਮੇਰੇ ਗਿਆਨ ਅਤੇ ਵਿਸ਼ਵਾਸ ਅਨੁਸਾਰ ਸਹੀ, ਸਹੀ ਅਤੇ ਸੰਪੂਰਨ ਹੈ												
ਅਤੇ ਇਹ ਕਿ ਮੈਂ ਕੋਈ ਵੀ ਸਮੱਗਰੀ ਜਾਣਕਾਰੀ/ਦਸਤਾਵੇਜ਼ ਨਹੀਂ ਰੱਖਿਆ ਹੈ ਜੋ ਮੁਲਾਂਕਣ/ਸ਼੍ਰੇਣੀਕਰਣ ਨੂੰ ਪ੍ਰਭਾਵਿਤ ਕਰ ਸਕਦਾ ਹੈ। ਯੂ.ਐੱਸ. ਰਿਪੋਰਟ ਕਰਨ ਯੋਗ ਖਾਤੇ/ਹੋਰ ਰਿਪੋਰਟ ਕਰਨ ਯੋਗ ਖਾਤੇ ਜਾਂ ਹੋਰ ਕਿਸੇ ਹੋਰ ਖਾਤੇ 'ਤੇ ਖਾਤੇ ਦਾ/I certify that the information stated in the account opening form and supporting documentary evidence provided by me is to the best of my Knowledge and belief true, correct and complete and that I have not withheld any material information/document that may affect the assessment/categorization of the account at a US												
belief true, correct and complete and that I have not withheld any material information/document that may affect the assessment/categorization of the account at a US Reportable account/Other Reportable account or otherwise. 3. ਮੈਂ ਸਮਝਦਾ ਹਾਂ, ਸਵੀਕਾਰ ਕਰਦਾ ਹਾਂ ਅਤੇ ਅਧਿਕਾਰਤ ਕਰਦਾ/ਕਰਦੀ ਹਾਂ ਕਿ ਇਨਕਮ ਟੈਕਸ ਐਕਟ ਦੇ ਉਪਬੰਧਾਂ ਦੇ ਅਨੁਸਾਰ, ਇਸਦੇ ਅਧੀਨ ਬਣਾਏ ਗਏ ਨਿਯਮਾਂ ਅਤੇ ਇਸ ਮਾਮਲੇ ਵਿੱਚ ਸਰਕਾਰ/ਆਰਬੀਆਈ ਦੁਆਰਾ												
ਜ਼ਾਰੀ ਦਿਸਾ-ਨਿਰਦੇਸ਼ਾਂ ਰਿਹਾਇਸੀ ਸਥਿਤੀ ਅਤੇ/ਜਾਂ ਇਸ ਵਿੱਚ ਨਿਰਧਾਰਤ ਹੋਰ ਮਾਪਦੰਡਾਂ ਦੇ ਆਧਾਰ 'ਤੇ ਡੈਂਕ ਨੂੰ ਵਿਦੇਸ਼ੀ ਅਕਾਉਂਟਸ ਟੈਕਸ ਦੇ ਸਬੰਧ ਵਿੱਚ ਅੰਤਰ-ਸਰਕਾਰੀ ਸਮਝੌਤਿਆਂ (IGA) ਦੇ ਅਨੁਸਾਰ ਜ਼ਿੰਮੇਵਾਰੀਆਂ												
ਦੀ ਪਾਲਣਾ ਕਰਨ ਲਈ ਕੇਂਦਰੀ ਪ੍ਰਤੱਖ ਟੈਕਸ ਬੋਰਡ (CBDT) ਜਾਂ ਹੋਰ ਸਰਕਾਰੀ ਏਜੰਸੀਆਂ ਨੂੰ ਨਿਰਧਾਰਤ ਫਾਰਮੈਂਟ ਦੇ ਅਨੁਸਾਰ ਮੇਰੇ ਖਾਤੇ (ਆਂ) ਦੇ ਸਬੰਧ ਵਿੱਚ ਵੇਰਵਿਆਂ ਦੀ ਰਿਪੋਰਟ ਕਰੋ ਪਾਲਣਾ ਐਕਟ (FATCA) ਅਤੇ ਆਮ ਰਿਪੋਰਟਿੰਗ ਸਟੈਂਡਰਡ (CRS) ਅਤੇ/ਜਾਂ ਕੋਈ ਹੋਰ ਸਮਾਨ ਪ੍ਰਬੰਧ। I understand, acknowledge and authorize that as per the provisions of income Tax Act, Rules made thereunder												
and the guidelines issued by the Government/RBI in the matter, depending upon the residential status and/or other criteria stipulated therein, the Bank may have to report the details in respect of my account (s) as per the prescribed format to the Central Board of Direct Taxes (CBDT) or other Government Agencies to comply with the obligations as per the inter- Governmental Agreements (IGA) in respect of Foreign Accounts Tax Compliance Act (FATCA) and common Reporting Standards												
the obligations as per the inter- Governmental Agreements (IGA) in respect of Foreign Accounts Tax Compliance Act (FATCA) and common Reporting Standards (CRS) and/or any other similar arrangements. 4. ਮੈਂ 30 ਦਿਨਾਂ ਦੇ ਅੰਦਰ ਕਿਸੇ ਵੀ ਤਬਦੀਲੀ ਦਾ ਐਲਾਨ ਕਰਨ, ਖੁਲਾਸਾ ਕਰਨ ਅਤੇ ਦੂਬਾਰਾ ਪ੍ਰਮਾਣਿਤ ਕਰਨ ਦੀ ਜ਼ਿੰਮੇਵਾਰੀ ਲੈਂਦਾ ਹਾਂ ਜੋ ਖਾਤਾ ਖੋਲ੍ਹਣ ਦੇ ਫਾਰਮ ਵਿੱਚ ਪ੍ਰਦਾਨ ਕੀਤੀ ਗਈ ਅਤੇ ਮੇਰੇ ਦੁਆਰਾ ਹਸਤਾਖਿਤ ਜਾਣਕਾਰੀ ਦੇ												
ਨਾਲ-ਨਾਲ ਮੇਰੇ ਦੁਆਰਾ ਪ੍ਰਦਾਨ ਕੀਤੇ ਗਏ ਦਸਤਾਵੇਜ਼ੀ ਸਬੂਤ ਵਿੱਚ ਜਾਂ ਜੇਕਰ ਕੋਈ ਸਰਟੀਫਿਕੇਟ ਗਲਤ ਹੋ ਜਾਂਦਾ ਹੈ। I undertake the responsibility to declare, disclose and recertify within 30 days												
any changes that may take place in the information provided in the account opening form and signed by me as well as in the documentary evidence provided by me or if any certificate becomes incorrect. 5. ਮੈਂ ਇਹ ਵੀ ਸਹਿਮਤ ਹਾਂ ਕਿ ਹੁਣ ਜਾਂ ਭਵਿੱਖ ਵਿੱਚ ਮੈਨੂੰ ਜਾਣੇ ਜਾਂਦੇ ਕਿਸੇ ਵੀ ਭੌਤਿਕ ਤੱਥ ਦਾ ਖੁਲਾਸਾ ਕਰਨ ਵਿੱਚ ਮੇਰੀ ਅਸਫਲਤਾ, ਮੇਰੀ ਅਰਜ਼ੀ ਨੂੰ ਅਯੋਗ ਕਰ ਸਕਦੀ ਹੈ ਅਤੇ ਕੈਪੀਟਲ ਸਮਾਲ ਫਾਈਨਾਂਸ ਬੈਂਕ ਮੇਰੇ ਖਾਤੇ ਦੇ												
ਸੰਚਾਲਨ ਵਿੱਚ ਪਾਬੰਦੀਆਂ ਲਗਾਉਣ ਜਾਂ ਭਾਰਤੀ ਅ੍ਧੀਨ ਯੋਗ ਕਾਰਵਾਈ ਕਰਨ ਦੇ ਅਧਿਕਾਰ ਦੇ ਅੰਦਰ ਹੋਵੇਗਾ। ਮੰਤਵ ਲਈ ਨਿਯਮ ਜਾਂ ਕੋਈ ਹੋਰ ਕਾਰਵਾਈ ਜੋ ਉਚਿਤ ਸਮਝੀ ਜਾ ਸਕਦੀ ਹੈ ਜੇਕਰ ਮੇਰੇ ਦੁਆਰਾ ਨਿਰਧਾਰਿਤ												
भिर्मास से भेरत तभी है आड़िर/मागत करों तीना बांस है। Talkga graye that my failure to dischase any material fact known to ma now are in future may invalidate my application												
ੀ ਮਿਆਦ ਦੇ ਅੰਦਰ ਕਮੀ ਨੂੰ ਅਪਡੇਟ/ਸਪਾਰ ਨਹੀਂ ਕੀਤਾ ਜਾਂਦਾ ਹੈ। Lalso agree that my failure to disclose any material fact known to me now or in future, may invalidate my application												
ਮਿਆਦ ਦੇ ਅੰਦਰ ਕਮੀ ਨੂੰ ਅਪਡੇਟ/ਸੁਧਾਰ ਨਹੀਂ ਕੀਤਾ ਜਾਂਦਾ ਹੈ। I also agree that my failure to disclose any material fact known to me now or in future, may invalidate my application and Capital Small Finance Bank would be within its right to put restrictions in the operations of my account or take appropriate action permissible under the Indian regulations for the purpose or take any other action as may deemed appropriate if the deficiency is not updated/rectified by me within the stipulated period. 6. ਮੈਂ ਕੋਈ ਵੀ ਵੇਰਵਿਆਂ/ਜਾਣਕਾਰੀ ਦੇਣ ਲਈ ਸਹਿਮਤ ਹਾਂ ਜੋ ਮੈਨੂੰ ਕੈਪੀਟਲ ਸਮਾਲ ਫਾਈਨਾਂਸ ਬੈਂਕ ਦੁਆਰਾ ਭਾਰਤ ਜਾਂ ਵਿਦੇਸ਼ ਵਿੱਚ ਕਾਨੂੰਨ ਵਿੱਚ ਕਿਸੇ ਵੀ ਤਬਦੀਲੀ ਦੇ ਕਾਰਨ ਇੱਥੇ ਵਿਸ਼ੇ ਵਿੱਚ ਮੰਗੀ ਜਾਂਦੀ ਹੈ। I agree												
ਮਿਆਦ ਦੇ ਅੰਦਰ ਕਮੀ ਨੂੰ ਅਪਡੇਟ/ਸੁਧਾਰ ਨਹੀਂ ਕੀਤਾ ਜਾਂਦਾ ਹੈ। I also agree that my failure to disclose any material fact known to me now or in future, may invalidate my application and Capital Small Finance Bank would be within its right to put restrictions in the operations of my account or take appropriate action permissible under the Indian regulations for the purpose or take any other action as may deemed appropriate if the deficiency is not updated/rectified by me within the stipulated period. 6. ਮੈਂ ਕੋਈ ਵੀ ਵੇਰਵਿਆਂ/ਜਾਣਕਾਰੀ ਦੇਣ ਲਈ ਸਹਿਮਤ ਹਾਂ ਜੋ ਮੈਨੂੰ ਕੋਪੀਟਲ ਸਮਾਲ ਫਾਈਨਾਂਸ ਬੈਂਕ ਦੁਆਰਾ ਭਾਰਤ ਜਾਂ ਵਿਦੇਸ਼ ਵਿੱਚ ਕਾਨੂੰਨ ਵਿੱਚ ਕਿਸੇ ਵੀ ਤਬਦੀਲੀ ਦੇ ਕਾਰਨ ਇੱਥੇ ਵਿਸ਼ੇ ਦੇ ਵਿਸ਼ੇ ਵਿੱਚ ਮੰਗੀ ਜਾਂਦੀ ਹੈ। I agree to furnish any particulars/information that is called upon me by Capital Small Finance Bank on account of any change in law either in India or abroad in the subject matter herein.												
ਮਿਆਦ ਦੇ ਅੰਦਰ ਕਮੀ ਨੂੰ ਅਪਡੇਟ/ਸੁਧਾਰ ਨਹੀਂ ਕੀਤਾ ਜਾਂਦਾ ਹੈ। I also agree that my failure to disclose any material fact known to me now or in future, may invalidate my application and Capital Small Finance Bank would be within its right to put restrictions in the operations of my account or take appropriate action permissible under the Indian regulations for the purpose or take any other action as may deemed appropriate if the deficiency is not updated/rectified by me within the stipulated period. 6. ਮੈਂ ਕੋਈ ਵੀ ਵੇਰਵਿਆਂ/ਜਾਣਕਾਰੀ ਦੇਣ ਲਈ ਸਹਿਮਤ ਹਾਂ ਜੋ ਮੈਨੂੰ ਕੈਪੀਟਲ ਸਮਾਲ ਫਾਈਨਾਂਸ ਬੈਂਕ ਦੁਆਰਾ ਭਾਰਤ ਜਾਂ ਵਿਦੇਸ਼ ਵਿੱਚ ਕਾਨੂੰਨ ਵਿੱਚ ਕਿਸੇ ਵੀ ਤਬਦੀਲੀ ਦੇ ਕਾਰਨ ਇਥੇ ਵਿਸ਼ੇ ਦੇ ਵਿਸ਼ੇ ਵਿੱਚ ਮੰਗੀ ਜਾਂਦੀ ਹੈ। I agree to furnish any particulars/information that is called upon me by Capital Small Finance Bank on account of any change in law either in India or abroad in the subject												

ਆਮ ਘੋਸ਼ਣਾ ਅਤੇ ਸਮਝੌਤਾ GENERAL DECLARATION & UNDERTAKING

1. ਲਿਮਟਿਡ ਕੰਪਨੀਆਂ, ਟਰੱਸਟਾਂ, ਸੈਂਸਾਇਟੀਆ ਐਸੋਸੀਏਸ਼ਨ ਅਤੇ ਕਲਾਂਡਾਂ ਦੇ ਮਾਮਲੇ ਵਿੱਚ ਬੋਬਡ/ਮੈਨੇਜਿੰਗ ਕਮੇਟੀ ਦੇ ਸੰਕਲਪ ਦੇ ਨਾਲ ਤਿਹ ਫਾਰਮ ਦੇ ਨਾਲ ਹੋਣਾ ਚਾਹੀਦਾ ਹੈ। Partnership letter for sਾਗੀਦਾਰ ਦਾ ਕੇਸ ਜ਼ਿਲ੍ਹਾ ਬੋਰਡ/ਮੈਨੇਜਿੰਗ ਕਮੇਟੀ ਰੈਜੈਲਿਊਸ਼ਨ ਅਤੇ ਪਾਰਟਨਰਸ਼ਿਪ ਭਾਈਵਾਲੀ ਪੰਤਰ ਨੂੰ ਹਰੇਕ ਡਿਘਾਜ਼ਿਟ ਲਈ, ਜਿਵੇਂ ਕਿ ਲਾਗੂ ਹੋਵੇ, ਪੂਦਾਨ ਕੀਤਾ ਜਾਵੇਗਾ This form should be accompanied by the Resolution of the Board/Managing Committee (Proposition and Partnership) letter is to be provided for each Deposit, as applicable. 2 ਭਾਗੀਵਾਰੀ, ਲਿਮਟਿੰਡ ਕੰਪਨੀਆਂ, ਟਰੋਸਟ, ਸੁਸਾਇਟੀਆਂ, ਐਸੋਸੀਏਸ਼ਨਾਂ ਅਤੇ ਕਲਾਂਡਾਂ ਦੇ ਮਾਮਲੇ ਵਿੱਚ, ਸਾਰੇ ਦਸਤਖ਼ਤ ਸੰਗਠ ਦੀ ਮੰਹਰ ਦੇ ਨਾਲ ਹੋਣੇ ਚਾਹੀਦੇ ਹਨ, ਜਿਵੇਂ ਕਿ ਲਾਗੂ ਹੋਵੇਂ In case of Partnerships, Limited Companies, Trusts, Societies, Associations, and Clubs all signatures should be accompanied by stamp of the organization, as applicable. 3 ਨਿਵੇਸ਼ ਸੰਕਾਫ ਜ਼ਿਲ੍ਹਾਂ ਲਿਮਟਿੰਡ ਕੰਪਨੀਆਂ, ਟਰੋਸਟ, ਸੁਸਾਇਟੀਆਂ, ਐਸੋਸੀਏਸ਼ਨਾਂ, ਲਿਮਟਿੰਡ ਕੰਪਨੀਆਂ, ਟਰੋਸਟ, ਸੁਸਾਇਟੀਆਂ, ਐਸੀਏਸ਼ਨਾਂ, ਨਿਸਟਿੰਡ ਕੰਪਨੀਆਂ, ਟਰੋਸਟਿੰਡ ਕੰਪਨੀਆਂ, ਟਰੋਸਟਿੰਡ ਕੰਪਨੀਆਂ, ਟਰੋਸਟਿੰਡ ਕੰਪਨੀਆਂ, ਵਾਲਾ ਜ਼ਿਲ੍ਹਾਂ ਕਿ ਸਿਹਤ ਕਿ ਸਿ

भी अर्थों हिम संब है बहु जंड बल्लिक किये की में (होना करें), बला के बलिक के बिल किये के किये की बलिक के बलिक

Customer should carefully examine the entries made in their Statement of Accounty's and draw Bank's attention to any errors / omissions / discrepancies that may be discovered within 30 days from the date of entries failing which the same shall be deemed to be correct and accepted by the customer shall no be entitled to question the correctness / accuracy there of have deeped by the customer and the customer shall no be entitled to question the correctness / accuracy there of have deeped and the customer shall not be entitled to question the correctness / accuracy there of have deeped and the customer shall not be entitled to question the correctness / accuracy there of have deeped and the customer shall not be entitled by the make a support of the pank for a support of the pank have deeped as down and the customer shall not be entitled by the make as "Unclaimed" • around be treated as dormant if there are no transactions in the account for a period of two years. A request for activation of account shall not be entitled by a representation of the pank in writing by visiting a nearest branch with his/her original identity of documents acceptable to the Bank. Accounts which are not operated for Ten years will be marked as "Unclaimed" • around by the deeped of the period of two years. A request for activation of account that the period of two years. A request for accounts a subject of the period of two years. A request for accounts which are account for a period of two years. A request for accounts which are a subject of the period of two years. A request for accounts which are account for a period of two years. A request for accounts which are account for a period of two years. A request for account for a period of two years. A request for accounts which are a representation of the period of two years. A request for account for a period of two years. A request for accounts which are a representation of the account of the ac

ਰੂ prior intimation to customer. •ਮੇਂ ਸਹਿਮਤ ਹਾਂ ਕਿ ਮੇਰੇ ਨਿਜੀ/ਕਵਾਈਸੀ ਦੇਰਵਿਆਂ ਨੂੰ ਕੇਂਦਰੀ ਕੇਵਾਈਸੀ ਰਜਿਸਟਰੀ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਅਤੇ ਮੈਂ ਇਸ ਦੁਆਰਾ ਰਜਿਸਟਰਡ ਮੋਬਾਈਲ ਨੰਬਰ 'ਤੇ ਸ਼ੰਸ਼/ਈਮੇਲ ਰਾਹੀਂ ਬੈਂਕ/ਕੇਂਦਰੀ ਕੇਵਾਈਸੀ ਰਜਿਸਟਰੀ ਜਾਂ ਕਿਸੇ ਹੋਰ ਅਬਾਰਟੀ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੀ ਸਹਿਮਤੀ ਦਿੰਦਾ ਹਾਂ। ਜਾਂ ਈਮੇਲ ਆਈ.ਡੀ. I agree that my personal /KYC details may be shared with Central KYC Registry and I hereby give my consent to receive information from Bank/Central KYC registry or any other authority through SMS/Email on the registered mobile no. or email Id.

Most Important Document

• ਮੈਂ ਅਸੀਂ ਪੜ੍ਹੇ ਅਤੇ ਸਮਝੇ ਜਾਣ ਦੀ ਪੁਸ਼ਟੀ ਕਰਦੇ ਹਾਂ ਖਾਤਾ ਖੋਲ੍ਹਣ ਦੇ ਨਿਯਮ ਅਤੇ ਸ਼ਰਤਾਂ, ਜੋ ਕਿ ਕੈਪੀਟਲ ਸਮਾਲ ਫਾਈਨਾਂਸ ਬੈਂਕ ਦੀ ਕਿਸੇ ਵੀ ਸ਼ਾਖਾ 'ਤੇ ਉਪਲਬਧ ਹੈ ਅਤੇ ਜੋ ਬੈਂਕ ਦੀ ਵੈੱਬਸਾਈਟ www.capitalbank.co.in. 'ਤੇ ਵੀ ਉਪਲਬਧ ਹੈ। I/we confirm having read and understood terms and Conditions of account opening, which is available at any of the branches of Capital Small Finjance Bank and which is also available on bank's website www.capitalbank.co.in. 'ਮੈਂ ' / ਅਸੀਂ ਐਆਐਆਈਡੀ ਦੀ ਗਾਰਕ ਕਾਪੀ ਵਿੱਚ ਦਰਸਾਏ ਮਹਾਂਤਵਪੁਰਨ ਨਿਯਮਾਂ ਅਤੇ ਸਰਤਾਂ ਨੂੰ ਪ੍ਰਾਪਤ ਕਰਿਤ ਲਈ ਸਾਹਿਸਤ ਹਾਂ ਜੋ ਸਮਾਜੇ 'ਤੇ ਲਾਗੂ ਹੋ ਸਕਦਾ ਹੈ।

*/ We have also received, read and understood important terms and conditions as mentioned in the customer copy of the MID. I/ We agree to be bound by and abide by it or any other rules that may be in force from time to time.

** ਮੈਂ ' ਅਸੀਂ ਨਿਸਨਿਖ਼ਤ ਨੂੰ ਖਾਸ ਤੌਰ 'ਤੇ ਸਮਝਦੇ ਹਾਂ ਅਤੇ ਸਵੀਕਾਰ ਕਰਦੇ ਹਾਂ: 1. ਮੈਂ 'ਅਸੀਂ ਉਤਪਾਦ ਲਈ ਗਾਹਰੀ ਲਿਆ ਹੈ ਅਤੇ ਇਸਦੇ ਲਈ ਲਾਗੂ ਨਿਹੀ ਅਤੇ ਅਤੇ ਇਸਦੇ ਲਈ ਲਾਗੂ ਨਿਹਾ ਹੈ ਅਤੇ ਕੇ ਕੇ ਇਸਦੇ ਲਈ ਲਾਗੂ ਨਿਹਾ ਹੈ ਕੇ ਬੈਂਕ ਮੇਰੇ/ਸਾਡੇ ਖਾਤੇ ਨੂੰ ਸੇਵਾ ਖਰਚਿਆਂ ਲਈ ਫੋਬਟ ਕਰ ਸਕਦਾ ਹੈ

** ਮੈਂ ਸਮਾਜੇ 'ਤੇ ਲਾਗੂ ਹੁੰਦਾ ਹੈ।

** / We specifically understand and accept the following:1. I/We have subscribed for the Product and the applicable AQB/MB for the same is Rs. 2. I/We have read the details of all Features and Charges available in the Schedule of Charges (SOC) as applicable to the above Product subscribed by me / us. I/We hereby agree that the bank may debit my/our account for service charges as applicable from time to time.

**ਮੈਂ ਅਸੀਂ ਸਮਝਦੇ ਹਾਂ ਕਿ ਮੌਜੂਦਾ ਖ਼ਾਤਾ ਇਕ ਗੈਰ ਵਿਆਜ ਵਾਲਾ ਖ਼ਾਤਾ ਹੈ I/We understand that Current Account is a non interest bearing account.

*ਮੈਂ/ਅਸੀਂ ਸਮਝਦੇ ਹਾਂ ਕਿ ਮੌਜੂਦਾ ਖ਼ਾਤਾ ਇਕ ਗੈਰ ਵਿਆਜ ਵਾਲਾ ਖ਼ਾਤਾ ਹੈ I/We understand that Current Account is a non interest bearing account.

*ਮੈਂ/ਅਸੀਂ ਸਮਝਦੇ ਹਾਂ ਕਿ ਮੌਜੂਦਾ ਖ਼ਾਤਾ ਇਕ ਗੈਰ ਵਿਆਜ ਵਾਲਾ ਖ਼ਾਤਾ ਹੈ I/We understand that if I have opened the said account with Form 49A, I/we are even to see the within 90 days from the date of account opening, falling which bank will be constrained to freeze my account.

ਸਟੈਂਪ ਦੇ ਨਾਲ ਦਸਤਖ਼ਤ

ਸਟੈਂਪ ਦੇ ਨਾਲ ਦਸਤਖਤ

ਸਟੈਂਪ ਦੇ ਨਾਲ ਦਸਤਖ਼ਤ

ਪ੍ਰੋਪਰਾਈਟਰ/ਪਾਰਟਨਰ/ਡਾਇਰੈਕਟਰ ਆਦਿ ਦੁਆਰਾ ਮੋਹਰ ਅਤੇ ਹਸਤਾਖਰ ਕੀਤੇ ਜਾਣ) To be Stamped & signed by the Proprietor / Partners / Directors etc.)

ਪਾਰਟਨਰਸ਼ਿਪ ਫਰਮ ਲਈ FOR PARTNERSHIP FIRM

ਅਸੀਂ ਹੇਠਾਂ ਦਸਤਖਤ ਕੀਤੇ ਗਏ ਭਾਗੀਦਾਰੀ ਫਰਮ ਦੇ ਮੈਂਬਰ ਹਾਂ ਜੋ ਨਾਮ ਅਤੇ ਸ਼ੈਲੀ ਦੇ ਅਧੀਨ ਬਣਾਈ ਗਈ ਹੈ ਅਤੇ ਫਰਮ ਦੀ ਤਰਫੋਂ ਉੱਪਰ ਦੱਸੇ ਅਨੁਸਾਰ ਹਸਤਾਖਰ ਕਰਨ ਲਈ ਅਧਿਕਾਰਤ/ਅਧਿਕਾਰਤ ਹਾਂ ਅਤੇ ਫਰਮ ਨੂੰ ਬੰਨ੍ਹਣ ਦਾ ਪੂਰਾ ਅਨਿਯਮਿਤ ਅਧਿਕਾਰ ਹੈ। ਅਸੀਂ ਆਪਣੇ ਆਪ ਅਤੇ ਸਾਡੀਆਂ ਸਪੱਤੀਆਂ ਦੇ ਗਠਨ ਸਮੇਂ ਲਈ ਫਰਮ ਨੂੰ ਬੰਧਨ ਕਰਨ ਦੇ ਇਰਾਦੇ ਨਾਲ ਲਿਆ ਹੈ। We the undersigned are members of the partnership firm $continued \, under the \, name \, and \, style \, of \, and \, is/are \, authorised \, to \, sign \, on \, behalf \, of the \, firm \, in \, manner \, as \, mentioned \, above \, and \, have \, full \, unrestricted \, authority to \, bind \, the \, firm \, in \, manner \, as \, mentioned \, above \, and \, have \, full \, unrestricted \, authority to \, bind \, the \, firm \, in \, manner \, as \, mentioned \, above \, and \, have \, full \, unrestricted \, authority to \, bind \, the \, firm \, in \, manner \, as \, mentioned \, above \, and \, have \, full \, unrestricted \, authority to \, bind \, the \, firm \, in \, manner \, as \, mentioned \, above \, and \, have \, full \, unrestricted \, authority to \, bind \, the \, firm \, in \, manner \, as \, mentioned \, above \, and \, have \, full \, unrestricted \, authority to \, bind \, the \, firm \, in \, manner \, as \, mentioned \, above \, and \, have \, full \, unrestricted \, authority to \, bind \, the \, firm \, in \, manner \, as \, mentioned \, above \, and \, background \, above \, and \, background \, and \, backgr$

firm. We undertake, with the intention of binding the firm for the time being constituted ourselves and our respective estates.

1. ਬੈਂਕ ਦੀ ਉਪਰੋਕਤ ਸ਼ਾਖਾ ਦੁਆਰਾ ਨੋਟਿਸ ਪ੍ਰਾਪਤ ਹੋਣ ਤੱਕ ਅਤੇ ਇੰਡੀਅਨ ਪਾਟਨਰਸ਼ਿਪ ਐਕਟ 1932 ਦੇ ਕਿਸੇ ਵੀ ਉਪਬੰਧ ਦੇ ਬਾਵਜੂਦ, ਬੈਂਕ ਸਾਡੇ ਵਿੱਚੋਂ ਹਰੇਕ ਨੂੰ ਅਤੇ ਮੌਤ ਜਾਂ ਦਿਵਾਲੀਆ ਹੋਣ ਦੀ ਸਥਿਤੀ ਵਿੱਚ ਸਾਡੀ ਜਾਇਦਾਦ ਨੂੰ ਫਰਮ ਦੇ ਹਿੱਸੇਦਾਰ ਮੰਨਣ ਦਾ ਹੱਕਦਾਰ ਹੋਵੇਗਾ ਅਤੇ ਉਸ ਅਨੁਸਾਰ ਫਰਮ ਦੇ ਨਾਵਾਂ ਵਿੱਚ ਸਾਡੇ ਸਬੰਧਤ ਦਸਤਖਤਾਂ ਨੂੰ ਫਰਮ ਅਤੇ ਸਾਡੇ ਵਿੱਚੋਂ ਹਰੇਕ ਅਤੇ ਸਾਡੀ ਸਬੰਧਤ ਜਾਇਦਾਦ ਨੂੰ ਬਾਈਡਿੰਗ ਵਜੋਂ ਸਨਮਾਨਿਤ ਕਰਨ

ਦਾ ਹੱਠ ਪ੍ਰਾਪਤ ਇਸ ਸ ਜ਼ਿੰਮੇਵ regar bindi acts respe	ਹੋਣ ਤੋਂ ਬੰਧ I ਰ ਹਾਂ d ea ng tl ourp	ਤੋਂ ਪਰਿ ਵਿੱਚ I 1. ch o ne fi orti	ਹਲਾਂ ਹ ਸਾਰੀ Unt f us rm a ng to	ਫ਼ਰਮ ਆਂ ਦੇ il red and and o be	ਅਤੇ ਹ eeipt in ca each dor	ਸਾਡੇ ਹਿ ਰੀਆਂ t of a ase o i of u ne or	ਵਿੱਚੋਂ ਰ ਨਹੀਂ a noti of dea us an n beh	ਹਰੇਕ ਹੋ ਜ ice ath d o nalf	ਕ ਅਤੇ ਜਾਂਦੀਆ by a or ir ur re of t	ਤੇ ਸਾਵ ਆਂ ਅ bov nsol espe the f	ਡੀਆਂ ਮਿਜਹੀ /e br lven ectiv firm	ਸਬੰਧ and cy c ve e bef	ਧਤ ਜਾ ਕਾਰਵ ch of our es state fore t	ਾਇਦਾ ਾਈਆ the I state e an the I	ਦਾਂ ਅ ਾਂ ਦੀ : Bank as F d tha Bank	ਤੇ ਫ ਛੁੱਟੀ and artr at 2. sha	ਰਮ ਕਰ d no ner No	ਦੀਆ otwi s of otwi nave	ਾਂ ਦੇਣ ਤੀ ਗ ithsi the thst e rec	ਦਾਰੀ ਈ ਹੈ tand firm and eive	าหาก ปี 3. ding a n and ding a ed no	ਅਤੇ ਸ ਅਸੀ any d aco any otic	ਾਡੇ ਵਿ ਂ ਕਿਸੇ prov cord prov e in	ਵੱਚੋਂ ਜੇ ਵੀ visi ling visi ma	ਹਰੇਂਟ ਖਾਤੇ ons ly er ons nne	ਕ ਅਤੇ ਦੇ ਅ of th ntitle of th r afo	ਸਾਫ਼ ਸਧੀਨ ed t e sa res	ਹੀਆਂ ਹੈ ਬੈਂਟ ndia o ho aid aid	ਸੰਪੱ ਕ ਦੀਆਂ in Pa onor Act, shal	ਤੀਆਂ ਸਾਂਸ rtne our or a l be	ਦੀਆ ersh res ny c bin	ਾਂ ਦੇਣ ਾਂ ਦੇਣ ip A pect chan ding	ह्मार्च इस्पर्च ct 19 tive nge i g on	ਜੀਆਂ ਜੀਆਂ 932 sigr in th the	ਉਦੋਂ ਲਈ , the natu ne m e fir	ਤਿੱਕ ਸਾਂਝੇ e Ba ures nem m a	र ਜਾਰੀ ਤੇ ਤੌਰ ank s in tl iber nd e	ੀ ਰਹਿ r 'ਤੇ ਸ shall he fir ship each	ਾਣਗੀ ਅਤੇ ਵ be e rm's of th of u	ਆਂ ਜ ੁੱਖਰੇ entit nan he fi is an	।ਦੋਂ ਤੇ ਤੌਰ ' :led t nes a irm a nd ou	ੱਕ 'ਤੇ as all ur
disch		d. 3	. We	are	join	tly a		evei	rally							abilit	ties	s to t	the l	<u>panl</u>		der	any a	acc				e u										Stamp		lave		711
															Ή	ਢਿਲ	ਾ ਭੁ	ਗਤ	ਨ ।	NIT	IAL	PA	/ME	ENT	Г																	
ਰਕਮ (ਅ Amour														ਸ਼ਬ । In V	ਾਂ ਵਿ Vord	ਚ ls																	\perp	\Box	\Box		\Box	\perp	\perp			
	ਦ Ca	_		1			ਾ/ਸਾਡਾ our Ao					ਖਿੱਵਿ awn																		(ਨੰਬਰ Nun		r				I		I	
ਤਾਰੀਖ਼ Date		D [/1 1	/I Y	Υ	Υ	Υ]			ਖਿੱਵਿ awn		В		А		Ν		K		Ν		Α		M		Е			ਸ਼ਾ Bra			\Box								
RTGS/I	IEFT		(fc	ਕਸੇ ਵੀ	ਮੋਡ ਹ	ਗਾਹੀ ਂ 1	ਸ਼ੁਰੂਆਤ	री नाः	ਜਾਂ ਲਈ	ੀ ਕੋਈ	ੀ ਤੀਜਂ	री पिर	∄ ਦਾ ਭ	ਗਤਾਨ	ਸਵੀਰ	ਾਰ ਨਾ	ਹੀਂ ਫ	ਕੀਤਾ ਜ	ਜਾਵੇਗਾ	T) (I	lo thi	rd p	arty p	oayn	nent	shall	be a	cce	oted	shall	be a	ссер	ted f	or ir	nitial	dep	osit 1	throu	gh ar	ny mo	ode.)	
(In th	e ev	ent t	ਖਾਤਾ :his a	ਨਹੀਂ iccoi	ਖੋਲ੍ਹਿ unt is	ਆ ਜਾਂ not	ਦਾ ਹੈ, open	ਜੇਕਰ ned,	ਰ ਮੈਂ/ if I/\	ਅਸੀਂ We l	- ਸ਼ੁਰੂਸ have	ਆਤੀ e init	ਤੌਰ 'ਵੇ ially f	ਤੇ ਖਾਤੇ fund	් දු් 2 ed th	0000 ie ac) ਰੁ cou	ਪਏ ਜ unt ir	ਜਾਂ ਇਸ n cas	ਸ ਤੋਂ sh fo	हॅय स or Rs :	ਦੀ ਨ 200	ਕਦ ਰ 00 or	ਾਸ਼ੀ r mo	ਦਿੱਤੀ ore, i	ਹੈ, f f wil	ਇਹ ਹੈ l be	ਜੈਨੂੰ f Ref	ਸੋਰਫ਼ unde	ਇਕ d to	DD/ ² me	ਚੈਂਕ in tl	ਜਾ PC he fo	0 ਦੇ orm	ਰੂਪ i of a	ਵਿੱਚ DD/	ਵਾਪਿ	ਸ ਕੀਤ	रा नार्	ਵੇਗਾ।		
ਨਾ	ਮਜ਼ਵ						ऽ यूयर																													_		\Box			\perp	
Nomi	nati						ਨਾਮ i. 7A of																																	eno	sits	
ਨਾਮ Na						Ι															Ι	Ι		0			7	ਹਾਲ ਸ ਹਮਾਕਰ	ਬੰਧ ਭਤਾ (ਜੇ ionshi sitor (ਕੋਈ	ਹੈ): [Ι							
ਪਤਾ Ad	dre	ss					T			\Box												Τ						ĺ		T				ਨ ਕੋ 1 co								
ਰਾਜ State	Т	T					$\overline{\Box}$		ਦੇਸ਼ ount		\equiv		Ħ	İ		آ ر [-ਨਮ -ਨਮ	ı hi	डी (न	ਜੇ ਨਾ	ਮਜ਼ਦ	ਵਿਆ	ਕਤੀ	ਨਾਬ	ਾਲਗ	ਹੈ)	Γ	Ī				一	Τ	T		$\overline{}$		ਰ (ਸਾ			T	Ī
ਕਿਉਂਕਿ *As the								- ਗ ਹੈ	์, भ <u>ै</u>	 ਅਸੀਂ									DILI	.n (if no	T	T	e is	mii	nor,		<u></u> 			T			T	T	T	Ag	ge (yr	s):			_]
ਮੇਲ ਭੇਜਟ	ਦਾ	ਪਤਾ				T	T	T, .,	Ť	7			Ţ	1	T	٦.					 (ਤੀ ਨ					T	T	Ī		_]						(मार			T	Ī
Mailing ਮੇਰੇ/ਸਾਡੇ/ To receive	ਤਾਬਾਣ	ਗ ਦੀ amou	ਮੌਤ	ਦੀ ਸ the c	L ਬਿਤੀ i leposi	⊥ ਵਿੱਚ ਹ it in tl	 5ਾਮਜ਼ਵ ne acc	 ਦ ਵਿ count	 ਅਕਤੀ : on b	l ehal	 ਤਰਫੋਂ f of th	L ⁻ ਖਾਤੇ he no	 · ਵਿੱਚ ɔmine	ਜਮ੍ਹਾਂ e in th	ਹਕਮ ne eve	นานร	र बर	ਤਨ ਲ	ਈ	•	with s deat				inori	ty of	the r	ıomi	nee							··-		e (Year				
ਨਾਮ Name																		ਪ: Add		, [7
ਸਥਾਨ Place																		ਤਾਰ Da															Sig	jna	atu	re (of v	witn	ess	5		
×																																									,	
Capi We ad								ion	mac	de b	у ус	ou in	ı favc	our o	f:	A	CKI	NO	WLI	EDG	SEM	EN	T - [DΑ	1		Sr	.No														
Name			-																								/	∖ge	:											_ Ye	ears.	
with re	spe	ct to	Υοι	ır A/	c. No	o(s)																				_ [
Nomir																										_			Si	gna	ture	e of	ba	nk	offi		wi	th s	eal			



ਗੈਰ-ਵਿਅਕਤੀਗਤ FATCA – NON INDIVIDUAL FATCA ਨਾਮ Name	
ੱਇੱਕ ਇੰਪੁੱਟ ਲਾਜ਼ਮੀ ਹੈ *One input is mandatory ਕੀ ਖਾਤਾ ਧਾਰਕ ਸਰਕਾਰੀ ਸੰਸਥਾ / ਅੰਤਰਰਾਸ਼ਟਰੀ ਸੰਸਥਾ / ਕਿਸੇ ਮਾਨਤਾ ਪ੍ਰਾਪਤ ਸਟਾਕ ਐਕਸਰੇਂਜ 'ਤੇ ਸੂਚੀਬੱਧ ਹੈ। (a) Is the account holder a Government Body / International Organization / listed on any recognised stock exchange. ਜੇਕਰ ਹਾਂ ਅਤੇ ਤੁਸੀਂ ਸੂਚੀਬੱਧ ਹੋ ਤਾਂ ਕਿਰਪਾ ਕਰਕੇ ਸਟਾਕ ਐਕਸਰੇਂਜ ਦਾ ਨਾਮ ਦੱਸੋ, ਜੇ ਨਹੀਂ ਤਾ ਅਗੇ If Yes and you are listed please specify the name of the stock exchange, , if no proceed to point	ਹਾ Yes ਨਹੀਂ No
ਕੀ ਖਾਤਾ ਧਾਰਕ (ਹਸਤੀ/ਵਿੱਤੀ ਸੰਸਥਾ) ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦਾ ਟੈਕਸ ਨਿਵਾਸੀ ਹੈ? (b) Is the account holder (Entity/Financial Institution) tax resident of any country other than india AD-2 ਸ਼੍ਰੇਣੀ ਹੋਣ ਦੇ ਨਾਤੇ, ਬੈਂਕ ਵਰਤਮਾਨ ਵਿੱਚ ਵਿਦੇਸ਼ੀ ਸੰਸਥਾਵਾਂ ਦੇ ਖਾਤੇ ਨਹੀਂ ਖੋਲ੍ਹ ਰਿਹਾ ਹੈ, ਜੇਕਰ 'ਨਹੀਂ' ਤਾਂ ਅੰਗੇ ਵਧਦਾ ਹੈ Being an AD-2 category, the Bank is presently not opening accounts of foreign entities, If 'No' proceed to point (c) is the account holder an Indian Financial Institution ਖਾਤਾ ਧਾਰਕ ਇੱਕ ਭਾਰਤੀ ਵਿੱਤੀ ਸੰਸਥਾ ਹੈ (if yes please provide your GIN	ਹਾ Yes ਨਹੀਂ No
ਜੇ ਨਹੀਂ ਤਾ ਅਗੇ If no proceed to point ਕੀ ਭਾਰਤ ਤੋਂ ਬਾਹਰ ਕਿਸੇ ਵੀ ਦੇਸ਼ ਵਿੱਚ ਟੈਕਸ ਉਦੇਸ਼ਾਂ ਲਈ ਵਸਨੀਕ ਸੰਸਥਾ ਜਾਂ ਮਾਲਕੀ ਦੀ ਲੜੀ ਵਿੱਚ ਠੋਸ ਮਾਲਕ ਜਾਂ ਨਿਯੰਤਰਿਤ ਵਿਅਕਤੀ ਹਨ ਜਾਂ ਭਾਰਤੀ ਨਾਗਰਿਕ ਨਹੀਂ ਹਨ। (d) Are Substantial owners or controlling persons in the entity or chain of ownership resident for tax purpose in any country outside india or not a Being an AD-2 category, the Bank is presently not opening accounts of foreign entities, If 'No' proceed to point	an indian Citizen.
ਗਾਹਕ ਘੋਸ਼ਣਾ:- Customer Declaration:- ਭੂਠੀ ਗਵਾਹੀ ਦੀ ਸਜ਼ਾ ਦੇ ਤਹਿਤ, ਮੈਂ/ਅਸੀਂ ਪ੍ਰਮਾਣਿਤ ਕਰਦੇ ਹਾਂ ਕਿ: 1. ਬਿਨੈਕਾਰ ਸਿੰਧੁਕਤ ਰਾਜ ਅਮਰੀਕਾ ("US' ਜਾਂ ਉੱਥੇ ਦਾ ਕੋਈ ਰਾਜ ਜਾਂ ਰਾਜਨੀਤਿਕ ਉਪ-ਡਿਵੀਜ਼ਨ, ਕੋਲੰਬੀਆਂ ਦੇ ਡਿਸਟ੍ਰਿਕਟ ਜਾਂ ਯੂ.ਐੱਸ. ਦੇ ਕਿਸੇ ਹੋਰ ਰਾਜ ਸਮੇਤ, ਇੱਕ ਵਿਅਕਤੀ ਵਜੋਂ ਟੈਕਸਯੋਗ ਹੈ। , ਇੱਕ ਸੰਸੰਤੀ, ਜਿਸਦੀ ਅਮਾਦਰ, ਯੂ.ਐੱਸ. ਫੈਤਰਕ ਇਨਕਮ ਟੈਕਸ ਦੇ ਅਧੀਨ ਹੁੰਦੀ ਹੈ, ਭਾਵੇਂ ਉਸ ਦੇ ਸਰੋਤ ਦੀ ਪਰਵਾਹ ਕੀਤੇ ਬਿਨਾਂ, ਜਾਂ (ਇਹ ਧਾਰਾ ਤਾਂ ਹੀ ਲਾਗੂ ਹੁੰਦੀ ਹੈ ਜੇਕਰ ਖਾਤਾ ਧਾਰਕ ਦੀ ਪਛਾਣ ਯੂ.ਐੱਸ. ਵਿਅਕਤੀ ਵਾਂ ਗਾਹਕ ਘੋਸ਼ਣਾ:- Customer Declaration:- (I) Under penalty of penjury, IMVe certify that: 1. The applicant is (i) an applicant taxable as a person under the law of the United States of America("US" or any state or political subdivision there of or there i (ii) an estate, the income of which is subject to U.S. Federal Income Tax regardless of the source thereof, or (this clause is applicable only if the account hol ਬਿਨੈਕਾਰ ਭਾਰਤ ਤੋਂ ਬਾਹਰ ਦੇਸ਼ ਦੇ ਕਾਨੂੰਨਾਂ ਦੇ ਤਹਿਤ ਟੋਕਸ ਨਿਵਾਸੀ ਵਜੋਂ ਟੈਕਸਯੋਗ ਹੈ (ਇਹ ਧਾਰਾ ਤਾਂ ਹੀ ਲਾਗੂ ਹੁੰਦੀ ਹੈ ਜੇਕਰ ਖਾਤਾ ਧਾਰਕ ਭਾਰਤ ਤੋਂ ਬਾਹਰ ਦੇਣ ਕਾਨੂੰਨਾਂ ਦੇ ਤਹਿਤ ਟੋਕਸ ਨਿਵਾਸੀ ਹੈ)। ਮੈਂ/ਅਸੀਂ ਸਮਝਦੇ ਹਾਂ ਕਿ ਬੈਕ FATCA/CRS ਦੀ ਪਾਲਣਾ ਵਿੱਚ ਬਿਨੈਕਾਰ ਦੀ ਸਥਿਤੀ ਦਾ ਪਤਾ ਲਗਾਉਣ ਦੇ ਉਦੇਸ਼ ਲਈ ਇਸ ਜਾਣਕਾਰੀ 'ਤੇ ਭਰੋਸਾ ਕਰ ਰਿਹਾ ਹੈ। ਬੈਂਕ ਕੋਈ ਵੀ ਟੈਕਸ ਸਲਾਹ ਦੇਣ ਦੇ ਯੋਗ ਨਹੀਂ ਹੈ ਜੈ "30 ਵਿਨਾਂ ਦੇ ਅੰਦਰ ਇੱਕ ਨਵਾਂ ਵਾਹਮ ਜਮ੍ਹਾ ਕਰਨ ਲਈ ਸਹਿਮਤ ਹਾਂ ਜੇਕਰ ਇਸ ਬਾਰੇ ਕੋਈ ਜਾਣਕਾਰੀ ਜਾਂ ਪ੍ਰਮਾਣੀਕਰਣ ਗਲਤ ਹੋ ਜਾਂਦਾ ਹੈ ਮੈਂ/ਅਸੀਂ ਸਹਿਮਤ ਹਾਂ ਕਿ ਜਿਵੇਂ ਵਿੱਚ ਗ੍ਰੈਗ੍ਰੈਲਟਰੀ ਅਧਾਰਟੀਆਂ ਦੁਆਰਾ ਲੈਤੀਦਾ ਹੋਵੇ, ਬੈਂਕ ਨੂੰ CBDT ਨੂੰ ਰਿਪੋਰਟ ਕਰਨ ਸ਼ੰਕ ਦੇਵਿਆਂ ਦੀ ਰਿਪੋਰਟ ਕਰਨ ਜਾਂ ਮੇਰਾ ਖਾਤਾ ਬੰਦ ਜਾਂ ਮੁਅੱਤਲ ਕਰਨ ਦੀ ਵੀ ਲੋੜ ਹੋ ਸਕਦੀ ਹੈ ਮੈਂ/ਅਸੀਂ ਸਹਿਮਤ ਹਾਂ ਕਿ ਜਿਵੇਂ ਵਿੱਚ ਗ੍ਰੈਗ੍ਰੈਲਟਰੀ ਅਧਾਰਟੀਆਂ ਦੁਆਰਾ ਲੈਤੀਦਾ ਹੋਵੇ, ਬੈਂਕ ਨੂੰ CBDT ਨੂੰ ਰਿਪੋਰਟ ਕਰਨ ਸ਼ੰਕ ਦੇਵਿਆਂ ਦੀ ਰਿਪੋਰਟ ਕਰਨ ਜਾਂ ਮੇਰਾ ਖਾਤਾ ਬੰਦ ਜਾਂ ਮੁਅੱਤਲ ਕਰਨ ਦੀ ਵੀ ਲੋੜ ਹੋ ਸਕਦੀ ਹੈ ਮੈਂ/ਅਸੀਂ ਸਹਿਮਤ ਹਾਂ ਕਿ ਜਿਵੇਂ ਵਿੱਚ ਗ੍ਰੈਗ੍ਰੈਲਟਰੀ ਅਧਾਰਟੀਆਂ ਦੁਆਰਾ ਲੈਤੀਦਾ ਕਰੇ ਦੇ ਕਿਸ ਸਾਣਕਾਰੀ ਅਤੇ ਵਿਸ਼ਵਾਸ ਅਨੁਸਾਰ ਪ੍ਰਮਾਣੀਕਰਣ ਸਹੀ, ਸਹੀ, ਅਤੇ ਬਿਨੈਕਰ ਦਾ ਦੇ ਦਕਸ ਦਾਤਾ ਪਛਾ ਨੇਬਰ ਮੈਂ/ਅਸੀਂ ਸਹਿਮਤ ਹਾਂ ਕਿ ਜਿਵੇਂ ਵਿੱਚ ਗ੍ਰੈਗ੍ਰੈਲਟਰੀ ਅਧਾਰਟੀਆਂ ਦੁਆਰਾ ਲੈਤੀਦਾ ਹੋਵੇ, ਬੈਂਕ ਨੂੰ CBDT ਨੂੰ ਰਿਪੋਰਟ ਕਰਨ ਜਾਂ ਦੇ ਰਿਪੋਰਟ ਕਰਨ ਜਾਂ ਮੇਰਾ ਖਾਤਾ ਬੰਦ ਜਾਂ ਮੁਕੱਤਲ ਕਰਨ ਦੀ ਵੀ ਲੈਡ ਹੋ ਸਕਦੀ ਹੈ ਮੈਂ/ਅਸੀਂ ਸਹਿਮਤ ਹਾਂ ਕਿ ਜਿਵੇਂ ਵਿਹ	in, including the District of Columbia or any other states of the U.S., der is identified as a U.S. Person)
(7) The south, shat the provide the information of the south of the south of the south shat the provide the information of the south of	ig the tax payor administration removed the applicant.
ਸਟੈਂਪ ਦੇ ਨਾਲ ਦਸਤਖਤ ਸਟੈਂਪ ਦੇ ਨਾਲ ਦਸਤਖਤ Signature with Stamp Signature with Stamp	ਸਟੈਂਪ ਦੇ ਨਾਲ ਦਸਤਖਤ Signature with Stamp
ਈ– ਬੈਂਕਿਗ ਸੇਵਾਵਾ E-BANKING SERVICES	
ਕਿਰਪਾ ਕਰਕੇ ਲੋੜੀਂਦੇ ਤੇ (✔) ਅਣਚਾਹੇ ਤੇ (ᆾ) ਲਾਗਾਓ ਕੋਈ ਵੀ ਖੇਤਰ ਖ Please tick the desired (✔) Cross the undesired (ᆾ) Do not lea	
Flease tick the desired (V) Cross the undesired (X) Do not lea	ve any nelo biank
ਮੋਬਾਈਲ ਚੇਤਾਵਨੀਆਂ ਇੰਟਰਨੈੱਟ ਬੈਂਕਿੰਗ Internet Banking ਈ–ਸਟੇਟਮੈਂਟ E-Stateme Mobile Alerts	nt ਕੈਪੀਟਲ ਏਟੀਐਮ ਕਮ/ਡੈਬਿਟ ਕਾਰਡ Capital ATM cum/Debit Card
ਈਮੇਲ ਆਈਡੀ (ਈ–ਸਟੇਟਮੈਂਟ)	
Email ID (e-statement) ਰੋਜ਼ਾਨਾ Daily ਹਫਤਾਵਾਰੀ Weekly ਪੰਦਰਵਾੜਾ Fortnightly Montl	
ਮੋਬਾਈਲ ਨੰ. मोबाईल सेवा प्रदाता	,
Mobile No. Mobile Service Provider *(ਸਿਰਫ਼ ਭਾਰਤ ਵਿੱਚ ਜਾਰੀ ਕੀਤੇ ਨੰਬਰਾਂ ਲਈ ਲਾਗੂ) *(Applicable only for numbers issued in India) ● ਡਿਜੀਟਲ ਬੈਂਕਿੰਗ ਲਈ ਮੋਬਾਈਲ ਅਲਰਟ ਲਈ ਰਜਿਸਟ੍ਰੇਸ਼ਨ ਲਾਜ਼ਮੀ ਹੈ Registration for Mobile Alerts is mandatory for Digital Ba Alert that have been mandated by RBI and such alert as deemed appropriate by the bank will be sent even if you ● ਚੇਤਾਵਨੀ ਜੋ ਕਿ ਆਰਬੀਆਈ ਦੁਆਰਾ ਲਾਜ਼ਮੀ ਕੀਤੀ ਗਈ ਹੈ ਅਤੇ ਬੈਂਕ ਦੁਆਰਾ ਉਚਿਤ ਸਮਝੀ ਗਈ ਚੇਤਾਵਨੀ ਭੇਜੀ ਜਾਵੇਗੀ ਭਾਵੇਂ ਤੁਸੀਂ ਇਸ ਸਹੂ ● ਰੈਗੂਲੇਟਰੀ ਅਤੇ ਜੋਖਮ ਚੇਤਾਵਨੀਆਂ ਨੂੰ ਬੈਂਕ ਦੁਆਰਾ ਡਿਫਾਲਟ ਤੌਰ 'ਤੇ ਬਿਨਾਂ ਕਿਸੇ ਖਰਚੇ ਦੇ ਭੇਜਿਆ ਜਾਵੇਗਾ। Regulatory & Risk alerts will	ı have not subscribed for the facility. ਲਤ ਲਈ ਗਾਹਕੀ ਨਹੀਂ ਲਈ ਹੈ।
ਸਟੈਂਪ ਦੇ ਨਾਲ ਦਸਤਖਤ ਸਟੈਂਪ ਦੇ ਨਾਲ ਦਸਤਖਤ Signature with Stamp Signature with Stamp	ਸਟੈਂਪ ਦੇ ਨਾਲ ਦਸਤਖਤ Signature with Stamp
Request Lodgement Date	
Pulse Unique Ref. No Entered by	Verified by
*	
Most Important Document You have subscribed for the productwith applicable Average Quartely/Monthly Balanc The Bank official has explained you the Terms & Conditions of Account opening, Features and Charges of Produ The Bank official has explained you the Most Important Document as set out in the Bank's Account opening for	ıct.
signed the same after understanding and accepting the terms contained therein. The account shall be opened subject to verification of document, clearance of Initial Payment cheque & Bank may reject/cancel your request in case of any discrepancies.	Signature of bank official with seal